



ਭਾਸ਼ਾ-ਪਰਿਵਾਰਾਂ ਦੀ ਨਿਰਮਾਣ ਪ੍ਰਕਿਰਿਆ ਸਬੰਧੀ ਪ੍ਰਚੱਲਿਤ ਮਤ ਦਾ ਵਿਸ਼ਲੇਸ਼ਣ (ਵਿਚਾਰਧਾਰਾਈ ਪਰਿਪੇਖ)

ਵਰਿੰਦਰ ਖੁਰਾਣਾ


ਅਸਿਸਟੈਂਟ ਪ੍ਰੋਫੈਸਰ, ਭਾਸ਼ਾ ਵਿਗਿਆਨ ਤੋਂ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਭਾਸ਼ਾ-ਪਰਿਵਾਰ

ਭਾਸ਼ਾ-ਪਰਿਵਾਰ, ਆਧੁਨਿਕ ਭਾਸ਼ਾ-ਵਿਗਿਆਨ ਦਾ ਇਕ ਕੇਂਦਰੀ ਮਹੱਤਵ ਵਾਲਾ ਸੰਕਲਪ ਹੈ ਅਤੇ ਇਹਨੂੰ ਭਾਸ਼ਾਵਾਂ ਦੇ ਵਰਗੀਕਰਨ ਲਈ ਵਰਤਿਆ ਜਾਂਦਾ ਹੈ। ਭਾਸ਼ਾਵਾਂ ਦਾ ਪਰਿਵਾਰ ਮਿੱਥਣ ਲਈ ਉਹਨਾਂ ਦਾ ਆਪਸ ਵਿਚ ਟਾਕਰਾ ਕਰਕੇ ਸਮਾਨਤਾਵਾਂ ਦੇ ਆਧਾਰ 'ਤੇ ਵੱਧ ਸਮਾਨ ਭਾਸ਼ਾਵਾਂ ਨੂੰ ਇਕ ਪਰਿਵਾਰ ਵਿਚ ਰੱਖ ਲਿਆ ਜਾਂਦਾ ਹੈ। ਵਿਨਫਰੈਡ ਲੇਹਮਨ (Winfred Lehmann) ਅਨੁਸਾਰ “ਇਸ ਤਰ੍ਹਾਂ ਦੇ ਟਾਕਰੇ ਨਾਲ ਅਸੀਂ ਭਾਸ਼ਾਵਾਂ ਦੇ ਹੋਰ ਭਾਸ਼ਾਵਾਂ ਨਾਲ ਸਬੰਧਿਤ ਹੋਣ ਬਾਰੇ ਇਹ ਅਨੁਮਾਨ ਲਗਾ ਸਕਦੇ ਹਾਂ ਕਿ ਇਹ ਭਾਸ਼ਾਵਾਂ ਆਪਣੇ ਤੋਂ ਪਹਿਲੀ ਕਿਸੇ ਭਾਸ਼ਾ ਤੋਂ ਵਿਕਸਿਤ ਹੋਈਆਂ ਹਨ ਅਤੇ ਅਸੀਂ ਇਹਨਾਂ ਦੀ ਵੰਡ ਇਹਨਾਂ ਦੇ ਕਿਸੇ ਖਾਸ ਭਾਸ਼ਾ-ਪਰਿਵਾਰ ਨਾਲ ਸਬੰਧਿਤ ਹੋਣ ਦੇ ਤੌਰ 'ਤੇ ਕਰ ਸਕਦੇ ਹਾਂ।”¹ ਭਾਸ਼ਾ-ਪਰਿਵਾਰ ਨੂੰ ਪਰਿਵਾਰ ਕਹਿਣ ਦਾ ਭਾਵ ਇਹੀ ਹੈ ਕਿ ਸਾਂਝੇ ਤੱਤਾਂ ਵਾਲੀਆਂ ਇਹ ਭਾਸ਼ਾਵਾਂ ਕਿਸੇ ਇਕੋ ਪੁਰਾਤਨ ਭਾਸ਼ਾ ਦੀ ਸੰਤਾਨ ਹਨ। ਅਸਿਆ ਪੈਰਲਸਵੈਂ (Aisy Pereltsvaig) ਦਾ ਮੰਨਣਾ ਹੈ ਕਿ “ਮਨੁੱਖੀ ਜੈਵਿਕ ਪਰਿਵਾਰ ਦੀ ਤਰ੍ਹਾਂ, ਇਕ ਭਾਸ਼ਾ ਪਰਿਵਾਰ ਵੀ ਇਕ ਨਸਲੀ ਵੰਸ਼ਜ ਇਕਾਈ ਹੈ; ਭਾਸ਼ਾਵਾਂ ਦੀ ਕਿਸੇ ਭਾਸ਼ਾ ਪਰਿਵਾਰ ਵਿਚ ਵੰਡ ਤੋਂ ਭਾਵ ਹੈ ਕਿ ਉਹ ਇਕ ਸਾਂਝੀ ਮਾਂ-ਭਾਸ਼ਾ ਦੀ ਸੰਤਾਨ ਹਨ, ਜਿਹਨੂੰ ਕਿ ਆਦਿ-ਭਾਸ਼ਾ ਆਖਿਆ ਜਾਂਦਾ ਹੈ।”² ਇਸ ਤਰ੍ਹਾਂ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਦੇ ਵੱਖਰੇ-ਵੱਖਰੇ ਭਾਸ਼ਾ-ਪਰਿਵਾਰ ਮਿਥੇ ਜਾਂਦੇ ਹਨ ਅਤੇ ਇਕ ਰੁੱਖ ਵਿਚੋਂ ਛੁੱਟਦੀਆਂ ਟਾਹਣੀਆਂ ਵਾਂਗੂੰ ਉਪਰੋਕਤ ਮਾਂ-ਭਾਸ਼ਾ ਨੂੰ ਜੜ੍ਹ/ਤਣਾ ਮੰਨ ਕੇ ਭਾਸ਼ਾ-ਸਮੂਹਾਂ ਅਤੇ ਭਾਸ਼ਾਵਾਂ ਨੂੰ ਉਸ ਵਿਚੋਂ ਛੁੱਟਦੀਆਂ ਟਾਹਣੀਆਂ ਸਮਝਿਆ ਜਾਂਦਾ ਹੈ।

ਪੂਰੀ ਦੁਨੀਆਂ ਵਿਚ ਭਾਸ਼ਾ-ਪਰਿਵਾਰਾਂ ਦੀ ਗਿਣਤੀ ਕੋਈ 150 ਤੋਂ 250 ਦੇ ਕਰੀਬ ਮੰਨੀ ਜਾਂਦੀ ਹੈ, ਭਾਸ਼ਾਵਾਂ ਸਬੰਧੀ ਅੰਕੜੇ ਅਤੇ ਦਸਤਾਵੇਜਾਂ ਦੀ ਵੈਂਬਸਾਇਟ Ethnologue ਅਨੁਸਾਰ ਭਾਸ਼ਾ ਪਰਿਵਾਰਾਂ ਦੀ ਗਿਣਤੀ 153 ਹੈ।³ ਪਰ ਇਸੇ ਤਰ੍ਹਾਂ ਦੀ ਇਕ ਹੋਰ ਵੈਂਬਸਾਇਟ Glottolog ਅਨੁਸਾਰ ਭਾਸ਼ਾ-ਪਰਿਵਾਰਾਂ ਦੀ ਗਿਣਤੀ 245 ਹੈ।⁴ ਇਸੇ ਡਾਟਾਬੇਸ ਅਨੁਸਾਰ ਇਹਨਾਂ ਵਿਚੋਂ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਹਿੰਦ-ਯੂਰਪੀ ਭਾਸ਼ਾ ਪਰਿਵਾਰ ਸਭ ਤੋਂ ਵੱਡਾ ਹੈ। ਇਹਦੇ ਬੁਲਾਰੇ ਪੂਰੇ ਸੰਸਾਰ ਦੀ ਵੱਸੋਂ ਦਾ 46 ਫੀਸਦੀ ਬਣਦੇ ਹਨ ਅਤੇ ਇਹਦੀਆਂ ਕੁੱਲ ਭਾਸ਼ਾਵਾਂ 448 ਹਨ।⁵ ਇਸੇ ਤਰ੍ਹਾਂ ਭਾਰਤ ਵਿਚ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੇ ਵੱਖ-ਵੱਖ ਭਾਸ਼ਾ-ਪਰਿਵਾਰ ਹਿੰਦ-ਆਰੀਆ, ਦ੍ਰਾਵਿੰਡ, ਐਸਟਰੋ-ਏਸ਼ੀਆਈ ਅਤੇ ਤਿੱਬਤੀ-ਬਰਮੀ ਭਾਸ਼ਾ ਪਰਿਵਾਰ ਮੰਨੇ ਜਾਂਦੇ ਹਨ ਅਤੇ ਇਹਨਾਂ ਤੋਂ ਇਲਾਵਾ ਅੰਡੇਮਾਨੀ ਨੂੰ ਵੀ ਇਕ ਭਾਸ਼ਾ ਪਰਿਵਾਰ ਦੇ ਤੌਰ 'ਤੇ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ। ਜਿਹੜੀਆਂ ਭਾਸ਼ਾਵਾਂ ਦੀ ਸਮਾਨਤਾ ਦੇ ਆਧਾਰ ਵਜੋਂ ਕੋਈ ਠੋਸ ਪਰਿਵਾਰ ਕ ਸਾਂਝ ਪ੍ਰਾਪਤ ਨਹੀਂ ਹੁੰਦੀ, ਉਹਨਾਂ ਨੂੰ ‘ਲੈਂਗੂਏਜ-ਆਈਸੋਲੇਟਸ’ ਆਖਿਆ ਜਾਂਦਾ ਹੈ, ਭਾਵ ਬਿਨ੍ਹਾਂ ਪਰਿਵਾਰ ਤੋਂ ਇਕੱਲੀਆਂ ਵਿਚਰਦੀਆਂ ਭਾਸ਼ਾਵਾਂ Ethnologue ਅਨੁਸਾਰ ਸੰਸਾਰ ਭਰ ਵਿਚ ਇਹ 88⁶ ਹਨ, ਪਰ ਘਲੋਟਾਲੋਗ ਅਨੁਸਾਰ ਇਹ 184⁷ ਹਨ। ਸਪੇਨ ਅਤੇ ਫਰਾਂਸ ਦੇ ਬਾਰਡਰ 'ਤੇ ਬੋਲੀ ਜਾਂਦੀ ਭਾਸ਼ਾ ‘ਬਾਸਕ’ ਇਕ ‘ਲੈਂਗੂਏਜ-ਆਈਸੋਲੇਟ’⁸ ਮੰਨੀ ਜਾਂਦੀ ਹੈ, ਉਵੇਂ ਹੀ ਦੱਖਣੀ-ਪੱਛਮੀ ਮੱਧ-ਪ੍ਰਦੇਸ਼ ਅਤੇ ਉੱਤਰੀ-ਪੂਰਬੀ ਮਹਾਰਾਸ਼ਟਰ ਵਿਚ ਤਾਪਤੀ ਨਦੀ ਕਿਨਾਰੇ ਵੱਸਦੇ ਨਿਹਾਲ ਕਬੀਲੇ ਦੀ ਭਾਸ਼ਾ ‘ਨਿਹਾਲੀ’⁹ ਵੀ ‘ਲੈਂਗੂਏਜ-ਆਈਸੋਲੇਟ’ ਮੰਨੀ ਜਾਂਦੀ ਹੈ।

ਭਾਸ਼ਾ-ਪਰਿਵਾਰਾਂ ਨੂੰ ਪੜਾਅ ਵਾਰ ਵਿਕਸਿਤ ਹੋਇਆ ਮੰਨਿਆ ਜਾਂਦਾ ਹੈ, ਜਿਸ ਵਿਚ ਇਕ ਭਾਸ਼ਾ ਆਪਣੇ ਪਹਿਲਾਂ ਦੀ ਕਿਸੇ ਭਾਸ਼ਾ ਦੀ ਸੰਤਾਨ ਸਮਝੀ ਜਾਂਦੀ ਹੈ ਅਤੇ ਇਹ ‘ਮਾਂ-ਭਾਸ਼ਾ’ ਅੱਗੋਂ ਕਿਸੇ ਹੋਰ ਭਾਸ਼ਾ ਦੀ ਸੰਤਾਨ ਦੱਸੀ ਜਾਂਦੀ ਹੈ ਅਤੇ ਇਹ ਸਿਲਸਿਲਾ ਓਦੋਂ ਤਕ ਜਾਰੀ ਰਹਿੰਦਾ ਹੈ, ਜਦੋਂ ਤਕ ਉਸ ਭਾਸ਼ਾ ਤਕ ਨਹੀਂ ਅਪੜਿਆ ਜਾਂਦਾ ਜਿਸਨੂੰ ਪੂਰੇ ਭਾਸ਼ਾ-ਪਰਿਵਾਰ ਦੀ ਮਾਂ-ਭਾਸ਼ਾ ਮੰਨਿਆ ਜਾਵੇ। ਪੰਜਾਬੀ ਦੀ ਉਦਾਹਰਨ ਨਾਲ ਇਹਨੂੰ ਦੇਖੀਏ ਤਾਂ ਪੰਜਾਬੀ ਆਧੁਨਿਕ ਹਿੰਦ-ਆਰੀਆ ਭਾਸ਼ਾਵਾਂ ਵਿਚੋਂ ਇਕ ਭਾਸ਼ਾ ਮੰਨੀ ਜਾਂਦੀ ਹੈ, ਪੰਜਾਬੀ ਦਾ ਜਨਮ 11ਵੀਂ



ਚਿਤਰ-1

ਸਦੀ ਵਿਚ ਅਪਭ੍ਰਣਾਂ ਤੋਂ ਹੋਇਆ ਦੱਸਿਆ ਜਾਂਦਾ ਹੈ। ਇਹ ਅਪਭ੍ਰਣ ਅੱਗੇ ਪ੍ਰਾਕ੍ਰਿਤਾਂ ਦੀ ਸੰਤਾਨ ਕਹੀਆਂ ਜਾਂਦੀਆਂ ਹਨ, ਪ੍ਰਾਕ੍ਰਿਤਾਂ ਪਾਲੀ ਦੀ ਸੰਤਾਨ, ਪਾਲੀ ਕਲਾਸਕੀ ਸੰਸਕ੍ਰਿਤ ਦੀ, ਕਲਾਸਕੀ ਸੰਸਕ੍ਰਿਤ ਵੈਦਿਕ ਦੀ, ਵੈਦਿਕ ਨੂੰ ਇਰਾਨੀ ਭਾਸ਼ਾ ਦੇ ਨਾਲ ਜੋੜ ਕੇ ਭਾਰਤੀ-ਇਰਾਨੀ ਭਾਸ਼ਾ-ਪਰਿਵਾਰ ਸਾਖ ਬਣਦੀ ਹੈ। ਇਹ ਭਾਰਤੀ-ਇਰਾਨੀ ਸਾਖ ਅੱਗੋਂ ਹਿੰਦੁ-ਯੂਰਪੀ ਭਾਸ਼ਾ-ਪਰਿਵਾਰ ਦੀ ਇਕ ਸਾਖ ਆਖੀ ਜਾਂਦੀ ਹੈ।

ਇਸ ਹਿੰਦੁ-ਯੂਰਪੀ ਭਾਸ਼ਾ ਪਰਿਵਾਰ ਦੀਆਂ ਅੱਠ ਸ਼ਾਖਾਵਾਂ ਹਨ¹⁰, Ethnologue ਅਨੁਸਾਰ ਵੀ ਇਹ ਅੱਠ¹¹ ਹੀ ਹਨ, ਪਰ Glottolog ਨੇ ਆਪਣੇ ਡਾਟਾਬੇਸ ਵਿਚ ਹਿੰਦੁ-ਯੂਰਪੀ ਨੂੰ ਪਹਿਲਾਂ ਤਿੰਨ ਭਾਗਾਂ ਐਨਟੋਲੀਯਨ (Antolian), ਕਲਾਸਕੀ ਇੰਡੋ-ਯੂਰਪੀਅਨ (Classical Indo-European) ਅਤੇ ਫਿਰ ਅਵਰਗਕ੍ਰਿਤ (Unclassified) ਵਿਚ ਵੰਡਿਆ, ਜਿਸ ਵਿਚੋਂ ਉਪਰੋਕਤ ਦੋਵਾਂ ਹਵਾਲਿਆਂ ਵਾਲੀ ਵੰਡ ਨੂੰ ਕਲਾਸਕੀ ਇੰਡੋ-ਯੂਰਪੀਅਨ 'ਚ ਰੱਖਿਆ ਅਤੇ ਇਸ ਵਿਚ ਨੂੰ ਸ਼ਾਖਾਵਾਂ ਦੱਸੀਆਂ ਹਨ, ਤੌਕਾਰੀਅਨ ਨੂੰ ਵੱਖਰੀ ਸਾਖ ਦੱਸਿਆ ਹੈ ਅਤੇ ਗਰੀਬ ਸ਼ਾਖਾ ਨੂੰ ਵੀ ਗਰੀਬੋ-ਵਰਿਜ਼ਿਯਨ ਅਧੀਨ ਰੱਖਿਆ ਹੈ।¹² ਇਹ ਦੇਖਕੇ ਕਿਹਾ ਜਾ ਸਕਦਾ ਹੈ ਕਿ ਭਾਸ਼ਾ ਪਰਿਵਾਰਾਂ ਦੀ ਗਿਣਤੀ ਵਾਲਾ ਮਸਲਾ ਅਜੇ ਪੱਕੇ ਪੈਰੀਂ ਨਹੀਂ ਹੋਇਆ। ਭਾਸ਼ਾ ਪਰਿਵਾਰ ਪ੍ਰਾਸ਼ ਕਰਕੇ ਹਿੰਦੁ-ਯੂਰਪੀ ਭਾਸ਼ਾ-ਪਰਿਵਾਰ ਸਬੰਧੀ ਪ੍ਰਵਚਨ ਨੂੰ ਮਸ਼ਹੂਰ ਕਰਨ ਵਾਲੇ ਵਿਲਿਅਮ ਜਨਸ (William Johns) ਨੇ 2 ਫਰਵਰੀ 1786 ਨੂੰ ਕਲਕੱਤਾ ਵਿਖੇ ਦਿੱਤੇ ਭਾਸ਼ਣ ਵਿਚ ਕਿਹਾ :

ਸੰਸਕ੍ਰਿਤ ਭਾਸ਼ਾ, ਭਾਵੇਂ ਕਿੰਨੀ ਵੀ ਪੁਰਾਣੀ ਹੋਵੇ, ਇਹਦੀ ਬਣਤਰ ਸ਼ਾਨਦਾਰ ਹੈ, ਇਹ ਗ੍ਰੀਕ ਨਾਲੋਂ ਵੱਧ ਸੰਪੂਰਨ, ਲਤੀਨੀ ਤੋਂ ਵਧੇਰੇ ਸਮਰੱਥ, ਅਤੇ ਦੋਵਾਂ ਨਾਲੋਂ ਹੀ ਉੱਤਮ ਹੈ, ਫਿਰ ਵੀ ਦੋਵਾਂ ਨਾਲ, ਕਿਰਿਆ ਧਾਰਾਵਾਂ ਅਤੇ ਵਿਆਕਰਣ ਬਣਤਰ ਪੱਖੋਂ ਮਜ਼ਬੂਤ ਸਬੰਧ ਰੱਖਦੀ ਹੈ, ਇਹ ਸਬੰਧ ਕਿਸੇ ਵੀ ਇਤਿਹਾਸਕ ਰਾਹੀਂ ਪੈਦਾ ਹੋਣ ਵਾਲੇ ਸਬੰਧਾਂ ਤੋਂ ਵਧੇਰੇ ਹੈ, ਅਤੇ ਦਰਾਸਲ ਇੰਨਾ ਮਜ਼ਬੂਤ ਹੈ, ਕਿ ਕੋਈ ਵੀ ਧੁਨੀ-ਸ਼ਾਸਤਰੀ, ਤਿੰਨਾਂ ਨੂੰ ਇੱਕੋ ਸਮੇਂ ਉਹ ਸੋਮਾ ਜਿਹੜਾ ਸ਼ਾਇਦ ਹੁਣ ਹੋਦ ਨਹੀਂ ਰੱਖਦਾ ਤੋਂ ਛੁੱਟੀਆ ਹੋਈਆਂ ਭਾਸ਼ਾਵਾਂ ਤਸੱਵਰ ਕੀਤੇ ਬਿਨਾਂ, ਕਿਸੇ ਇਕ ਨੂੰ ਵੀ ਨੂੰ ਜਾਂਚ-ਪਰਖ ਨਹੀਂ ਸਕਦਾ, ਇਹਦਾ ਕਾਰਨ ਅਨੁਰੂਪਤਾ ਹੈ, ਭਾਵੇਂ ਕਿ ਗੱਥਿਕ ਅਤੇ ਕੈਲਾਟਿਕ ਦੋਵੇਂ ਹੀ ਬੜੇ ਵੱਖਰੇ ਮੁਹਾਵਰੇ ਵਿਚ ਗੰਨੀਆਂ ਹੋਈਆਂ ਹਨ, ਇਹ ਮੰਨਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਇਹਨਾਂ ਦੀ ਉੱਤਪਤੀ ਸੰਸਕ੍ਰਿਤ ਨਾਲ ਸਾਂਝੀ ਹੈ, ਅਤੇ ਪੁਰਾਣੀ ਫਾਰਸੀ ਵੀ ਸ਼ਾਇਦ ਇਸੇ ਪਰਿਵਾਰ ਵਿਚ ਰੱਖੀ ਜਾ ਸਕਦੀ ਹੈ।¹³

ਉਪਰੋਕਤ ਟਿੱਪਣੀ ਮਹਿਜ ਇਕ ਆਮ ਟਿੱਪਣੀ ਤਕ ਸੀਮਤ ਨਾ ਰਹੀ। ਇਹਨੇ ਪਿੱਛੇ 240 ਸਾਲਾਂ ਤੋਂ ਨਾ ਸਿਰਫ ਭਾਸ਼ਾਵਾਂ ਦੇ ਇਤਿਹਾਸ ਨੂੰ ਬਲਕਿ ਪੂਰੇ ਸੰਸਾਰ ਦੇ ਇਤਿਹਾਸ ਅਤੇ ਰਾਜਨੀਤੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ, ਦਰਹਕੀਕਤ ਇਹ ਸਭ ਤੋਂ ਵੱਧ ਪ੍ਰਭਾਵਿਤ ਕਰਨ ਵਾਲੇ ਮਤਾਂ ਵਿਚ ਬੇਹੱਦ ਮਹੱਤਵਪੂਰਨ ਥਾਂ ਰੱਖਦੀ ਹੈ। ਇਸ ਬਾਬਤ ਅਭਯ ਦੂਬੇ ਦੀ ਇਹ ਟਿੱਪਣੀ ਵਿਚਾਰਨ ਯੋਗ ਹੈ ਕਿ “ਸਾਡੇ ਲਈ ਕੇਂਦਰੀ ਮਹੱਤਵ ਦੀ ਗੱਲ ਇਹ ਹੈ ਕਿ ਇਸ ਵਿਚਾਰਧਾਰਾ ਦੇ ਇਤਿਹਾਸ ਦਾ ਇਹ ਬੁਨਿਆਦੀ ਅਧਿਆਏ ਭਾਰਤ ਦੀ ਧਰਤੀ 'ਤੇ ਵਾਪਰਿਆ ਸੀ, ਇਹਦੇ 'ਤੇ ਅਧਾਰਿਤ ਚਿੰਤਨ ਅਤੇ ਇਹਦੇ ਵਿਹਾਰਿਕ ਨਤੀਜੇ ਅਜੇ ਤਕ ਭਾਰਤੀ ਰਾਜਨੀਤੀ ਦੇ ਸੋਚਣ-ਵਿਚਾਰਨ ਦੇ ਤੌਰ-ਤਰੀਕਿਆਂ ਨੂੰ ਪ੍ਰਭਾਵਿਤ ਕਰ ਰਹੇ ਹਨ।”¹⁴ ਇਸ ਮਤ ਵਿਚ ਸੰਸਕ੍ਰਿਤ, ਗ੍ਰੀਕ ਅਤੇ ਲਤੀਨੀ ਤਿੰਨਾਂ


ਭਾਸ਼ਾਵਾਂ ਨੂੰ ਭੈਣਾਂ ਮੰਨ ਕੇ ਇਹਨਾਂ ਤਿੰਨਾਂ ਨੂੰ ਇਕੋ ਸ਼ਾਖ ਤੋਂ ਫੁੱਟੀਆਂ ਅਤੇ ਅੱਗੋਂ ਇਹਨਾਂ ਤਿੰਨਾਂ ਤੋਂ ਵੱਖਰੀਆਂ-ਵੱਖਰੀਆਂ ਸ਼ਾਬਦਾਵਾਂ ਦਾ ਫੁੱਟਣਾ ਮੰਨਿਆ ਜਾਂਦਾ ਹੈ, ਜਿਹਨਾਂ ਤੋਂ ਹਿੰਦ-ਯੂਰਪੀ ਪਰਿਵਾਰ ਦੀਆਂ ਵੱਖਰੀਆਂ-ਵੱਖਰੀਆਂ, ਹੁਣ ਤਕ ਬੋਲੀਆਂ ਜਾਂਦੀਆਂ ਭਾਸ਼ਾਵਾਂ ਜਨਮੀਆਂ। ਇਹਨਾਂ ਤਿੰਨਾਂ ਦੀ ਇਕ ਮਾਂ-ਭਾਸ਼ਾ, 'ਪਰੋਟੋ-ਹਿੰਦ-ਯੂਰਪੀ' ਆਖੀ ਜਾਂਦੀ ਹੈ। ਇਸ ਤੋਂ ਵੀ ਅੱਗੇ ਸਾਰੇ ਪਰਿਵਾਰਾਂ ਦੀਆਂ ਆਦਿ ਭਾਸ਼ਾਵਾਂ ਨੂੰ ਵੀ ਇਕੋ ਭਾਸ਼ਾ ਦੀ ਸ਼ਾਖ ਕਿਹਾ ਜਾਂਦਾ ਹੈ, ਇਸ ਭਾਸ਼ਾ ਨੂੰ ਮੈਕਰੋ-ਭਾਸ਼ਾ ਮੰਨਿਆ ਜਾਂਦਾ ਹੈ ਅਤੇ ਇਹਦਾ ਨਾਮ 'ਨੋਸਟਰੈਕਟਿਕ' (Nostratic) ਭਾਸ਼ਾ-ਪਰਿਵਾਰ ਰੱਖਿਆ ਗਿਆ ਹੈ।¹⁵ ਸੋ ਸਾਡੇ ਲਈ ਕਿਸੇ ਭਾਸ਼ਾ-ਪਰਿਵਾਰ ਦੀ ਬਣਤਰ ਦੀ ਪ੍ਰਕਿਰਿਆ ਉੱਤੇ ਵਿਸਥਾਰ ਨਾਲ ਚਰਚਾ ਕਰਨੀ ਲੋੜੀਂਦੀ ਹੈ। ਉਦਾਹਰਣ ਵਜੋਂ ਅਸੀਂ ਹੇਠਾਂ ਦਿੱਤੀ ਤਸਵੀਰ ਨੂੰ ਮਾਡਲ ਦੇ ਤੌਰ 'ਤੇ ਦੇਖ ਸਕਦੇ ਹਾਂ।

ਜੇਕਰ ਅਸੀਂ ਉਪਰੋਕਤ ਧਾਰਨਾਵਾਂ ਨੂੰ ਆਧਾਰ ਬਣਾਈ ਏਤੇ ਤਾਂ, ਇਹ ਸਾਰੀਆਂ ਹੀ, ਸਭ ਭਾਸ਼ਾਵਾਂ ਦੀ ਜਣਨੀ ਇਕ ਪੂਰਨ-ਵਿਕਸਿਤ 'ਆਦਿ-ਭਾਸ਼ਾ' ਨੂੰ ਮੰਨ ਕੇ ਚੱਲਦੀਆਂ ਹਨ, ਜਿਹੇ ਤੋਂ ਬਾਕੀ ਸਾਰੀਆਂ ਭਾਸ਼ਾਵਾਂ ਕਿਸੇ ਦਰਖਤ ਦੀਆਂ ਟਾਹਿਣੀਆਂ ਦੀ ਤਰ੍ਹਾਂ ਫੁੱਟਦੀਆਂ ਹਨ ਅਤੇ ਆਪਣੀ ਸਮੱਗਰੀ ਵਗੈਰਾ ਲਈ ਇਸੇ ਭਾਸ਼ਾ 'ਤੇ ਸਦਾ ਨਿਰਭਰ ਰਹਿੰਦੀਆਂ ਹਨ ਅਤੇ ਆਪਣੀ ਸਮੱਗਰੀ ਨੂੰ ਇਸੇ ਦੀਆਂ ਧੁਨੀਆਂ, ਸ਼ਬਦਾਂ ਅਤੇ ਵਾਕ-ਬਣਤਰਾਂ ਦੇ ਰੂਪਾਂਤਰਨ ਦੇ ਰੂਪ ਵਿਚ ਗ੍ਰਹਿਣ ਕਰਦੀਆਂ ਹਨ। ਇਸੇ ਕਰਕੇ ਇਸ ਪੂਰੀ ਬਣਤਰ ਨੂੰ 'ਪਰਿਵਾਰ-ਬਿਰਖ' (family tree) ਆਖਿਆ ਜਾਂਦਾ ਹੈ।

ਇਸ ਮਾਡਲ ਨੂੰ ਜੇਕਰ ਹਿੰਦ-ਯੂਰਪੀ ਭਾਸ਼ਾਵਾਂ ਨਾਲ ਜੋੜ ਕੇ ਦੇਖਣਾ ਹੋਵੇ ਤਾਂ ਇਹ ਪਰਿਵਾਰ-ਬਿਰਖ, ਚਿੱਤਰ-3¹⁶ ਅਨੁਸਾਰ ਲੱਗਦਾ ਹੈ।



ਚਿੱਤਰ-2



ਚਿੱਤਰ-3 (ਹਿੰਦ-ਯੂਰਪੀ ਭਾਸ਼ਾ-ਪਰਿਵਾਰ ਬਿਰਖ)

ਇਸ ਤਰ੍ਹਾਂ ਪਰਿਵਾਰ-ਬਿਰਖ ਬਣਾਉਣ ਦੀ ਪਰੰਪਰਾ ਬਾਇਬਲ (ਓਲਡ ਟੈਸਟਾਮੈਂਟ) ਦੀ 'ਬੁੱਕ ਆਫ ਜੈਨੋਸਿਸ' 'ਤੇ ਆਪਣਾ ਆਧਾਰ ਰੱਖਦੀ ਹੈ, ਜਿਸ ਵਿਚ ਈਸ਼ਵਰ ਵੱਲੋਂ ਸਿਸ਼ਟੀ ਦੀ ਰਚਨਾ ਦਾ ਵਿਖਿਅਨ ਪੇਸ਼ ਕੀਤਾ ਗਿਆ ਹੈ। ਇਸ ਵਿਚ ਪਹਿਲੇ ਮਨੁੱਖ (ਆਦਮ) ਨੂੰ ਪੈਦਾ ਕਰਨ ਅਤੇ ਉਹਦੀ ਸਹੂਲਤ ਵਾਸਤੇ ਸਾਰੀਆਂ ਵਸਤਾਂ ਬਣਾਉਣ ਦਾ ਜ਼ਿਕਰ ਕੀਤਾ ਗਿਆ ਹੈ। ਦੂਜੇ ਅਧਿਅਾਈ ਦੀ 19ਵੀਂ ਅਤੇ 20ਵੀਂ ਆਇਤ (Genesis

2:19-20) ਅਨੁਸਾਰ ਈਸ਼ਵਰ ਨੇ ਆਦਮ ਨੂੰ ਇਸ ਕਾਬਲ ਬਣਾਇਆ ਕਿ ਉਹ ਈਸ਼ਵਰ ਵੱਲੋਂ ਬਣਾਈਆਂ ਸਾਰੀਆਂ ਚੀਜ਼ਾਂ ਦਾ ਨਾਮਕਰਨ ਕਰ ਸਕੇ। ਇਹ ਬਖਸ਼ਿਸ਼ ਆਦਮ ਨੂੰ ਉਸ ਲਈ 'ਯੋਗ ਸਹਿਯੋਗੀ' (ਬੀਵ) ਪੈਦਾ ਕਰਨ ਤੋਂ ਵੀ ਪਹਿਲਾਂ ਦਿੱਤੀ ਗਈ ਸੀ।¹⁷ ਇਹ ਨਾਮਕਰਨ ਦੀ ਯੋਗਤਾ ਹੀ 'ਬੁੱਕ ਆਫ ਜੈਨੇਸਿਸ' ਅਨੁਸਾਰ ਮਨੁੱਖ ਲਈ ਭਾਸ਼ਾ ਦੀ ਸ਼ੁਰੂਆਤ ਸੀ। ਇਸ ਪਹਿਲੀ ਭਾਸ਼ਾ ਨੂੰ ਸਾਰੀਆਂ ਭਾਸ਼ਾਵਾਂ ਦਾ ਆਦਿ ਬਿੰਦੂ ਮੰਨਿਆ ਜਾਂਦਾ ਅਤੇ ਈਸ਼ਵਰ ਨੂੰ ਇਹਦਾ ਕਰਤਾ। 16ਵੀਂ-17ਵੀਂ ਸਦੀ ਦਾ ਅੰਗਰੇਜ਼ ਫਿਲਾਸਫਰ ਥੋਮਸ ਹਾਬਸ (Thomas Hobes) ਲਿਖਦਾ ਹੈ :

ਭਾਸ਼ਾ ਦਾ ਪਹਿਲਾ ਕਰਤਾ ਈਸ਼ਵਰ ਆਪ ਸੀ, ਜਿਹਨੇ ਆਦਮ ਨੂੰ ਇਹ ਨਿਰਦੇਸ਼ ਦਿੱਤਾ ਕਿ ਉਹ ਉਹਨਾਂ ਸਾਰੀਆਂ ਰਚਨਾਵਾਂ ਦਾ ਨਾਮਕਰਨ ਕਰੇ ਜਿਹੜੀਆਂ ਈਸ਼ਵਰ ਨੇ ਉਹਦੀ ਨਜ਼ਰ ਕੀਤੀਆਂ ਹਨ।¹⁸

17ਵੀਂ-18ਵੀਂ ਸਦੀ ਦੇ ਮਸ਼ਹੂਰ ਅੰਗਰੇਜ਼ ਦਾਰਸ਼ਨਿਕ ਜੋਹਨ ਲੌਕ (John Locke), ਅਨੁਸਾਰ ਵੀ : ਈਸ਼ਵਰ ਨੇ ਮਨੁੱਖ ਨੂੰ ਸਮਾਜਕਿਤ ਹੋਣ ਵਾਸਤੇ ਘੜਿਆ, ਅਤੇ ਨਾ ਸਿਰਫ ਆਪਣੇ ਵਰਗੇ ਲੋਕਾਂ ਨਾਲ ਮੇਲ-ਜੋਲ ਦੀ ਪ੍ਰਵਿਰਤੀ ਨਾਲ ਨਿਵਾਜਿਆ ਸਗੋਂ ਇਸ ਜਰੂਰਤ ਦੀ ਪੂਰਤੀ ਲਈ ਉਹਨੂੰ ਭਾਸ਼ਾ ਬਖਸ਼ੀ, ਜਿਹੜੀ ਕਿ ਸਮਾਜ ਵਿਚ ਇਕ ਸਾਂਝੀ ਕੜੀ ਅਤੇ ਮਹਾਨ ਉਪਕਰਨ ਹੈ।¹⁹


ਇਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਇਹਨਾਂ ਦਾ ਰਸ਼ਨਿਕਾਂ ਦਾ ਸਮਾਂ ਯੂਰਪ ਦੇ 'ਗਿਆਨ-ਯੋਗਾ' (Age of Enlightenment) ਦੇ ਉਦੈ ਦਾ ਸਮਾਂ ਹੈ ਅਤੇ ਜੋਹਨ ਲੌਕ ਨੂੰ 'ਉਦਾਰਵਾਦ ਦਾ ਪਿਤਾਮਾ' ਵੀ ਆਖਿਆ ਜਾਂਦਾ ਹੈ। ਇਹ ਤੱਥ ਇਸ ਕਰਕੇ ਦਰਜ ਕਰਨੇ ਜ਼ਰੂਰੀ ਹਨ ਕਿਉਂਕਿ ਜਿਹੜੇ ਭਾਸ਼ਾ-ਵਿਗਿਆਨੀਆਂ ਨੇ ਭਾਸ਼ਾ-ਪਰਿਵਾਰ ਦਾ ਸੰਕਲਪ ਪੇਸ਼ ਕੀਤਾ, ਉਹ ਜਿਆਦਾਤਰ ਇਸੇ ਦੌਰ ਦੇ ਹਨ ਅਤੇ ਇਹਨਾਂ ਉਪਰੋਕਤ ਫਿਲਾਸਫਰਾਂ ਤੋਂ ਪ੍ਰਭਾਵਿਤ ਸਨ। ਭਾਸ਼ਾ ਦੀ ਉੱਤਪਤੀ ਨੂੰ 'ਰਚਨਾ' ਜਾਂ 'ਤੋਹਫੇ' ਦੇ ਤੌਰ 'ਤੇ ਦੇਖਣ ਵਾਲਾ ਦਿਸ਼ਟੀਕੋਣ ਸਾਂਨੂੰ ਭਾਸ਼ਾ ਦੀ 'ਏਕਉਂਤਪਤੀ' (Monogenesis) ਵਿਚਾਰ ਤਕ ਲੈ ਜਾਂਦਾ ਹੈ। ਇਹ ਦਿਸ਼ਟੀਕੋਣ, ਕਿਸੇ ਇਕੋ 'ਆਦਿ ਮਾਂ-ਭਾਸ਼ਾ' ਦੀ ਵਕਾਲਤ ਕਰਦਾ ਹੈ, ਜਿਸਤੋਂ ਸੰਸਾਰ ਦੀਆਂ ਸਾਰੀਆਂ ਭਾਸ਼ਾਵਾਂ ਘੜੀਆਂ ਗਈਆਂ ਹਨ।²⁰ ਸੋ ਉਪਰੋਕਤ ਟਿੱਪਣੀਆਂ ਅਤੇ 'ਬੁੱਕ ਆਫ ਜੈਨੇਸਿਸ' ਵਿਚ ਪੇਸ਼ ਹੋਏ ਮੱਤ ਇਸ ਗੱਲੋਂ ਆਪਸੀ ਸਾਂਝ ਰੱਖਦੇ ਹਨ ਅਤੇ 'ਆਦਿ-ਮਾਂ-ਭਾਸ਼ਾ' ਦੀ ਹੋਂਦ ਨੂੰ ਸਵਿਕਾਰਨਾ, 'ਆਦਿ-ਮਨੁੱਖ'; ਆਦਮ ਅਤੇ ਈਵ ਨੂੰ ਸਵੀਕਾਰ ਕਰਨ ਵਾਂਗ ਹੀ ਹੈ। ਜਿਵੇਂ ਪੂਰੀ ਮਨੁੱਖਤਾ ਆਦਮ ਅਤੇ ਈਵ ਦੀ ਸੰਤਾਨ ਮੰਨੀ ਜਾਂਦੀ ਹੈ, ਉਵੇਂ ਹੀ ਸਾਰੀਆਂ ਭਾਸ਼ਾਵਾਂ ਆਦਮ ਦੀ ਭਾਸ਼ਾ ਦੀ ਸੰਤਾਨ ਆਖਿਆਂ ਜਾਂਦੀਆਂ ਹਨ ਅਤੇ ਪੀੜ੍ਹੀ ਦਰ ਪੀੜ੍ਹੀ, ਇਕ ਭਾਸ਼ਾ ਤੋਂ ਦੂਜੀ ਭਾਸ਼ਾ ਦਾ ਜਨਮ ਹੁੰਦਿਆਂ, ਆਧੁਨਿਕ ਭਾਸ਼ਾਵਾਂ ਬਣੀਆਂ ਹਨ।

ਭਾਸ਼ਾ-ਪਰਿਵਾਰ ਬਿਰਖ ਦੇ ਸੰਕਲਪ ਬਾਰੇ ਚਰਚਾ ਕਰਦਿਆਂ ਥੋਮਸ ਟਰਾਊਟਮੈਨ (Trautmann, Thomas) ਨੇ ਆਪਣੀ ਕਿਤਾਬ 'Aryans and British India' ਵਿਚ ਇਸ ਬਣਤਰ ਨੂੰ "ਮੌਜ਼ਿਕ ਇਥਨੋਲਜੀ"²¹ ਆਖਿਆ ਹੈ, ਇਥੇ ਮੌਜ਼ਿਕ ਦਾ ਸਬੰਧ ਹਜ਼ਰਤ ਮੂਸਾ ਨਾਲ ਅਤੇ ਇਥਨੋਲਜੀ ਦਾ ਸਬੰਧ ethnic (ਨਸਲੀ) ਨਾਲ ਹੈ। ਉਸ ਅਨੁਸਾਰ 1780 ਤੋਂ 1850 ਦੇ ਸਮੇਂ 'ਚ ਵਿਲਿਅਮ ਜੋਨਸ ਤੋਂ ਲੈ ਕੇ ਜੋਮਸ ਕੋਲਸ (James Cowles) ਤਕ 'ਪਰਿਵਾਰ-ਬਿਰਖ', ਭਾਸ਼ਾ-ਵਿਗਿਆਨ ਅਤੇ ਜੀਵ-ਵਿਗਿਆਨ ਵਿਚ ਇਕ ਤਾਕਤਵਰ ਸੰਕਲਪ ਰਿਹਾ। ਉਹ 18ਵੀਂ ਤੋਂ 19ਵੀਂ ਸਦੀ ਦੇ ਬਰਤਾਨਵੀ ਅਤੇ ਅਮਰੀਕੀ ਨਸਲਵਾਦੀ ਵਿਚਾਰ ਨੂੰ ਦੋ ਪ੍ਰਮੁੱਖ ਨਮੂਨਿਆਂ ਤੋਂ ਅਗਵਾਈ ਲੈ ਰਿਹਾ ਮੰਨਦਾ ਹੈ, ਜਿਸ ਵਿਚੋਂ ਇਕ 'ਕੌਮਾਂ ਦਾ ਬਿਰਖ' (tree of nations) ਅਤੇ ਦੂਜਾ ਹੈ ਇਕ ਰੂਪ ਤੋਂ ਦੂਜੇ ਰੂਪ ਵਿਚ ਪੌੜੀਨਮੂਲ੍ਹਾਂ ਰੂਪਾਂਤਰਨ ਦਾ ਨਮੂਨਾ। ਇਸ ਰੂਪਾਂਤਰ ਨੂੰ ਉਹ ਅਰਸਤੂ ਦੇ 'scale of nature' ਦਾ ਵਿਸਤਾਰ ਕਹਿੰਦਾ ਹੈ ਅਤੇ 'ਬਿਰਖ' ਨੂੰ 'ਬੁੱਕ ਆਫ ਜੈਨੇਸਿਸ' ਵਿਚਲਾ 'ਕੌਮਾਂ ਦਾ ਬਿਰਖ' (tree of nations) ਦਾ। ਇਹ ਵਰਤਾਰਾ ਜੈਨੇਸਿਸ ਵਿਚ ਮੂਸਾ ਨਾਲ ਜੁੜਿਆ ਹੈ, ਇਸੇ ਕਰਕੇ ਟਰਾਊਟਮੈਨ ਇਹਨੂੰ 'ਮੌਜ਼ਿਕ ਇਥਨੋਲਜੀ' ਕਹਿੰਦਾ ਹੈ। ਸਾਰ-ਤੱਤ ਵਿਚ ਇਸ ਪਰਿਵਾਰ-ਬਿਰਖ ਬਾਰੇ ਗੱਲ ਕਰਦਿਆਂ ਟਰਾਊਟਮੈਨ ਇਹਨੂੰ ਅਨੁਭਾਗੀ ਵੰਸਾਵਲੀ (segmentary lineage) ਦੱਸਦਾ ਹੈ, ਜਿਹਦੇ ਵਿਚ ਜੀਵਾਂ ਦਾ ਸਬੰਧ ਆਪਸ ਵਿਚ ਸਾਂਝੀ ਜੱਦ ਦੇ ਆਧਾਰ 'ਤੇ ਹੁੰਦਾ ਹੈ। ਇਸ ਬਣਤਰ ਵਿਚ ਸਾਰੇ ਹੀ ਇਕ-ਦੂਜੇ ਦੇ ਸਬੰਧੀ ਹੁੰਦੇ ਹਨ ਅਤੇ ਇਕ ਪੀੜ੍ਹੀ ਦੇ ਸਾਰੇ ਇਕ-ਦੂਜੇ ਦੇ ਡੈਣ-ਭਰਾ ਜਾਂ ਫਿਰ Cousin ਹੁੰਦੇ ਹਨ ਅਤੇ ਅਖੀਰੀਂ ਇਹ ਇਕ ਆਦਰਸ਼ ਅੰਤ 'ਤੇ ਮੁੱਕਦਾ ਹੈ, ਜਿਹਦਾ ਕੋਈ ਅਦਿੱਖ ਕਰਤਾ ਹੈ। ਭਾਸ਼ਾਵਾਂ ਦੇ ਮਾਮਲੇ ਵਿਚ ਵੀ ਪਰਿਵਾਰ-ਬਿਰਖ ਇਸੇ ਅਨੁਭਾਗੀ ਵੰਸਾਵਲੀ²² ਦੇ ਸੰਕਲਪ ਦਾ ਪੈਰੋਕਾਰ ਹੈ। ਬਿਰਖ-ਚਿੱਤਰ ਦੀ ਸਮੁੱਚਤਾ, ਇਹਦੇ ਖੰਡਾਂ ਤੋਂ ਬਣਦੀ ਹੈ। ਹਰੇਕ ਖੰਡ

ਬਿਨ੍ਹਾਂ ਕਿਸੇ ਪੈਮਾਨੇ ਦੀ ਪਰਵਾਹ ਕੀਤੇ ਬਾਕੀਆਂ ਦੇ ਬਗ਼ਾਬਰ ਹੁੰਦਾ ਹੈ ਅਤੇ ਵੱਡੀਆਂ ਇਕਾਈਆਂ ਛੋਟੀਆਂ ਦੇ ਇੱਕਠ ਨਾਲ ਬਣੀਆਂ ਹੁੰਦੀਆਂ ਹਨ।


ਭਾਸ਼ਾ-ਪਰਿਵਾਰ-ਬਿਰਖ:

ਭਾਸ਼ਾ-ਪਰਿਵਾਰ-ਬਿਰਖ 'ਬੁੱਕ ਆਫ ਜੈਨਿਸਿਸ' ਦੀਆਂ ਕਹਾਣੀਆਂ ਉੱਤੇ ਆਪਾਰਿਤ ਹੈ ਅਤੇ ਇਹਨਾਂ ਕਹਾਣੀਆਂ ਤੋਂ ਪ੍ਰੋਰਿਤ ਹੋ ਕੇ ਸਮੇਂ-ਸਮੇਂ 'ਤੇ ਭਾਸ਼ਾ-ਪਰਿਵਾਰ ਬਣਾਉਣ ਦੇ ਯਤਨ ਹੁੰਦੇ ਰਹੇ ਹਨ। ਪਾਦਰੀਆਂ ਅਤੇ ਇਹਨਾਂ ਮਿਥਿਆਂ ਵਿਚ ਯਕੀਨ ਕਰਨ ਵਾਲੇ ਭਾਸ਼ਾ-ਸ਼ਾਸਤਰੀਆਂ ਵੱਲੋਂ ਇਹ ਯਤਨ ਕਈ ਵਾਰ ਕੀਤੇ ਗਏ। 7 ਵਜੋਂ ਸਦੀ ਵਿਚ ਸਪੇਨ ਦੇ ਸ਼ਾਹਿਰ ਸੈਵਿਲ ਦੇ ਵਸਨੀਕ ਪਾਦਰੀ ਇਜੀਦੋਰਸ (Isidorus) ਨੇ ਭਾਸ਼ਾਵਾਂ ਦਾ ਬਿਰਖ ਬਣਾਇਆ। ਉਸ ਮੁਤਾਬਕ ਭਾਸ਼ਾਵਾਂ ਵਿਚ ਵਿਭਿੰਨਤਾ, ਈਸ਼ਵਰ ਦੁਆਰਾ ਮਨੁੱਖਤਾ ਦੇ ਖਾਤਮੇ ਲਈ ਪੈਦਾ ਕੀਤੇ ਹੁੰਦੇ ਤੋਂ ਬਾਅਦ ਬਣੇ 'ਬੇਬਲ ਦੇ ਮਿਨਾਰ' ਵਿਚ ਉਤਪਨੀ ਹੋਈ, ਮਨੁੱਖਤਾ ਵਿਚ ਵਿਭਿੰਨਤਾ ਅਤੇ ਉਹਨਾਂ ਸਾਰਥਕ ਧੂਨੀਆਂ ਵਿਚ ਵਿਭਿੰਨਤਾ ਪੈਦਾ ਹੋਣ ਤੋਂ ਪਹਿਲਾਂ, ਸਾਰੇ ਰਾਸ਼ਟਰਾਂ ਦੀ ਇਕੋ ਭਾਸ਼ਾ ਸੀ, ਜਿਹੁੰਦੀ ਇਜ਼਼ੀਡੋਰ ਹਿਬਰੂ ਆਖਦਾ ਹੈ। ਮਨੁੱਖਤਾ ਦੀ ਭਾਸ਼ਾਈ ਵਿਭਿੰਨਤਾ ਨੇ ਹੀ ਰਾਸ਼ਟਰਾਂ ਨੂੰ ਹੋਂਦ ਵਿਚ ਲਿਆਂਦਾ।²³ 1671 ਵਿਚ ਜੋਰਜ ਸਤਰੈਨਹਮ (Georg Stiernhielm) ਨੇ 16 ਭਾਸ਼ਾਵਾਂ ਦਾ ਇਕ ਸਾਦਾ ਜਿਹਾ ਬਿਰਖ ਪੇਸ਼ ਕੀਤਾ।²⁴ 1689 ਵਿਚ ਜੋਰਜ ਹੀਕਸ (George Hickes) ਨੇ ਗੋਬਿਕ ਭਾਸ਼ਾਵਾਂ ਦਾ ਬਿਰਖ²⁵ ਪੇਸ਼ ਕੀਤਾ। (ਦੇਖੋ ਚਿੱਤਰ-4)



ਚਿੱਤਰ-4 (ਗੋਖਿਕ ਭਾਸ਼ਾਵਾਂ ਦਾ ਬਿਰਖ)

ਫਿਰ ਸੰਨ 1800 ਵਿਚ ਫੈਲਿਕਸ ਗੈਲੇ (Felix Gallet) ਨੇ 'ਜਿਉਂਦੀਆਂ ਅਤੇ ਮਰੀਆਂ ਭਾਸ਼ਾਵਾਂ ਦਾ ਬਿਰਖ' (Arbre Généalogique des langues mortes et vivantes) ਤਿਆਰ ਕੀਤਾ (ਚਿੱਤਰ-5), ਜਿਸ




X ARBRE GÉNÉALOGIQUE
des Langues mortes et vivantes.
Second étage de l'Arbre de l'Univers. *Par* J. B. BOUCHARD. *Membre des Académies des Langues.*
DÉDIÉ À M. MONSIEUR LE DUC DE SICILIE.
à l'Institution des Sciences-Mathématiques de l'Institut Catholique. *Par* Félix Gallet.

ਚਿੱਤਰ-5 (ਫੈਲਿਕਸ ਗੈਲੇਟ ਦਾ 'ਜਿਊਂਦੀਆਂ' ਅਤੇ
ਮੁੰਡੀਆਂ ਵਾਸਾਂ ਦਾ ਚਿਤਰ)


ਵਿਚ ਤਣੇ ਦੇ ਦੋ ਭਾਗ ਹਨ, ਇਕ ਭਾਗ ਮਾਦਾ ਹੈ (La Langue Primitive) ਅਤੇ ਦੂਜਾ ਨਰ (Le Celte), ਇਹਨਾਂ ਦੀਆਂ ਸੰਤਾਨਾਂ ਨਰ ਵੀ ਹਨ ਅਤੇ ਮਾਦਾ ਵੀ ਅਤੇ ਇਹਨਾਂ ਵਿਚ ਪ੍ਰਜਣਨ ਵੀ ਹੁੰਦਾ ਹੈ।²⁷

'ਬੁੱਕ ਆਫ ਜੈਨੇਸਿਸ' ਦੇ 11ਵੇਂ ਅਧਿਆਇ ਵਿਚ 'ਬੇਬਲ ਦੀ ਮਿਨਾਰ' ਬਾਰੇ ਦੱਸਿਆ ਗਿਆ ਹੈ, ਜਦੋਂ 'ਆਦਮ' ਦੀ ਦਸਵੀਂ ਪੀੜ੍ਹੀ ਤੋਂ ਈਸ਼ਵਰ ਨੇ ਮਨੁੱਖਾਂ ਦੇ ਪਾਪਾਂ ਦਾ ਬਦਲਾ ਲਿਆ, ਉਸ ਵੇਲੇ ਉਹਨੇ 'ਨੌਜਾਨੀ' ਨੂੰ ਪਹਿਲਾਂ ਹੀ ਇਕ ਕਿਸਤੀ ਬਣਾਉਣ ਦਾ ਹਕਮ ਦਿੱਤਾ, ਇਸ ਕਿਸਤੀ ਨੂੰ 'ਨੌਜਾਨੀ' ਕਹਿੰਦੇ ਹਨ, ਜਿਸ ਵਿਚ ਧਰਤੀ ਦੀ ਹਰੇਕ ਪ੍ਰਜਾਤੀ ਦੇ ਇਕ-ਇਕ ਜੋੜੇ ਨੂੰ ਥਾਂ ਦਿੱਤੀ ਗਈ ਅਤੇ ਇਸ ਆਰਕ ਵਿਚ ਮੌਜੂਦ ਜੀਵਾਂ ਨੂੰ ਛੱਡ ਕੇ ਬਾਕੀ ਸਾਰੀ ਕਾਇਨਾਤ ਨੂੰ ਈਸ਼ਵਰ ਨੇ ਹੜ੍ਹ ਵਿਚ ਖਤਮ ਕਰ ਦਿੱਤਾ। ਇਹਨਾਂ ਨੌਜਾਨ ਦੇ ਵੰਸ਼ਜਾਂ ਨੇ ਮਿਲ ਕੇ ਇਕ ਥਾਂ 72 ਘਰਾਂ ਦਾ ਪਹਿਲਾ ਮਨੁੱਖੀ ਸਮਾਜ ਵਸਾਇਆ, ਇਹ ਸਾਰੇ ਈਸ਼ਵਰ ਅਤੇ ਆਦਮ ਦੀ ਭਾਸ਼ਾ 'ਹਿਬੂਰ' ਬੋਲਦੇ ਸਨ। ਇਹਨਾਂ ਵੰਸ਼ਜਾਂ ਨੇ ਹੀ ਸਮਾਂ ਪਾ ਕੇ ਬੇਬਲ ਦੀ ਮਿਨਾਰ ਦਾ ਨਿਰਮਾਣ ਕੀਤਾ, ਜਿਹਦਾ ਉਪਰਲਾ ਸਿਰਾ ਸਵਰਗ ਤਕ ਪਹੁੰਚਦਾ ਸੀ, ਜਿਸ ਕਰਕੇ ਆਦਮ ਦੀਆਂ ਐਲਾਦਾਂ ਦੁਆਰਾ ਸਵਰਗ ਉੱਤੇ ਕਬਜ਼ਾ ਕਰਨ ਦੇ ਡਰੋਂ ਈਸ਼ਵਰ ਉਹਨਾਂ ਦੀ ਏਕਤਾ ਤੋਝਨਾ ਚਾਹੁੰਦਾ ਸੀ ਅਤੇ ਇਸੇ ਮਕਸਦ ਨਾਲ ਉਹਨੇ ਇਹਨਾਂ ਨੂੰ ਇੱਕ-ਭਾਸ਼ਾ ਤੋਂ ਬਹੁ-ਭਾਸ਼ੀ ਬਣਾ ਕੇ ਪੂਰੀ ਦੁਨੀਆਂ ਦੇ ਵੱਖ-ਵੱਖਰੇ ਰਾਸ਼ਟਰਾਂ ਵਿਚ ਬਿੰਡਾ ਦਿੱਤਾ। ਇਹਨਾਂ ਰਾਸ਼ਟਰਾਂ ਦੀ ਗਿਣਤੀ 72 ਸੀ ਅਤੇ ਹੁਣ ਭਾਸ਼ਾਵਾਂ ਵੀ 72 ਹੋ ਗਈਆਂ,²⁸ ਇਹ ਸਾਰੇ ਸੈਮ, ਹੈਮ, ਅਤੇ ਜੈਫਟ ਦੀਆਂ ਐਲਾਦਾਂ ਦੇ ਵੰਸ਼ਜ ਸਨ। ਇਹਨਾਂ ਵਿਚੋਂ ਜੋ ਹਿੰਦ-ਯੂਰਪੀ ਭਾਸ਼ਾਵਾਂ ਦੀ ਗੱਲ ਕਰੀਏ ਤਾਂ ਬਾਇਬਲ ਦੇ ਨੌਜਾਨ ਅਤੇ ਉਸਦੀਆਂ ਤਿੰਨ ਐਲਾਦਾਂ ਸੈਮ, ਹੈਮ ਅਤੇ ਜੈਫਟ ਵਾਲੇ ਪ੍ਰਵਰਤਨ ਵਿਚੋਂ, ਹਿੰਦ-ਯੂਰਪੀ ਭਾਸ਼ਾਵਾਂ ਨੂੰ ਪਹਿਲਾਂ 'ਜੈਫ' ਦੇ ਨਾਮ 'ਤੇ ਜੈਫਿਟਿਕ ਭਾਸ਼ਾ-ਪਰਿਵਾਰ ਕਿਹਾ ਗਿਆ। ਜਦਕਿ ਸੈਮ ਤੋਂ ਸੈਮੈਟਿਕ ਭਾਸ਼ਾ-ਪਰਿਵਾਰ ਅਤੇ ਹੈਮ ਤੋਂ ਹੈਮਿਟਿਕ ਭਾਸ਼ਾ ਪਰਿਵਾਰ ਦਾ ਨਾਮ ਗੱਧਿਆ ਗਿਆ। ਇਹਨਾਂ ਭਾਸ਼ਾਵਾਂ ਦੇ ਬੁਲਾਰੇ ਨੌਜਾਨ ਦੇ ਇਹਨਾਂ ਤਿੰਨ ਪੁੱਤਰਾਂ ਦੇ ਵੰਸ਼ਜ ਮੰਨੇ ਜਾਂਦੇ ਹਨ।²⁹ 'ਆਰੀਆ' ਸ਼ਬਦ ਨੂੰ ਨਸਲ ਵਜੋਂ ਮਾਨਤਾ ਦੇਣ ਵਾਲਾ ਮੈਕਸ ਮੂਲਰ ਜੈਫੇਟਿਕ, ਕਾਕੇਸ਼ਿਆਈ ਅਤੇ ਆਰੀਆ ਨੂੰ ਬਰਾਬਰ ਰੱਖਦਾ ਹੈ; ਜੈਫੇਟਿਕ = ਕਾਕੇਸ਼ਿਆਈ = ਆਰੀਆ³⁰। ਜੈਫਿਟਿਕ ਸ਼ਬਦ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਲਈ ਬਹੁਤਾ ਪ੍ਰਚਲਿਤ ਨਹੀਂ ਹੋ ਪਾਇਆ, ਫਿਰ ਇਹਨੂੰ 'ਇੰਡੋ-ਜਰਮਨਿਕ' ਆਖਿਆ ਜਾਣ ਲੱਗਾ; ਇਹਦੇ 'ਤੇ ਵੀ ਇਤਤਰਾਜ ਉੱਠੇ ਤੇ ਫਿਰ ਇਹਨੂੰ 'ਹਿੰਦ-ਯੂਰਪੀ' ਭਾਸ਼ਾ-ਪਰਿਵਾਰ ਦਾ ਨਾਮ ਦਿੱਤਾ ਗਿਆ। ਫਰੈਡਰਿਕ ਮੈਕਸ ਮੂਲਰ (Friedrich Max Muller) 'ਆਰੀਆ ਭਾਸ਼ਾ-ਪਰਿਵਾਰ' ਨੂੰ 'ਹਿੰਦ-ਯੂਰਪੀ ਭਾਸ਼ਾ-ਪਰਿਵਾਰ' ਤੋਂ ਪਹਿਲ ਦਿੰਦਾ ਹੈ, ਉਸ ਅਨੁਸਾਰ ਹਿੰਦ-ਯੂਰਪੀ, - 'ਭਾਰਤ ਤੋਂ ਯੂਰਪ ਤੱਕ' - ਭੁਗੋਲਿਕ ਸਥਿਤੀ ਕਰਕੇ ਹੋਇਆ ਨਾਮਕਰਨ ਹੈ; ਪਰ ਆਰੀਆ, ਇਤਿਹਾਸਕ ਸਮਰਿਤੀਆਂ 'ਚੋਂ ਉਤਪੰਨ ਹੋਇਆ ਹੈ, ਉਸ ਅਨੁਸਾਰ “ਆਰੀਆ ਉਹ ਸਭ ਤੋਂ ਪੁਰਾਤਨ ਨਾਮਕਰਨ ਹੈ ਜਿਸ ਨਾਲ ਇਸ ਪਰਿਵਾਰ ਦੇ ਪੂਰਵਜ ਖੁਦ ਨੂੰ ਬੁਲਾਉਂਦੇ ਸਨ।³¹ ਥਾਮਸ ਯੰਗ (Young, Thomas) ਪਹਿਲਾ ਸੀ ਜਿਹਨੇ 1813 ਵਿਚ 'ਇੰਡੋ-ਯੂਰਪੀ' ਮਦ ਦਾ ਆਪਣੀ ਇਕ ਅੰਗਰੇਜ਼ੀ ਲਿਖਤ ਵਿਚ ਪ੍ਰਯੋਗ ਕੀਤਾ, ਉਹਨੇ ਜੁਹਾਨਨ ਕਿਸਟੋਫਰ ਅਦਲੰਗ (Johann Christoph Adlung) ਦੀ ਕਿਤਾਬ 'Mithridates, oder, Allgemeine Sprachenkunde' ਦੇ ਗੀਵੀਉ ਦੌਰਾਨ, 'des langues indo-germaniques' ਨੂੰ ਅੰਗਰੇਜ਼ੀ ਵਿਚ ਬਦਲਕੇ 'ਇੰਡੋ-ਯੂਰਪੀਅਨ ਕਰ ਦਿੱਤਾ। ਇਹ ਇਸ ਘਾੜੂਤ ਲਈ ਜਰਮਨਾਂ ਦੇ ਯੋਗਦਾਨ ਨੂੰ ਧੁੰਦਲਾ ਕਰਕੇ ਸਾਰਾ ਸਿਹਗ ਸਿਰਫ ਬਰਤਾਨਵੀ ਭਾਸ਼ਾ-ਵਿਗਿਆਨ ਸਿਰ ਬੰਨਣ ਦਾ ਯਤਨ ਹੈ।³² ਇਹ ਸਪੱਸ਼ਟ ਹੈ ਕਿ ਕਿ ਤੁਲਨਾਤਮਕ ਭਾਸ਼ਾ ਵਿਗਿਆਨ ਜੋਨਸ ਤੋਂ ਪਹਿਲਾਂ ਤੋਂ ਵਜੂਦ ਵਿਚ ਹੈ, ਉਹਨੇ ਹਿੰਦ-ਯੂਰਪੀ ਜਾਂ ਇੰਡੋ-ਯੂਰਪੀ ਭਾਸ਼ਾ ਪਰਿਵਾਰ ਦਾ ਨਾਮਕਰਨ ਨਹੀਂ ਕੀਤਾ। ਇਹ ਨਾਮਕਰਨ ਉਹਦੇ ਮਸ਼ਹੂਰ ਭਾਸਣ ਤੋਂ ਕਈ ਸਾਲ ਬਾਅਦ ਹੋਇਆ। ਉਹਦੇ ਵੱਲੋਂ ਸੰਸਕ੍ਰਿਤ, ਲਤੀਨੀ, ਗ੍ਰੀਕ, ਗੈਂਡਿਕ, ਕੈਲਟਿਕ ਅਤੇ ਪੁਰਾਣੀ ਫਾਰਸੀ ਨੂੰ ਇਕ ਸਮੂਹ ਵਿਚ ਰੱਖ ਕੇ, ਇੱਕੋ ਗਵਾਚੀ ਹੋਈ ਭਾਸ਼ਾ ਦੀਆਂ ਸੰਤਾਨਾਂ ਹੋਣ ਦਾ ਸੰਕਲਪ ਪੇਸ਼ ਕੀਤਾ ਗਿਆ। ਵਿਸਤਰਿਤ ਤਰੀਕੇ ਨਾਲ ਪਹਿਲੀ ਵਾਰ ਭਾਸ਼ਾ-ਪਰਿਵਾਰ-ਬਿਰਖ ਦਾ ਸੰਕਲਪ ਅੰਗਸਟ ਸਲੀਖਰ (August Schleicher) ਨੇ 1853 ਵਿਚ ਲਿਖੇ ਦੋ ਲੇਖਾਂ ਅਤੇ 1863 ਵਿਚ ਲਿਖੇ ਇਕ ਲੇਖ ਵਿਚ ਪੇਸ਼ ਕੀਤਾ। 1853 ਵਾਲੇ ਲੇਖਾਂ ਵਿਚੋਂ ਪਹਿਲਾ ਚੈਕ (Czech) ਵਿਚ ਲਿਖਿਆ 0 jazyku litevském, zvlöat ohledem na slovansky³³ (ਲਿਊਬੀਨਾਨ ਭਾਸ਼ਾ ਬਾਰੇ, ਸਲਾਵਿਕ ਭਾਸ਼ਾ ਦੇ ਵਿਸ਼ੇਸ਼ ਸੰਦਰਭ ਵਿਚ) ਅਤੇ ਦੂਜਾ ਲੇਖ ਜਰਮਨ (Deutsch) ਵਿਚ ਲਿਖਿਆ Die ersten Spaltungen des indogermanischen Urvolkes³⁴ (ਹਿੰਦ-ਯੂਰਪੀ ਦੀ ਪਹਿਲੀ ਵੰਡ ਅਤੇ ਮੁੱਢਲੇ ਲੋਕ) ਸੀ, ਇਹ ਦੋਵੇਂ ਬਿਰਖ ਅੱਗੇ ਦਿੱਤੇ ਅਨੁਸਾਰ ਹਨ :



ਚਿੱਤਰ - 6

1863 ਵਿਚ ਲਿਖੇ ਲੇਖ ਦਾ ਨਾਮ Die Darwinsche Theorie Und Die Sprachwissenschaft (ਡਾਰਵਿਨ ਦਾ ਸਿਧਾਂਤ ਅਤੇ ਭਾਸ਼ਾ-ਵਿਗਿਆਨ) ਹੈ।³⁵ ਇਹਨਾਂ ਲੇਖਾਂ ਵਿਚ ਦਿੱਤੇ ਗਏ ਬਿਰਖਾਂ ਵਿਚ ਇਕ ਖਾਸ ਗੱਲ ਇਹ ਹੈ ਕਿ ਇਹਨਾਂ ਸਾਰਿਆਂ ਵਿਚ ਪਹਿਲੀ ਭਾਸ਼ਾ (ਪਰੋਟੋ) ਨੂੰ ਇੰਡੋ-ਯੂਰਪੀਅਨ ਦੀ ਥਾਂ 'ਇੰਡੋ-ਜਰਮੈਨਿਕ' ਲਿਖਿਆ ਹੈ, ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਕਿ ਇਸ ਭਾਸ਼ਾ-ਪਰਿਵਾਰ ਨੂੰ ਪਹਿਲਾਂ ਇਸੇ ਨਾਮ ਨਾਲ ਜਾਣਿਆ ਜਾਂਦਾ ਸੀ। ਇਹਨਾਂ ਤਿੰਨਾਂ ਬਿਰਖਾਂ ਵਿਚ ਅੱਗੇ ਫੁੱਟਦੀਆਂ ਸ਼ਾਬਾਵਾਂ ਵਿਚ ਅੰਤਰ ਹੈ; 1853a ਬਿਰਖ ਤਾਂ ਸਲਾਵਿਕ ਭਾਸ਼ਾਵਾਂ ਨਾਲ ਸਬੰਧਿਤ ਹੈ ਪਰ 1853b ਅਤੇ 1863 ਵਾਲਾ ਬਿਰਖ ਦੋਵਾਂ ਵਿਚ ਅੰਤਰ ਹੈ। ਜਿੱਥੇ ਪਹਿਲੇ ਵਿਚ ਸਵਲੈਕੋ-ਜਰਮੈਨਿਕ, ਕੈਲਟਿਕ ਭਾਸ਼ਾਵਾਂ ਅਤੇ ਆਰੀਓਪਲਾਸਗਰ; {(Arioplasger=Arier+Plasger; Plasger=Lateiner+Greceheu)= ਆਰੀਆ+ਲਤੀਨੀ+ਗਰੀਕ} ਭਾਸ਼ਾਵਾਂ ਦੀਆਂ ਤਿੰਨ ਸ਼ਾਬਾਵਾਂ ਦਿੱਤੀਆਂ ਹਨ, ਉਥੇ ਹੀ ਦੂਜੇ ਵਿਚ; ਜਿਸ ਵਿਚ ਕਿ ਪਹਿਲੇ ਕਿਸੇ ਵੀ ਚਿੱਤਰ ਨਾਲੋਂ ਵੱਧ ਵਿਸਥਾਰ ਹੈ, ਉਸ ਵਿਚ ਇੰਡੋ-ਜਰਮੈਨਿਕ ਤੋਂ ਸਿਰਫ ਦੋ ਸ਼ਾਬਾਵਾਂ ਦੀ ਹੀ ਵੰਡ ਕੀਤੀ ਹੈ, ਕਿਉਂਕਿ ਇਸ ਵਿਚ ਕੈਲਟਿਕ ਭਾਸ਼ਾਵਾਂ ਨੂੰ, ਆਰੀਆ, ਲਤੀਨੀ, ਯੂਨਾਨੀ ਵਾਲੀ ਸ਼ਾਖ ਨਾਲ ਹੀ ਜੋੜਿਆ ਗਿਆ ਹੈ।



चित्र - 7

ਇਸ ਤਰ੍ਹਾਂ ਇਹ ਮੁੱਢਲੇ ਭਾਸ਼ਾਈ ਬਿਰਖ ਅੱਗੇ ਚੱਲ ਕੇ ਅਜੋਕੇ ਭਾਸ਼ਾਈ ਬਿਰਖਾਂ ਲਈ ਮਾਡਲ ਬਣੇ ਅਤੇ ਇਸ ਲਿਹੀ ਉੱਤੇ ਭਾਸ਼ਾਵਾਂ ਦਾ ਪਰਿਵਾਰਕ-ਵਰਗੀਕਰਨ ਕਿਤਾ ਜਾਂਦਾ ਰਿਹਾ ਹੈ।

ਵਿਚਾਰਧਾਈ ਪਰਿਪੇਖ

ਭਾਸ਼ਾ ਪਰਿਵਾਰਾਂ ਦੀ ਸਥਾਪਤੀ ਰਾਹੀਂ ਹੁਣ ਤਕ ਬੋਲੀਆਂ ਜਾਂਦੀਆਂ ਭਾਸ਼ਾਵਾਂ ਦੀ ਸੁਨਿਆਦ ਇਕੋ-ਇਕ ਆਦਿ-ਭਾਸ਼ਾ ਤਕ ਲੈ ਜਾਈ ਜਾਂਦੀ ਹੈ। ਜਿਵੇਂ ਕਿ ਪਹਿਲਾਂ ਦੱਸਿਆ ਹੈ ਕਿ ਵਿਲਿਅਮ ਜੋਨਸ ਨੇ ਇਸ ਭਾਸ਼ਾ-

ਪਰਿਵਾਰ ਨੂੰ ਕੋਈ ਨਾਮ ਨਹੀਂ ਸੀ ਦਿੱਤਾ। ਉਹ 1783 ਵਿਚ ਭਾਰਤ ਆਇਆ, 1784 ਵਿਚ ਉਹਨੇ 'ਰਾਇਲ ਏਸੀਆਟਿਕ ਸੋਸਾਇਟੀ' ਦੀ ਸਥਾਪਨਾ ਕੀਤੀ ਅਤੇ 1786 ਵਿਚ ਉਹ ਭਾਸ਼ਣ ਦਿੱਤਾ ਜਿਹੜਾ ਤੁਲਨਾਤਮਕ ਭਾਸ਼ਾ-ਵਿਗਿਆਨ ਦੀ ਸ਼ੁਰੂਆਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਪਰ ਉਹਦੇ ਇਸ ਭਾਸ਼ਣ ਤੋਂ ਪੁਰੇ ਸੌ ਸਾਲ ਪਹਿਲਾਂ ਵੀ ਉਹਦੇ ਭਾਸ਼ਣ ਨਾਲ ਮਿਲਦਾ-ਜੁਲਦਾ ਐਂਡਰਿਯਸ ਯੋਗਰ (Andreas Jüger) ਦਾ ਇਕ ਵਿਚਾਰ ਮਿਲਦਾ ਹੈ, ਇਸ ਬਾਰੇ ਵਿਸਤਾਰ ਨਾਲ ਜਿਓਰਜ ਮੈਟਕਾਫ (George Metcalf) ਦਾ ਲੇਖ 'ਸੋਲਵੀਂ ਅਤੇ ਸਤਾਰ੍ਹਵੀਂ ਸਦੀ ਵਿਚ 'ਹਿੰਦ-ਯੂਰਪੀ ਪਰਿਕਲਪਨਾ'³⁶ ਦੇਖਿਆ ਜਾ ਸਕਦਾ ਹੈ।

ਇਥੇ ਇਹ ਧਿਆਨ ਵਿਚ ਰੱਖਣ ਯੋਗ ਤੱਥ ਹੈ ਕਿ ਸਿੰਘ ਘਾਟੀ ਦੀ ਖੁਦਾਈ ਵਿਲੀਅਮ ਜੋਨਸ ਅਤੇ ਮੈਕਸ ਮੂਲਰ ਤੋਂ ਬਹੁਤ ਬਾਅਦ ਵਿਚ ਹੋਈ। ਪਰ ਫਿਰ ਵੀ ਮੈਕਸ ਮੂਲਰ ਨੇ ਇਹਨਾਂ ਭਾਸ਼ਾਵਾਂ ਨੂੰ ਆਰੀਆ ਭਾਸ਼ਾਵਾਂ ਕਿਹਾ। ਯੂਰਪੀ ਖੋਜੀਆਂ ਵਿਚ ਇਹ ਇਕ ਟਕਰਾਅ ਵਾਲਾ ਤੱਥ ਸੀ। ਭਾਵੇਂ ਦੋਵੇਂ ਧਿਰਾਂ ਦੀ ਪਹੁੰਚ ਸੰਤਾਨ-ਮੱਤ ਵਾਲੀ ਸੀ, ਪਰ ਫਿਰ ਵੀ ਇਹ ਇਕ-ਦੂਜੇ ਦੇ ਪੂਰੀ ਤਰ੍ਹਾਂ ਉਲਟ ਸਨ। ਪਹਿਲੇ ਅਨੁਸਾਰ ਤਾਂ ਇਹਨਾਂ ਭਾਸ਼ਾਵਾਂ ਦਾ ਸਰੋਤ ਭਾਰਤੀ ਉਪ-ਮਹਾਂਦੀਪ ਵਿਚ ਸੀ, ਪਰ ਦੂਜਾ ਇਹਦਾ ਸਰੋਤ ਯੂਰਪ ਵਿਚ ਮੰਨਦਾ ਸੀ। ਇਹਨਾਂ ਵਿਚੋਂ ਜੋਹਨ ਕਰਾਊਫਰਡ (John Crawfurd) ਦਾ ਜਿਕਰ ਜ਼ਰੂਰੀ ਹੈ। ਉਹ ਮੈਕਸ ਮੂਲਰ ਦਾ ਸਮਕਾਲੀ ਪਰ ਸਖਤ ਆਲੋਚਕ ਹੈ। ਉਸ ਅਨੁਸਾਰ ਸੰਸਕ੍ਰਿਤ ਭਾਸ਼ਾ ਦਾ ਇਹ ਅਜੀਬ ਇਤਿਹਾਸ, ਚੋਖੇ ਪ੍ਰਾਚੀਨ ਲਿਖਤੀ ਦਸਤਾਵੇਜ਼ਾਂ ਦੇ ਬਾਵਜੂਦ ਕੱਝ ਨਹੀਂ ਦੱਸਦਾ। ਸੰਸਕ੍ਰਿਤ; ਸ਼ਬਦ ਹੀ ਆਪਣੇ-ਆਪ ਵਿਚ ਇਕ ਕਾਲਪਨਿਕ ਸ਼ਬਦ ਹੈ, ਜਿਥੇ ਬਾਕੀ ਸਾਰੀਆਂ ਭਾਸ਼ਾਵਾਂ ਦੇ ਨਾਮ ਭਾਵੇਂ ਉਹ ਉਗੀਐਂਟਲ ਕੌਮਾਂ ਦੀਆਂ ਹੋਣ ਭਾਵੇਂ ਯੂਰਪੀ, ਭਾਵੇਂ ਪੁਰਾਤਨ ਹੋਣ ਭਾਵੇਂ ਨਵੀਨ, ਉਹਨਾਂ ਨੂੰ ਬੋਲਣ ਵਾਲਿਆਂ ਦੇ ਨਾਮ ਤੋਂ ਘੜੇ ਗਏ ਹਨ, ਜਾਂ ਉਸ ਦੇਸ਼ ਤੋਂ ਦੇ ਨਾਮ ਤੋਂ ਜਿੱਥੇ ਉਹ ਬੋਲੀਆਂ ਜਾਂਦੀਆਂ ਹਨ, ਉਥੋਂ ਹੀ ਇਹ (ਸੰਸਕ੍ਰਿਤ) ਦਾ ਮਤਲਬ ਸਪੱਸ਼ਟ ਤੌਰ 'ਤੇ "ਸਿੰਗਾਰੀ, ਸੰਪੂਰਤ, ਸੰਪੰਨ" ਆਦਿ ਹੈ। ਇਹ ਵਿਆਖਿਆ ਸਪੱਸ਼ਟ ਦੱਸਦੀ ਹੈ ਕਿ ਇਹ ਸ਼ਬਦ ਵਿਆਕਰਣਕਾਰਾਂ ਦੀ ਮੁਕਾਬਲਤਨ ਬਾਅਦ ਦੀ ਘੜ੍ਹਤ ਹੈ। ਇਹਦੀਆਂ ਲਿਖਤਾਂ ਵਿੱਚ, ਉਹਨਾਂ ਲੋਕਾਂ ਦੀ ਮਾਤ-ਭੂਮੀ ਦਾ ਕੋਈ ਸੰਦਰਭ ਨਹੀਂ, ਜਿਹਨਾਂ ਦੀ ਇਹ ਬੋਲੀ ਰਹੀ ਹੋਵੇਗੀ।³⁷ ਇਸ ਪਰਚੇ ਵਿਚ ਕਰਾਊਫਰਡ ਨੇ ਮੈਕਸ ਮੂਲਰ, ਬਾਪ ਅਤੇ ਹੋਰਨਾਂ ਉਗੀਐਂਟਲਿਸਟਾਂ ਵੱਲੋਂ ਕੀਤੇ ਗਏ ਸੰਸਕ੍ਰਿਤ ਸੱਤਾ ਦੇ ਦਾਅਵੇ ਦਾ ਖੰਡਨ ਕੀਤਾ। ਉਹਨੇ ਇਕ ਮਹਾਂ-ਭਾਸ਼ਾ ਪਰਿਵਾਰ ਅਤੇ ਭਾਸ਼ਾਵਾਂ ਦੇ ਤੁਲਨਾਤਮਕ ਅਧਿਐਨ ਲਈ ਵਿਆਪਕ ਨੇਮ ਬੋਪਣ ਦੀ ਵੀ ਅਲੋਚਨਾ ਕੀਤੀ। ਪਰ ਇਸ ਪਰਚੇ ਦਾ ਸਾਰ-ਤੱਤ ਇਹੀ ਸੀ ਕਿ ਭਾਰੋਪੀ ਭਾਸ਼ਾਵਾਂ ਗੈਰ-ਭਾਰਤੀ ਸਰੋਤ ਵਿਚੋਂ ਹੀ ਉਤਪੰਨ ਹੋਈਆਂ ਸਨ। ਇਹ ਵਿਚਾਰ ਸੰਤਾਨ ਮੱਤ ਅਤੇ ਭਾਸ਼ਾ-ਪਰਿਵਾਰ ਦੀ ਧਾਰਨਾ ਦਾ ਕੋਈ ਵਿਰੋਧ ਨਹੀਂ ਕਰਦਾ ਜਿੱਥੋਂ ਕਿ ਇਹ ਸਪੱਸ਼ਟ ਹੁੰਦਾ ਹੈ ਇਹ ਟਕਰਾਅ ਇੱਕੋ ਧਾਰਨਾ ਦੀਆਂ ਅੰਦਰੂਨੀ ਵਿਰੋਧਤਾਈਆਂ ਦਾ ਹੈ।

ਬਸਤੀਵਾਦੀ ਨਿਜਾਮ ਦੇ ਸ਼ੁਰੂਆਤੀ ਪੜ੍ਹਾਅ ਉੱਤੇ ਯੂਰਪ ਵਿਚ ਭਾਰਤ ਨੂੰ ਪ੍ਰਾਚੀਨ ਸਭਿਆਚਾਰ ਦੀ ਇਕ ਸ਼ਾਨਦਾਰੀ ਤਸਵੀਰ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਸੀ ਅਤੇ ਇਹ ਪ੍ਰਚਾਰਿਆ ਜਾਂਦਾ ਸੀ ਕਿ ਯੂਰਪ ਇਸ ਸ਼ਾਨਦਾਰੀ ਸਭਿਆਚਾਰ ਦੇ ਸੰਭਾਵਾਂ ਤੋਂ ਟੁੱਟ ਗਿਆ ਹੈ। ਪਰ ਇਸ ਪਹੁੰਚ ਨੂੰ ਅਲੋਚਨਾ ਦਾ ਸਾਹਮਣਾ ਕਰਨਾ ਪਿਆ ਅਤੇ ਭਾਰਤੀ-ਯੂਰਪੀ ਇਕ ਨਸਲੀ ਧਾਰਨਾ ਦੀ ਖੁਰ ਗਈ ਅਤੇ ਭਾਰਤੀਆਂ ਉੱਤੇ ਯੂਰਪੀ ਗਲਬਾ (ਸਮੇਤ ਬੌਧਿਕ) ਕੱਸਿਆ ਗਿਆ।

ਜਿਸ ਤਰ੍ਹਾਂ ਪਰਿਵਾਰ ਬਿਰਖ ਜੋਨਸ ਤੋਂ ਪਹਿਲਾਂ ਹੀ ਬਣਨੇ ਸ਼ੁਰੂ ਹੋ ਗਏ ਸਨ, ਉਵੇਂ ਹੀ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਵੀ ਉਸ ਤੋਂ ਕਿਤੇ ਪਹਿਲਾਂ ਸ਼ੁਰੂ ਹੋ ਗਿਆ ਸੀ, ਜਿਵੇਂ ਕਿ ਮੋਗਾਕੇ ਦੇ ਸ਼ਹਿਰ ਫੈਜ (fez) ਦਾ ਰਹਿਣ ਵਾਲਾ ਯੇਹੂਦਾ ਇਬਨ ਕੁਰੇਸ਼ (Yehuda Ibn Quraysh) ਪਹਿਲਾ ਸੀ, ਜਿਹਨੇ ਹੈਬੂ, ਆਰਮੇਈ³⁸ ਅਤੇ ਅਰਬੀ ਦੀਆਂ ਧੂਨੀਆਂ ਅਤੇ ਸ਼ਬਦਾਂ ਦਾ ਟਾਕਰਾ 10ਵੀਂ ਸਦੀ ਵਿਚ ਆਪਣੀ ਕਿਤਾਬ 'ਰਿਸਲਾ' (Risala) ਵਿਚ ਕੀਤਾ ਸੀ। ਇਤਾਲਵੀ ਵਪਾਰੀ ਫੀਲੀਪੋ ਸਾਸੇਤੀ (Filippo Sassetti, 16ਵੀਂ ਸਦੀ) ਨੇ ਸੰਸਕ੍ਰਿਤ ਅਤੇ ਕੁਝ ਯੂਰਪੀ ਭਾਸ਼ਾਵਾਂ ਵਿਚਕਾਰ ਸਬੰਧ ਦੀ ਸੂਚਨਾ ਦਿੱਤੀ।³⁹ ਰੋਬੇਰਤੋ-ਦ-ਨੋਬੀਲੀ (Roberto de Nobili) ਵੀ ਇਕ ਇਤਾਲਵੀ ਵਪਾਰੀ ਅਤੇ ਮਿਸ਼ਨਿਗੇਰੀ ਸੀ, ਜਿਹੜਾ 1606 ਈ. ਵਿਚ ਭਾਰਤ ਆਇਆ ਅਤੇ ਉਹਨੇ ਤੇਲੁਗੂ, ਤਾਮਿਲ ਤੇ ਸੰਸਕ੍ਰਿਤ ਸਿੱਖੀ ਅਤੇ ਇਹਨਾਂ ਦੇ ਯੂਰਪੀ ਭਾਸ਼ਾਵਾਂ ਨਾਲ ਟਾਕਰੇ ਦਾ ਕੁਝ ਕੰਮ ਕੀਤਾ। ਪੇਰੇ ਕੋਈਡਾਂਕਸ (Pere Coeurdoux, 1691-1779) ਜੋ ਕਿ ਪੋਂਡੀਚੇਰੀ ਵਿਚ ਇਕ ਪਾਦਰੀ ਸੀ। ਉਹਨੇ 1766 (ਜੋਨਸ ਦੇ ਭਾਸ਼ਣ ਤੋਂ 20 ਸਾਲ ਪਹਿਲਾਂ) ਪੈਰਿਸ ਵੱਲ ਇਕ ਖਤ ਲਿਖਿਆ, ਜਿਸ ਵਿਚ ਉਹਨੇ ਸੰਸਕ੍ਰਿਤ, ਲਤੀਨੀ ਅਤੇ ਗਰੀਬ ਵਿਚ ਸਜਾਤੀ ਸ਼ਬਦਾਂ ਦਾ ਜ਼ਿਕਰ ਕੀਤਾ। ਉਸ ਅਨੁਸਾਰ ਇਹਦਾ ਸਿਵਾਇ ਇਹਨਾਂ ਭਾਸ਼ਾਵਾਂ ਦੇ ਇਕ ਸਰੋਤ ('une commune origin') ਤੋਂ ਪੈਦਾ ਹੋਣ ਦੇ ਹੋਰ ਕੋਈ ਕਾਰਨ ਨਹੀਂ ਹੋ

ਸਕਦਾ। ਜੋਨ ਗੋਡਫਰੇਅ (John Godfrey) ਅਨੁਸਾਰ ਅਜਿਹੀਆਂ ਧਾਰਨਾਵਾਂ ਦੇਣ ਦਾ ਕੋਈਡਾਕਸ ਦਾ ਮਕਸਦ 'ਬੁੱਕ ਆਫ ਜੈਨਿਸਿਸ' ਨਾਲ ਸੁਮੇਲਤਾ ਬਰਕਰਾਰ ਰੱਖਣ ਦਾ ਸੀ। ਕੋਈਡਾਕਸ ਨੇ ਬੇਬਲ ਤੋਂ ਪਹਿਲਾਂ ਇਕ ਮੁੱਢਲੀ ਭਾਸ਼ਾ (language) ਹੋਣ ਦਾ ਦਾਅਵਾ ਕੀਤਾ, ਜਿਸ ਤੋਂ ਕਿ ਇਕ ਚਮਤਕਾਰ ਤੋਂ ਬਾਅਦ ਵੱਖ-ਵੱਖ ਪਰ ਸੰਬੰਧਿਤ ਭਾਸ਼ਾਵਾਂ (languages) ਬਣ ਗਈਆਂ; ਲਤੀਨੀ, ਗਰੀਕ, ਸੰਸਕ੍ਰਿਤ ਇਹਨਾਂ ਵਿਚੋਂ ਹੀ ਹਨ ਅਤੇ ਇਹ ਅੱਗੇ ਹੋਰ ਵਿਕਾਸ ਕਰਦੀਆਂ ਰਹੀਆਂ।⁴⁰ ਇਸ ਤਰ੍ਹਾਂ ਅਸੀਂ ਭਾਸ਼ਾ-ਪਰਿਵਾਰਾਂ ਦੀ ਉਤਪਤੀ ਦੇ ਮਤਾਂ ਨੂੰ ਸਪੱਸ਼ਟ ਤੌਰ 'ਤੇ 'ਬੇਬਲ ਦੀ ਮਿਨਾਰ' ਦੀ ਕਹਾਣੀ ਨਾਲ ਸੰਬੰਧਿਤ ਵਿਖਿਆਨ ਦੇ ਰੂਪ ਵਿਚ ਦੇਖਦੇ ਹਾਂ। ਇਸੇ ਉੱਤੇ 'ਓਰੀਐਂਟਲਿਸਟਾਂ' ਦਾ ਭਾਸ਼ਾ-ਵਿਗਿਆਨ ਟਿਕਿਆ ਹੋਇਆ ਹੈ। ਭਗਵਾਨ ਸਿੰਘ ਦੱਸਦੇ ਹਨ ਕਿ ਇਹ ਜਾਨਣਾ ਮਸ਼ਕਿਲ ਹੈ ਪਰ ਨਾਮੁਮਕਿਨ ਨਹੀਂ ਕਿ ਅਜਿਹਾ ਕਰਦੇ ਹੋਏ ਉਹ ਕਿਸ ਪੱਧਰ ਤਕ ਬੇਬਲ ਦੇ ਮਿਨਾਰ ਅਤੇ ਹਵਾ ਤੇ ਆਦਮ ਦੀ ਕਹਾਣੀ ਤੋਂ ਪਰੇਰਿਤ ਹਨ।⁴¹ ਨਾਥਾਨੀਲ ਬਰਾਸੇ ਹਾਲਹੈਡ (Nathaniel Brassey Halhed) ਵੀ ਵਿਲਿਅਮ ਜੋਨਸ ਤੋਂ ਪਹਿਲਾਂ ਸੀ, ਜਿਹਨੇ ਬੰਗਾਲੀ ਦਾ ਵਿਆਕਰਨ ਲਿਖਿਆ ਅਤੇ ਸੰਸਕ੍ਰਿਤ, ਫਾਰਸੀ ਅਤੇ ਅਰਬੀ ਸ਼ਬਦਾਂ ਦਾ ਟਾਕਰਾ ਪੇਸ਼ ਕੀਤਾ। ਉਹਦਾ ਮੰਣਾ ਸੀ ਕਿ ਇਹ ਸਮਾਨਤਾਵਾਂ ਸਿਸ਼ਟੀ ਰਚਨਾ ਤੋਂ ਬਿਲਕੁਲ ਬਾਅਦ ਦੀਆਂ ਮੰਨੀਆਂ ਜਾ ਸਕਦੀਆਂ ਹਨ।⁴²

ਸੋ ਹੁਣ ਤਕ ਅਸੀਂ ਇਹ ਗਾਇ ਬਣਾ ਸਕਦੇ ਹਾਂ ਕਿ—

1. ਭਾਸ਼ਾਵਾਂ ਦੇ ਤੁਲਨਾਤਮਕ ਅਧਿਐਨ ਵਿਲਿਅਮ ਜੋਨਸ ਤੋਂ ਪਹਿਲਾਂ ਦੇ ਹੁੰਦੇ ਆ ਰਹੇ ਹਨ।
2. ਇਹ ਵਿਖਿਆਨ ਭਾਰਤੀ ਭਾਸ਼ਾਵਾਂ ਨੂੰ ਬੇਬਲ ਦੇ ਮਿਨਾਰ ਨਾਲ ਸੰਬੰਧਿਤ ਕਰ ਕੇ ਦੇਖਣ ਦੇ ਰੂਝਾਨ ਅਧੀਨ ਆਉਂਦੇ ਹਨ।
3. ਦਰਸਾਲ, ਇਹ ਸਿਰਫ ਵਿਖਿਆਨ ਨਹੀਂ ਸਗੋਂ ਇਕ ਵੱਡੇ ਮੱਤ-ਪ੍ਰਚਾਰ ਦਾ ਮਹੱਤਵਪੂਰਨ ਭਾਗ ਹਨ, ਜਿਹਦਾ ਮਕਸਦ ਇਤਿਹਾਸਕ ਵਿਖਿਆਨ ਨੂੰ ਪੂਰਵ-ਮੰਤਕ ਮਿਥਿਹਾਸਕ ਧਾਰਨਾਵਾਂ ਨਾਲ ਵਿਗਾੜ ਕੇ ਬਸਤੀਵਾਦੀ ਜੜ੍ਹਾਂ ਮਜ਼ਬੂਤ ਕਰਨੀਆਂ ਹਨ, ਜਿਹਦਾ ਕਿ ਇਕ ਚਿਹਰਾ ਅਜੋਕੇ ਸਮੇਂ ਵਿਚ ਵੀ ਦੇਖਣ ਨੂੰ ਮਿਲਦਾ ਹੈ।

ਥਿਊਦਰ ਗੋਲਡਸਟੁਕਰ (Theodor Goldstucker) ਜੋ ਕਿ ਮੈਕਸ ਮੂਲਰ ਦਾ ਇਕ ਹੋਰ ਸਮਕਾਲੀ ਸੀ, ਨੇ ਓਰੀਐਂਟਲਿਸਟਾਂ ਵੱਲੋਂ ਵੇਦਾਂ ਅਤੇ ਹੋਰ ਸਾਹਿਤ ਦਾ ਵਿਗਿਆਨ ਪੇਸ਼ ਕਰਨ ਦੇ ਯਤਨਾਂ ਦੀ ਨਿੰਦਾ ਕੀਤੀ ਹੈ। ਉਸ ਅਨੁਸਾਰ ਓਰੀਐਂਟਲਿਸਟਾਂ ਨੇ ਜਾਣ-ਬੁੱਝ ਕੇ ਭਾਰਤੀ ਸਾਹਿਤ ਦੀ ਗਲਤ ਵਿਆਖਿਆ ਕੀਤੀ ਹੈ, ਜਿਹੜਾ ਕਿ ਭਾਰਤ ਬਾਰੇ ਸੰਸਾਰ ਵਾਸਤੇ ਗਿਆਨ ਦਾ ਇੱਕ-ਇਕ ਸੋਮਾ ਹੈ।⁴³ ਉਹਨਾਂ ਦੀ ਗਲਤ ਵਿਆਖਿਆ ਭਾਰਤੀ ਇਤਿਹਾਸ ਲਈ ਇਕ ਵੱਡਾ ਰਿਸਦਾ ਜਖਮ ਬਣੀ ਹੋਈ ਹੈ। ਭਾਸ਼ਾਈ ਅਧਿਐਨ ਦੀ ਤੁਲਨਾਤਮਕ ਵਿਧੀ ਵਿਗਾੜ ਵਾਲੀ ਸੀ, ਕਿਉਂਕਿ ਇਸ ਤੱਥ ਨੂੰ ਬਹੁਤ ਘੱਟ ਗੌਲਿਆ ਗਿਆ ਕਿ ਵਿਭਿੰਨ ਭਾਸ਼ਾਵਾਂ ਵਿਚ ਸ਼ਬਦਾਂ ਦੀ ਸਮਾਨਤਾ ਹੋਣਾ ਉਹਨਾਂ ਦੀ ਆਪਸੀ ਸਹਿ-ਹੋਂਦ ਦਾ ਨਤੀਜਾ ਵੀ ਹੋ ਸਕਦਾ ਹੈ ਅਤੇ ਸਮਾਨਤਾਵਾਂ ਦਾ ਇੱਕ-ਇਕ ਕਾਰਨ ਭਾਸ਼ਾਵਾਂ ਬਾਰੇ ਸਿਰਫ ਸੰਤਾਨਵਾਦੀ ਸੰਕਲਪ ਮੰਨ ਲਿਆ ਗਿਆ, ਭਾਵ ਇਹ ਸਮਾਨਤਾ ਭਾਸ਼ਾਵਾਂ ਦੇ ਆਪਸ ਵਿਚ ਭੈਣ-ਭਾਸ਼ਾਵਾਂ, ਧੀ-ਭਾਸ਼ਾਵਾਂ ਜਾਂ ਮਾਂ-ਭਾਸ਼ਾ ਆਦਿ ਹੋਣ ਕਰਕੇ ਹੀ ਹੈ। ਉਹਨਾਂ ਆਪਣੇ ਮੱਤ-ਪ੍ਰਚਾਰ ਦੇ ਸਾਧਨ ਵਜੋਂ ਭਾਸ਼ਾਵਾਂ ਵਿਚਲੀਆਂ ਸਮਾਨਤਾਵਾਂ ਦਾ ਫਾਇਦਾ ਚੁੱਕਿਆ। ਸੋ ਇਸ ਵਿਗਿਆਨੀ ਹੋਈ ਬੁਨਿਆਦ ਦੇ ਨਤੀਜਤਨ ਸਾਡੀਆਂ ਭਾਸ਼ਾਵਾਂ ਦੇ ਇਤਿਹਾਸ ਬਾਰੇ ਸਮਝ ਅਤੇ ਵਿਆਪਕ ਤੌਰ 'ਤੇ ਮਨੁੱਖੀ ਇਤਿਹਾਸ ਬਾਰੇ ਸਮਝ ਵਿਚ ਵਿਗਾੜ ਪੈਦਾ ਕੀਤੇ ਗਏ ਹਨ। ਕਿਉਂਕਿ ਕਿਸੇ ਵਰਤਾਰੇ ਦੀ ਸ਼ੁਰੂਆਤ ਦੀ ਗਲਤ ਸਮਝ ਮਨੁੱਖੀ ਅਮਲ ਨੂੰ ਗਲਤ ਸਿੱਟੇ ਕੱਢਣ ਦੇ ਰਾਗ ਪਾ ਦਿੰਦੀ ਹੈ। ਸੋ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਇਤਿਹਾਸਕ ਭਾਸ਼ਾ-ਵਿਗਿਆਨ ਦਾ ਪੂਰੇ ਦਾ ਪੂਰਾ ਅਨੁਸਾਸ਼ਨ ਹੀ ਅਟਕਲਪੱਤ੍ਰ ਅਤੇ ਪੂਰਵ-ਮੰਤਕ ਧਾਰਨਾਵਾਂ ਉੱਤੇ ਆਧਾਰਿਤ ਹੈ। ਇਹਦਾ ਤੁਲਨਾਤਮਕ ਵਿਸਲੇਸ਼ਣ 'ਇਕੱਲਤਾਵਾਦ' (singularity) ਉੱਤੇ ਟੇਕ ਰੱਖਦਾ ਹੈ। ਇੱਕੋ ਅਰਥ ਦੇ ਵਿਭਿੰਨ ਸ਼ਬਦਾਂ ਵਿੱਚੋਂ, ਵਿਦਵਾਨ ਅਕਸਰ ਇੱਕੋ ਮਨ-ਇੱਛਤ ਸੰਕਲਪਿਤ ਰੂਪ ਦਾ ਦੂਜੀਆਂ ਭਾਸ਼ਾਵਾਂ ਵਿਚ ਉਪਲੱਬਧ ਮਨ-ਇੱਛਤ ਰੂਪਾਂ ਨਾਲ ਟਾਕਰਾ ਕਰਦੇ ਹਨ। ਉਹਨਾਂ ਦੀ ਛਾਣ-ਬੀਣ ਸ਼ਬਦਾਂ ਤਕ ਸੀਮਤ ਰਹਿੰਦੀ ਹੈ, ਅਰਥ ਨੂੰ ਘੱਟੋ-ਘੱਟ ਮਹੱਤਵ ਦਿੱਤਾ ਜਾਂਦਾ ਹੈ। ਭਾਵੇਂ ਕਿ ਧੁਨੀ ਸਮਾਨਤਾ ਖੁਦ ਸੀਮਤ ਨਹੀਂ ਹੈ ਅਤੇ ਇਹ 'ਇਕ-ਭਾਸ਼ਾਈ' ਵਰਤਾਰਾ ਵੀ ਨਹੀਂ ਹੈ। ਸਮਾਨਤਾ ਅੰਤਰ-ਭਾਸ਼ਾਈ, ਅੰਤਰ ਭਾਸ਼ਾ-ਪਰਿਵਾਰਿਕ ਵਰਤਾਰਾ ਹੈ ਅਤੇ ਇਹ ਲੰਮੇਰੇ ਸਹਿ-ਹੋਂਦੀ ਸੰਪਰਕ ਦਾ ਨਤੀਜਾ ਹੈ। ਇਹ ਤੱਥ ਵੀ ਖਾਰਜ ਕੀਤਾ ਜਾਂਦਾ ਹੈ ਕਿ ਭਾਸ਼ਾਵਾਂ ਵਿਚਕਾਰ ਸਮਾਨਤਾਵਾਂ ਦੀ ਮਾਤਰਾ ਅਸਮਾਨਤਾਵਾਂ ਨਾਲੋਂ ਘੱਟ ਹੁੰਦੀ ਹੈ, ਜਿਹਦਾ ਕਾਰਨ ਭਾਸ਼ਾਵਾਂ ਦੇ ਇਕ ਨਾਲੋਂ ਵਧੇਰੇ

ਸਰੋਤ ਹੋਣਾ ਹੈ ਅਤੇ ਜੇਕਰ ਇਹਨੂੰ ਇੰਝ ਕਹੀਏ ਕਿ ਅਨੇਕ ਭਾਸ਼ਾਵਾਂ ਦੀ ਸਹਿਗੋਂਦ ਇਹਦਾ ਕਾਰਨ ਹੈ ਤਾਂ ਵਧੇਰੇ ਠੀਕ ਰਹੇਗਾ, ਉਦਾਰਹਣ ਵਜੋਂ :

ਆਰੀਆ ਸਿਧਾਂਤ ਦੇ ਸਮਰਥਕਾਂ ਵੱਲੋਂ ਚੁਣੇ ਗਏ ਸ਼ਬਦਾਂ ਉੱਤੇ ਇਤਰਾਜ ਕੀਤਾ ਜਾਣਾ ਤਰਕਸੰਗਤ ਹੈ, ਉਹ ਸੰਸਕ੍ਰਿਤ ਵਿਚ ਮੌਜੂਦ ਕਈ ਸਮਾਨਅਰਥੀ ਸ਼ਬਦਾਂ ਵਿਚੋਂ ਇਕ ਸਮਾਨਅਰਥੀ ਸ਼ਬਦ ਵਰਤਦੇ ਹਨ। ਜਿਵੇਂ ਕਿ, ਸੂਰਜ ਲਈ ਕਈ ਸ਼ਬਦਾਂ ਵਿਚੋਂ (heli) ਸ਼ਬਦ, ਜਿਹਦੇ ਤੋਂ ਲਤੀਨੀ ਦਾ ਸੋਲ ਅਤੇ ਗੌਥਿਕ ਦੇ ਸੂਲਿ ਦਾ ਹੋਂਦ ਵਿਚ ਆਉਣਾ ਮੰਨਿਆ ਜਾਂਦਾ ਹੈ, ਜਰਮਨ, ਅੰਗਰੇਜ਼ੀ ਅਤੇ ਅਰਸ⁴⁴ ਵਿਚ ਇਹਦੇ ਨਾਲ ਹੋੜਾ-ਬਹੁਤ ਵੀ ਰਲਦਾ ਸ਼ਬਦ ਨਹੀਂ ਹੈ। ਸੰਸਕ੍ਰਿਤ ਵਿਚ ਸਰ ਤੋਂ ਵਧੇਰੇ ਵਰਤੋਂ ਵਾਲੇ ਸ਼ਬਦਾਂ ਸੂਰਯ ਅਤੇ ਰਵੀ ਨੂੰ ਗੌਲਿਆ ਨਹੀਂ ਗਿਆ। ਚੰਦ ਵਾਸਤੇ ਉਹ ਮਉਸ਼ਿ ਸ਼ਬਦ ਦਿੰਦੇ ਹਨ ਜਿਹੜਾ ਕਿ ਇਕ ਮਹੀਨੇ ਨੂੰ ਵੀ ਚਿੰਨਹਿਤ ਕਰਦਾ ਹੈ ਅਤੇ ਇਹਦੇ ਤੋਂ ਲਤੀਨੀ ਦਾ ਮਇਨਸ਼ਿ ਅਤੇ ਅਰਸ ਦਾ ਮੰਸਿ ਦਾ ਵਿਕਾਸ ਮੰਨਿਆ ਜਾਂਦਾ ਹੈ। ਪਰ ਇਹਦੇ ਲਈ ਸੰਸਕ੍ਰਿਤ ਦੇ ਵਧੇਰੇ ਵਰਤੇ ਜਾਂਦੇ ਸ਼ਬਦ ਚੰਦਰ ਅਤੇ ਸੋਮ ਹਨ, ਜੋ ਕਿ ਗੌਲੇ ਨਹੀਂ ਗਏ ਅਤੇ ਅਰਸ ਵਿਚ ਇਹਦੇ ਲਈ ਜਿਹੜਾ ਸ਼ਬਦ ਹੈ ਉਹਨੂੰ ਮੰਸਿ ਉਚਾਰਿਆ ਜਾਂਦਾ ਹੈ, ਜੋ ਕਿ ਮੈਨੂੰ ਲੱਗਦਾ ਹੈ ਕਿ ਬਿਨ੍ਹਾਂ ਸ਼ੱਕ ਸਿੱਧਾ ਲਤੀਨੀ ਮਇਨਸ਼ਿ ਤੋਂ ਆਇਆ ਹੈ ਅਤੇ ਮੈਨੂੰ ਇਹ ਸ਼ੱਕ ਹੈ ਕਿ ਪਿਛਲਾ ਸ਼ਬਦ ਸੰਸਕ੍ਰਿਤ masa ਤੋਂ ਨਹੀਂ ਆਇਆ।⁴⁵

ਪੰਜਾਬੀ ਨਾਲ ਸਬੰਧਿਤ ਸ਼ਬਦ-ਨਿਰੁਕਤੀ ਅਧਿਐਨ ਵਿਚ ਸਭ ਤੋਂ ਵੱਡਾ ਨਾਮ ਜੀ. ਐਸ. ਰਿਆਲ ਦਾ ਹੈ ਉਹਨਾਂ ਵੱਲੋਂ ਕੀਤੇ ਗਏ ਸ਼ਾਬਦਿਕ ਟਾਕਰਿਆਂ ਅਤੇ ਵਿਆਖਿਆ ਨੂੰ ਪੰਜਾਬੀ ਦੇ ਖੇਤਰ ਵਿਚ ਕਾਫੀ ਪ੍ਰਮਾਣਿਕ ਮੰਨਿਆ ਜਾਂਦਾ ਹੈ। ਇਹਨਾਂ ਸ਼ਬਦਾਂ ਬਾਰੇ ਇਕ ਵਾਰ ਉਹਨਾਂ ਵੱਲੋਂ ਦਰਜ ਕੀਤੇ ਅੰਦਰਾਜ ਉੱਤੇ ਵੀ ਝਾਤ ਮਾਰ ਲੈਂਦੇ ਹਨ, ਜਿਵੇਂ ਕਿ helio- (ਸ਼ਬਦ ਸੰਖਿਆ 452)⁴⁶ ਦੇ ਅੰਦਰਾਜ ਵਿਚ ਦਰਜ ਹੈ। ਗਰੀਕ helios, ਸੰਸਕ੍ਰਿਤ surya ਪੰਜਾਬੀ suraj ਸਪੱਸ਼ਟ ਹੈ ਇਹਨਾਂ ਸ਼ਬਦਾਂ ਦਾ ਆਪਸ ਵਿਚ ਕੋਈ ਸਬੰਧ ਪ੍ਰਤੀਤ ਨਹੀਂ ਹੁੰਦਾ, ਜੇਕਰ ਅਸੀਂ ਸ਼ਬਦ ਸੰਖਿਆ 909⁴⁷ ਨੂੰ ਵੀ ਦੇਖੀਏ ਤਾਂ ਉੱਥੇ solar ਦੇ ਅੰਦਰਾਜ ਵਿਚ ਗਰੀਕ ਦਾ ਇਹੀ ਸ਼ਬਦ ਦਿੱਤਾ ਹੋਇਆ ਹੈ। ਵੈਦਿਕ ਦਾ ਸ਼ਬਦ sura ਦਿੱਤਾ ਹੈ ਅਤੇ ਹਿੰਦ-ਯੂਰਪੀ ਦਾ ਸ਼ਬਦ sawel ਦਿੱਤਾ ਹੈ, ਇਹ ਸ਼ਬਦ ਕਿਸੇ ਵੀ ਤਰੀਕੇ ਆਪਸ ਵਿਚ ਕੋਈ ਸਾਂਝ ਨਹੀਂ ਦਰਸਾਉਂਦੇ। ਪਰ ਤਮਿਲ, ਮਲਿਆਲਮ, ਕੰਨਡ ਆਦਿ ਭਾਸ਼ਾਵਾਂ ਸਮੇਤ ਦੱਖਣੀ ਭਾਰਤੀ ਭਾਸ਼ਾਵਾਂ ਵਿਚ ਸੂਰਜ ਲਈ 'ਸੂਰਯਨ' (ਜਾਂ ਇਸ ਨਾਲ ਰਲਦਾ-ਮਿਲਦਾ) ਸ਼ਬਦ ਹੀ ਵਰਤਿਆ ਜਾਂਦਾ ਹੈ। ਤਮਿਲ ਦਾ ਇਕ ਪੁਰਾਣਾ ਸ਼ਬਦ ਹੈ 1. paruti⁴⁸ ਜਿਹਦਾ ਅਰਥ ਸੂਰਜ ਹੈ ਅਤੇ ਸੰਸਕ੍ਰਿਤ ਵਿਚ 2. paridhi ਅਤੇ 3. pridha ਦੋ ਸ਼ਬਦ ਹਨ ਜਿਸ ਵਿਚੋਂ ਪਹਿਲੇ ਦਾ ਅਰਥ ਸੂਰਜ ਅਤੇ ਚੰਨ ਦੇ ਦੁਆਲੇ ਦਿੱਸਦਾ ਛੱਲਾ ਹੈ ਅਤੇ ਦੂਜੇ ਦਾ ਅਰਥ 'ਆਲਾ ਦੁਆਲਾ' ਹੀ ਹੈ। ਇਵੇਂ ਹੀ ਕੁਝ ਹੋਰ ਸ਼ਬਦ ਵਿਚਾਰੀਏ ਜਿਵੇਂ; ਤਮਿਲ ਦਾ 4. tarakai ਅਤੇ ਸੰਸਕ੍ਰਿਤ ਦਾ 5. taraka ਦੋਵਾਂ ਸ਼ਬਦਾਂ ਦਾ ਭਾਵ ਤਾਰੇ ਹੀ ਹਨ, ਸ਼ਬਦ 1, PerumpG_uppamai ਨਾਮਕ ਇਕ ਇਕ ਲੰਬੀ ਕਵਿਤਾ ਵਿਚ ਵਰਤਿਆ ਗਿਆ ਹੈ ਜਿਹੜੀ ਕਿ 190-200 ਈਸਵੀ ਦੌਰਾਨ ਲਿਖੀ ਮੰਨੀ ਜਾਂਦੀ ਹੈ, ਜਦਕਿ ਸ਼ਬਦ 3, rigarved ਦੇ ਵੇਲੇ ਦਾ ਸ਼ਬਦ ਹੈ। ਇਸੇ ਸਰੋਤ ਦੇ ਪੰਨਾ 39 ਅਤੇ ਸ਼ਬਦ ਸੰਖਿਆ 99 ਨੂੰ ਦੇਖੀਏ ਤਾਂ paruti⁴⁹ ਸ਼ਬਦ ਦਾ ਤਮਿਲ ਅਰਥ, ਪਹੀਆ ਅਤੇ ਸੰਸਕ੍ਰਿਤ ਅਰਥ ਕਿਸੇ ਵੀ ਤਰ੍ਹਾਂ ਦਾ ਚੱਕਰ ਦਿੱਤਾ ਹੈ। ਗੋਲ ਸੂਰਜ, ਛੱਲਾ, ਪਹੀਆ, ਚੱਕਰ, ਆਲਾ-ਦੁਆਲਾ ਅਜਿਹੇ ਭਾਵ ਹਨ ਜਿਹਨਾਂ ਦਾ ਸਬੰਧ ਫੈਲਾਅ ਨਾਲ ਹੈ ਅਤੇ ਇਹਨਾਂ ਦਾ ਆਪਸ ਵਿਚ ਰਲਣਾ ਕੋਈ ਸਬੰਧ ਜਾਂ ਮਹਿਜ਼ ਸ਼ਬਦ-ਉਧਾਰ ਨਹੀਂ ਹੋ ਸਕਦਾ। ਕਿਉਂਕਿ ਉਧਾਰੇ ਸ਼ਬਦਾਂ ਦੀ ਵਰਤੋਂ ਸੀਮਤ ਹੁੰਦੀ ਹੈ ਅਤੇ ਉਹ ਅਰਥ-ਵਿਸਤਾਰ ਆਦਿ ਨਹੀਂ ਕਰਦੇ। ਸ਼ਬਦ 4 ਅਤੇ 5 ਦਾ ਭਾਵ ਤਾਰੇ ਹੈ। ਪੁਰਾਣੀ ਤਮਿਲ ਦਾ ਸ਼ਬਦ ਹੈ 6. mon%t%ilam⁵⁰ ਜਿਹਦਾ ਅਰਥ ਹੈ ਸੰਸਾਰ ਅਤੇ ਇਹਦੇ ਅਨੁਸਾਰੀ ਸੰਸਕ੍ਰਿਤ ਦਾ ਜੋ ਸ਼ਬਦ ਦਰਸਾਇਆ ਗਿਆ ਹੈ ਉਹ ਹੈ 7. mondala ਜਿਹਦਾ ਅਰਥ ਦੇਸ਼ ਹੈ।

ਇਹਨਾਂ ਸ਼ਬਦਾਂ ਦੀ ਸਾਂਝ ਖਾਸ ਕਰਕੇ ਪੰਜਾਬੀ ਨਾਲ ਬਹੁਤ ਗੁੜੀ ਹੈ, ਉਦਾਹਰਣ ਵਜੋਂ ਗੁਰੂ ਨਾਨਕ ਦੇਵ ਜੀ ਦਾ ਵਾਕ “ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ” ਵਾਚਿਆ ਜਾ ਸਕਦਾ ਹੈ। ਇਸ ਵਾਕ ਦੇ ਸ਼ਬਦਾਂ ਅਤੇ ਤਮਿਲ ਦੇ ਸ਼ਬਦਾਂ ਵਿਚਲੀ ਸਾਂਝ ਸਪੱਸ਼ਟ ਹੈ ਅਤੇ ਅਜਿਹਾ ਹੋਣਾ ਵੀ ਮਹਿਜ਼ ਉਧਾਰ-ਸ਼ਬਦ ਵਰਤਾਰੇ ਤੋਂ ਅੱਗੇ ਦੀ ਗੱਲ ਹੈ। ਪਰ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਹੈ, ਸ਼ਾਬਦਿਕ-ਸਮਾਨਤਾ ਟਾਕਰੇ ਦੇ ਆਧਾਰ 'ਤੇ ਕੀਤਾ ਜਾਂਦਾ ਪਾਰੰਪਰਿਕ ਵਿਖਿਆਨ ਮੰਤਕੀ ਹੁੰਦਾ ਹੈ ਅਤੇ ਇਹ ਭਾਸ਼ਾਈ ਵਿਕਾਸ ਦੀ ਅਸਲ ਤਸਵੀਰ ਪੇਸ਼

ਨਹੀਂ ਕਰਦਾ, ਕਿਉਂਕਿ ਭਾਸ਼ਾਈ ਸਾਂਝ ਪਰਿਵਾਰਵਾਦ ਅਤੇ ਉਧਾਰਵਾਦ ਦੋਵਾਂ ਵਿਖਿਆਣਾਂ ਦੇ ਅਧਾਰ 'ਤੇ ਅਧੂਰੀ ਅਤੇ ਆਟਕਲਪੱਚੀ ਹੀ ਰਹਿੰਦੀ ਹੈ। ਭਾਸ਼ਾਈ ਸਮਾਨਤਾ ਇਕ ਹਕੀਕਤ ਹੈ, ਭਾਸ਼ਾਵਾਂ ਆਪਣੇ ਸਹਿੱਦਾਤਮਕ ਵਿਕਾਸ ਵਿਚ ਇਕ-ਦੂਜੇ ਨਾਲ ਸ਼ਬਦ ਸਾਂਝੇ ਕਰਦੀਆਂ ਆਈਆਂ ਹਨ ਅਤੇ ਇਹਨਾਂ ਨੂੰ ਭਾਸ਼ਾਈ ਪਰਿਵਾਰ ਦੇ ਤੌਰ 'ਤੇ ਬੰਨਣਾ ਇਹਨਾਂ ਦੇ ਅਸਲ ਵਿਕਾਸ ਕਾਲ ਵਿਚ ਵਿਖਿਆਨ ਦੀ ਬੜੀ ਹਾਲੀਆਂ ਘਟਨਾ ਹੈ। ਇਸੇ ਸੰਦਰਭ ਵਿਚ ਭਗਵਾਨ ਸਿੰਘ ਦੀ ਇਕ ਟਿੱਪਣੀ ਧਿਆਨ ਮੰਗਦੀ ਹੈ :

ਜਿੱਥੋਂ ਤਕ ਤਰਕ-ਮੁਹਾਰਤ ਦਾ ਸਵਾਲ ਹੈ, ਅਸੀਂ ਇਸ ਬਹਿਸ ਵਿਚ ਦਿੱਤੀਆਂ ਦਲੀਲਾਂ ਦੀਆਂ ਉਦਾਹਰਣਾਂ ਤੋਂ ਇਹ ਸਿੱਟਾ ਕੱਢ ਸਕਦੇ ਹਾਂ ਕਿ ਝੂਠ ਨੂੰ ਵੀ ਸੱਚ ਸਾਬਤ ਕੀਤਾ ਜਾ ਸਕਦਾ ਹੈ ਅਤੇ ਜੋ ਕਿ ਹਣ ਤਕ ਕੀਤਾ ਗਿਆ ਹੈ। ਸਿਰਫ ਇੰਨਾ ਹੀ ਨਹੀਂ, ਪੂਰੀ ਮੁਹਾਰਤ ਨਾਲ ਪੇਸ਼ ਕੀਤਾ ਗਿਆ ਝੂਠ ਵੀ ਸੱਚ ਨਜ਼ਰ ਆਉਂਦਾ ਹੈ, ਜਦੋਕਿ ਉਹਦੇ ਸਾਹਮਣੇ ਸੱਚ ਹਾਸੋ-ਹੀਣਾ ਬਣ ਕੇ ਰਹਿ ਜਾਂਦਾ ਹੈ।⁵¹

ਭਗਵਾਨ ਸਿੰਘ ਦੀ ਇਹ ਟਿੱਪਣੀ ਉਪਰੋਕਤ ਸੰਦਰਭ ਵਿਚ ਹੀ ਹੈ। ਉਹ ਇਸ ਤੋਂ ਵੀ ਅੱਗੇ ਆਗੀਆ ਦੇ ਮੂਲ-ਸਥਾਨ ਅਤੇ ਉਹਨਾਂ ਦੇ ਪੰਜਾਬ ਖਿੱਤੇ ਵਿਚ ਆਗਮਨ ਦੀ ਬਹਿਸ ਬਾਰੇ ਇਹ ਸ਼ਬਦ ਕਹਿ ਰਹੇ ਹਨ ਅਤੇ ਤੁਲਨਾਤਮਕ ਭਾਸ਼ਾ-ਵਿਗਿਆਨ ਵੱਲੋਂ ਜਾਰੀ ਕੀਤੇ ਗਏ ਮੰਤਕੀ ਨਤੀਜੇ ਵੀ ਇਹਦਾ ਸੰਦਰਭ ਹਨ। ਇਹਨਾਂ ਤੁਲਨਾਤਮਕ ਵਿਸ਼ਲੇਸ਼ਣਾਂ ਦੇ ਆਧਾਰ 'ਤੇ ਸੰਸਕ੍ਰਿਤ ਦਾ ਭਾਰਤੀ-ਆਗੀਆ ਭਾਸ਼ਾਵਾਂ ਦੀ ਮਾਂ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ ਅਤੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਦਰਾਵਿੜ ਭਾਸ਼ਾਵਾਂ ਦੇ ਬਹੁਤ ਸਾਰੇ ਸ਼ਬਦਾਂ ਦਾ ਸਰੋਤ ਵੀ ਹੈ, ਇਸ ਤਰ੍ਹਾਂ ਸੰਤਾਨ ਮੱਤ ਨੂੰ ਸਾਬਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਜਿਹੜੇ ਸ਼ਬਦ ਅਸੀਂ ਉਪਰ ਪੇਸ਼ ਕੀਤੇ ਹਨ, ਉਹਨਾਂ ਨੂੰ ਸਰੋਤ ਅਨੁਸਾਰ ਸੰਸਕ੍ਰਿਤ ਸ਼ਬਦ ਦੌਸ਼ਿਆਂ ਗਿਆ ਹੈ ਜਿਹੜੇ ਵੇਦਾਂ ਆਦਿ ਵਿਚੋਂ ਲਏ ਗਏ ਹਨ। ਹੁਣ ਵੇਦਾਂ ਦੀ ਭਾਸ਼ਾ ਨੂੰ ਸੰਸਕ੍ਰਿਤ ਹੀ ਮੰਨਿਆ ਜਾਣਾ ਚਾਹੀਦਾ ਹੈ, ਇਹ ਵੀ ਆਪਣੇ-ਆਪ ਵਿਚ ਧੈਸ ਵਾਲਾ ਮਸਲਾ ਹੈ। ਜਿਵੇਂ ਕਿ ਅਸੀਂ ਉਪਰ ਵੀ ਦੌਸ਼ਿਆਂ ਹੈਂ ਕਿ ਸੰਸਕ੍ਰਿਤ ਨਾਲ ਕਾਫ਼ੀ ਭਾਰੇ ਵਿਸ਼ੇਸ਼ਣੀ ਵਾਕੰਸ਼ ਬੀੜੇ ਗਏ ਜਿਵੇਂ ਕਿ; 'ਸੰਪੁਰਨ ਭਾਸ਼ਾ', 'ਬਾਕੀਆਂ ਤੋਂ ਅਮੀਰ', 'ਮਾਂ-ਭਾਸ਼ਾ' ਆਦਿ ਇਹ ਅਮਲ ਅਜੇ ਤਕ ਜਾਰੀ ਹੈ, ਪਰ ਸੁਨਿਤੀ ਕੁਮਾਰ ਚਟਰਜੀ ਅਨੁਸਾਰ "ਸੰਸਕ੍ਰਿਤ ਦੇਸ਼ ਦੇ ਕਿਸੇ ਵੀ ਭਾਗ ਦੀ ਭਾਸ਼ਾ ਕਦੀ ਵੀ ਨਹੀਂ ਰਹੀ, ਈਸਾ ਤੋਂ ਕੁਝ ਕੁ ਸਦੀਆਂ ਪਹਿਲਾਂ, ਪੰਜਾਬ ਅਤੇ ਮੱਧ-ਦੇਸ਼ (ਜੋ ਕਿ ਮੌਜੂਦਾ ਪੱਛਮੀ ਸੰਯੁਕਤ ਪ੍ਰਦੇਸ਼ ਹੈ⁵²) ਦੀਆਂ ਬੋਲੀਆਂ ਤੋਂ ਇਹਦਾ ਆਧਾਰ-ਤੁਰੂਪ ਗ੍ਰਹਿਣ ਹੁੰਦਾ ਪ੍ਰਾਪਤ ਹੁੰਦਾ ਹੈ"।⁵³ ਸੁਨਿਤੀ ਕੁਮਾਰ ਚਟਰਜੀ ਦੇ ਇਸ ਵਿਚਾਰ ਨਾਲ ਸੰਸਕ੍ਰਿਤ ਨੂੰ ਸਭ ਤੋਂ ਪੁਗਾਤਨ ਭਾਸ਼ਾ ਮੰਨਣ ਦੇ ਦਾਅਵੇ ਉਪਰ ਸਵਾਲ ਖੜ੍ਹਾ ਹੋ ਜਾਂਦਾ ਹੈ ਪਰ ਭਾਸ਼ਾਵਾਂ ਦੇ ਵਿਕਾਸ ਨੂੰ ਕਿਸੇ ਹੋਰ ਵਿਧੀ ਰਾਹੀਂ ਦੇਖਣ ਦਾ ਰਾਹ ਮੋਕਲਾ ਹੁੰਦਾ ਹੈ। ਕਿਉਂਕਿ ਭਾਸ਼ਾਵਾਂ ਦੇ ਜੈਵਿਕ-ਵਿਕਾਸ ਵਾਲੀ ਪਹੁੰਚ ਗਹਿਰੇ ਵਿਸ਼ਲੇਸ਼ਣ ਉਪਰੰਤ ਅਟਕਲਪੱਚੂ ਸਾਬਤ ਹੋ ਜਾਂਦੀ ਹੈ, ਇਸ ਕਰਕੇ, ਬੋਜ-ਸਮੱਸਿਆ ਦਾ ਵਿਸ਼ਲੇਸ਼ਣ ਉਹਦੇ ਸੰਦਰਭ ਅਤੇ ਸਮੁੱਚ ਵਿਚ ਰੱਖ ਕੇ ਕਰਨ ਦੀ ਬਜਾਈ, ਅਕਸਰ ਉਹਨੂੰ ਵਿਕੋਲਿੱਤਰਾ ਮੰਨ ਕੇ ਇਤਿਹਾਸ ਦੇ ਅਧਿਐਨ ਬਾਬਤ ਕੁਝ ਪੂਰਵ-ਵਰਤੀ ਖਿਆਲਾਂ ਨੂੰ ਜੜ੍ਹ ਮੰਨ ਲਿਆ ਜਾਂਦਾ ਹੈ। ਇਹ ਸਥਿਤੀ ਕੁਝ ਸਵਾਲ ਉਠਾਉਂਦੀ ਹੈ :

1. ਇਹ ਪੂਰਵ-ਵਰਤੀ ਖਿਆਲ ਕੀ ਹਨ?
2. ਇਹਨਾਂ ਦੀ ਲੋੜ ਕੀ ਹੈ?
3. ਇਹ ਨਤੀਜਿਆਂ ਨੂੰ ਕਿਵੇਂ ਪ੍ਰਭਾਵਿਤ ਕਰਦੀਆਂ ਹਨ?
4. ਕੀ ਹੋਵੇ ਜੋ ਇਹ ਸਰੋਤ ਸਹੀ ਨਾ ਹੋਣ?

ਦਰਅਸਲ ਇਹ ਪੂਰਵ-ਵਰਤੀ ਖਿਆਲ, ਅਧਿਐਨ ਲਈ ਨਾ ਤਾਂ ਜ਼ਰੂਰੀ ਹਨ ਅਤੇ ਨਾ ਹੀ ਠੀਕ ਹਨ। ਇਹ ਸਾਨੂੰ ਸਹੀ ਸਿੱਟਿਆਂ 'ਤੇ ਨਹੀਂ ਲਿਜਾਂਦੇ ਸਗੋਂ ਸਾਡੇ ਮਨ ਅਤੇ ਅਧਿਐਨ ਦੋਵਾਂ ਨੂੰ ਵਿਗਾੜਦੇ ਹਨ, ਜੋ ਕਿ ਅੱਗੇ ਨਤੀਜਿਆਂ ਨੂੰ ਵੀ ਵਿਗਾੜਦੇ ਹਨ। ਭਾਸ਼ਾਵਾਂ ਦੇ ਵਿਕਾਸ ਦੇ ਵਿਖਿਆਨ ਵਿਚ ਇਕ ਧੈਸ ਵਾਂਗੂੰ ਹੀ ਹੈ। ਭਗਵਾਨ ਸਿੰਘ ਦੇ ਸ਼ਬਦਾਂ ਵਿੱਚ :

ਇਸ ਤਰ੍ਹਾਂ ਦੀ ਭਾਸ਼ਾ ਸਾਰੀਆਂ ਭਾਸ਼ਾਵਾਂ ਦੇ ਤਾਲਮੇਲਵੇਂ ਸਮਾਜਕ ਸਮੱਝੌਤੇ ਤਹਿਤ ਤਿਆਰ ਨਹੀਂ ਕੀਤੀ ਜਾਂਦੀ, ਜਦੋਕਿ ਜੋ ਭੁਗੋਲਿਕ ਖੇਤਰ ਰਾਜਨੀਤਕ, ਆਰਥਿਕ ਜਾਂ ਧਾਰਮਿਕ ਨਜ਼ਰੀਏ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ, ਉਹਦੀ ਬੋਲੀ ਹੀ ਬਾਕੀਆਂ ਦੇ ਮੁਕਾਬਲੇ ਪ੍ਰਾਨਤਾ ਪਾ ਜਾਂਦੀ ਹੈ। ਉਹ ਆਪਣੇ ਪ੍ਰਭਾਵ-ਖੇਤਰ ਦੀਆਂ ਬੋਲੀਆਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਉਹਨਾਂ ਤੋਂ

ਪ੍ਰਭਾਵਿਤ ਹੁੰਦਿਆਂ ਹੋਇਆਂ ਬੁੱਧੀਜੀਵੀਆਂ ਹੱਥਾਂ ਸੰਵਾਰੀ ਜਾਂਦੀ ਹੈ, ਇਕ ਵਿਆਪਕ ਦਿੱਖ ਗ੍ਰਹਿਣ ਕਰਦਿਆਂ, ਆਪਣੇ ਖੇਤਰੀ ਰੂਪ ਤੋਂ ਉੱਪਰ ਉਠਦੀ ਹੈ। ਇਸ ਪ੍ਰਕਿਰਿਆ ਦੌਰਾਨ ਇਹ ਬਾਕੀ ਭਾਸ਼ਾਵਾਂ ਦਾ ਸੋਸ਼ਣ ਕਰਦੀ, ਉਹਨਾਂ ਦੀ ਵਿਸ਼ੇਸ਼ਤਾਵਾਂ ਹਥਿਆਉਂਦੀ ਆਪਣੇ-ਆਪ ਨੂੰ ਸਮਰੱਥ ਕਰਦੀ ਹੈ। ਇਸ ਪ੍ਰਭਾਵ ਅਧੀਨ ਇਹਨਾਂ ਵਿਚ ਆਪਣੀ ਸ਼ਬਦਾਵਲੀ ਦਾ ਬਹੁਤ ਵੱਡਾ ਅੰਸ਼ ਬੀਜਦੀ, ਬਾਕੀ ਖੇਤਰੀ ਬੋਲੀਆਂ ਦੇ ਭੇਦ ਨੂੰ ਖਾਰਜ ਕਰਦੀ ਹੈ ਅਤੇ ਬਹੁਤੇ ਜਨਾਂ ਤੋਂ ਬਣੇ ਜਨ-ਸਮਾਜ ਵਿੱਚ, ਅਨੇਕਾਂ ਰੀਤਾਂ ਅਤੇ ਵਿਸ਼ਵਾਸਾਂ ਵਾਲੇ ਭੂ-ਭਾਗ ਵਿਚ ਇਕ ਵਿਆਪਕ ਸੰਸਕ੍ਰਿਤੀ ਅਤੇ ਭਾਸ਼ਾ ਦਾ ਵਿਕਾਸ ਹੁੰਦਾ ਹੈ। ਇਸ ਪੂਰੇ ਕ੍ਰਮ ਨੂੰ ਉਲਟਾ ਦੇਣ ਕਾਰਨ ਹੀ ਵਿਦਵਾਨਾਂ ਨੇ ਆਪਣੀਆਂ ਵਿਆਖਿਆਵਾਂ ਨੂੰ ਅਤੇ ਨਾਲ ਹੀ ਆਪਣੇ ਨਤੀਜਿਆਂ ਨੂੰ ਦੂਸ਼ਿਤ ਕਰ ਰੱਖਿਆ ਹੈ।⁵⁴

ਜਿਸ ਤਰ੍ਹਾਂ ਕਿ ਸਾਡੀ ਧਾਰਨਾ ਹੁਣ ਤਕ ਬਣੀ ਹੈ, ਭਗਵਾਨ ਸਿੰਘ ਦੀ ਉਪਰੋਕਤ ਟਿੱਪਣੀ ਨਾਲ ਅਸੀਂ ਪੂਰੀ ਤਰ੍ਹਾਂ ਸਹਿਮਤ ਹਾਂ। ਇਸ ਟਿੱਪਣੀ ਨਾਲ ਇਕ ਐਂਡ-ਨੋਟ ਵੀ ਦਿੱਤਾ ਗਿਆ ਜਿਸ ਵਿਚ ਸੰਸਕ੍ਰਿਤ, ਗਰੀਬ, ਲਤੀਨੀ, ਰੂਸੀ, ਫਰੈਂਚ, ਜਗਮਨ ਅਤੇ ਹਿੰਦੀ ਆਦਿ ਭਾਸ਼ਾਵਾਂ ਨੂੰ ਅਜਿਹੀਆਂ ਭਾਸ਼ਾਵਾਂ ਦੱਸਿਆ ਗਿਆ ਹੈ, ਜਿਹਨਾਂ ਦਾ ਜ਼ਿਕਰ ਉਪਰੋਕਤ ਟਿੱਪਣੀ ਵਿਚ ਕੀਤਾ ਗਿਆ ਹੈ। ਸੋ ਸਾਡਾ ਵੀ ਇਹ ਮੰਨਣਾ ਹੈ ਕਿ ਭਾਸ਼ਾਵਾਂ ਦੇ ਇਤਿਹਾਸ ਅਤੇ ਵਿਕਾਸ ਪ੍ਰਕਿਰਿਆ ਵਿਚ ਬੁਨਿਆਦੀ ਪੱਧਰ ਉੱਤੇ ਧਾਰਨਾਵਾਂ ਦਾ ਵਿਗਾੜ ਹੀ ਭਾਰਤੀ ਭਾਸ਼ਾਵਾਂ ਜਾਂ ਵਧੇਰੇ ਵਿਆਪਕ ਪੱਧਰ 'ਤੇ ਕਹਿਣਾ ਹੋਵੇ ਤਾਂ ਸਮੁੱਚੀਆਂ ਭਾਸ਼ਾਵਾਂ ਦੇ ਇਤਿਹਾਸ ਬਾਰੇ ਗਲਤ ਨਤੀਜੇ ਪੈਦਾ ਕਰਦਾ ਹੈ। ਉਦਾਹਰਣ ਵਜੋਂ, ਭਾਰਤ ਦਾ ਭਾਸ਼ਾਈ ਸਰਵੇ ਕਰਨ ਵਾਲਾ ਗ੍ਰੀਅਰਸਨ ਓਰੀਐਂਟਲਿਸਟ ਮੱਤ ਤੋਂ ਪ੍ਰਭਾਵਿਤ ਸੀ। ਉਹਦਾ ਸਰਵੇ ਭਾਰਤੀ ਭਾਸ਼ਾਵਾਂ ਦੇ ਇਤਿਹਾਸਕਾਰਾਂ ਲਈ ਸੰਦਰਭ ਗੰਥ ਹੈ। ਜੇਕਰ ਅਸੀਂ ਬਾਕੀ ਸਾਰੇ ਸਰਵੇਖਣ ਨੂੰ ਇਕ ਘੜੀ ਪਾਸੇ ਰੱਖ ਕੇ ਸਿਰਫ ਪੰਜਾਬੀ ਵਾਲਾ ਮਸਲਾ ਵਿਚਾਰੇਂ ਤਾਂ, ਤਾਂ ਇਹ ਸਰਵੇ ਪੰਜਾਬੀ ਬਾਬਤ ਪੰਜਾਬ ਖਿੱਤੇ ਦੀ ਭਾਸ਼ਾ ਅਤੇ ਇਸ ਖਿੱਤੇ ਵਿਚ ਬੋਲੀਆਂ ਜਾਂਦੀਆਂ ਰਹੀਆਂ ਭਾਸ਼ਾਵਾਂ ਦੀ ਲਗਾਤਾਰਤਾ ਦੇ ਤੌਰ 'ਤੇ ਅਧਿਐਨ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਸਿਧਾਂਤਕ ਤੌਰ 'ਤੇ ਖਾਰਜ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸਦੇ ਉਲਟ ਇਹ ਸਰਵੇਖਣ ਪੰਜਾਬੀ ਨੂੰ ਪੰਜਾਬੀ ਅਤੇ ਲਹਿੰਦੀ ਵਿਚ ਵੱਡਦਾ ਹੈ। ਇਹ ਪ੍ਰਭਾਵੀ ਪਰਿਕਲਪਨਾਵਾਂ ਵਿਆਖਿਆਕਾਰਾਂ ਨੂੰ ਹੁਣ ਤਕ ਪ੍ਰਭਾਵਿਤ ਕਰਦੀਆਂ ਰਹਿੰਦੀਆਂ ਹਨ। ਪਰੋਟੋ ਭਾਸ਼ਾ ਅਤੇ ਭਾਸ਼ਾ-ਪਰਿਵਾਰ ਸਬੰਧੀ ਜਿਹੜੇ ਵਿਚਾਰ ਪਾਦਰੀਆਂ ਅਤੇ ਪੁਰਬਵਾਦੀਆਂ ਵੱਲੋਂ ਆਏ ਉਹਨਾਂ ਨੂੰ ਉਵੇਂ ਦਾ ਉਵੇਂ ਹੀ ਭਾਰਤੀ ਵਿਖਿਆਨਕਾਰਾਂ ਵੱਲੋਂ ਸਾਡੇ ਸਾਹਮਣੇ ਵੱਡੇ-ਵੱਡੇ ਗਰੰਥਾਂ ਅੰਦਰ ਪੋਸ਼ ਦਿੱਤਾ ਗਿਆ ਅਤੇ ਇਹੀ ਸਾਡੇ ਹੁਣ ਤਕ ਦੇ ਚਿੰਤਨ ਦੀ ਗਲਤ ਬੁਨਿਆਦ ਦੇ ਤੌਰ 'ਤੇ ਚੌਲਿਆ ਆ ਰਿਹਾ ਹੈ। ਅਭਯ ਕੁਮਾਰ ਦੂਬੇ ਦੀਆਂ ਹੇਠ ਦਿੱਤੀਆਂ ਟਿੱਪਣੀਆਂ ਨੂੰ ਦੇਖਣਾ ਬਣਦਾ ਹੈ :

ਅਸਲ ਵਿਚ ਭਾਸ਼ਾ ਪਰਿਵਾਰ ਦਾ ਵਿਚਾਰ ਈਸਾਈ ਧਰਮ ਸ਼ਾਸਤਰ ਦੇ ਯੂਰਪੀਅਨ ਪਾਠ ਦੀ ਦੇਣੇ ਹੈ। ਇਸ ਤੋਂ ਉਤਪਨਨ ਸਮਝ ਦੇ ਆਧਾਰ 'ਤੇ ਇਤਿਹਾਸਕ ਭਾਸ਼ਾ ਸ਼ਾਸਤਰ (ਫਿਲੋਲੋਜੀ) ਅਤੇ ਭਾਸ਼ਾ-ਵਿਗਿਆਨ (ਲਿੰਗੁਇਸ਼ਟਿਕਸ) ਜਿਹੇ ਅਨੁਸਾਸਨ ਦੀ ਕੰਧ ਖੜੀ ਕੀਤੀ ਗਈ ਹੈ। ਇਹ ਭਾਸ਼ਾ ਸਬੰਧੀ ਬਿਬਲੀਕਲ ਚਿੰਤਨ ਮੁੱਖ ਤੌਰ 'ਤੇ ਯੂਰੋ-ਕ੍ਰਿਸ਼ਚਿਅਨਟੀ ਦੁਆਰਾ ਵਿਕਸਿਤ ਕੀਤਾ ਗਿਆ ਹੈ।⁵⁵ ...ਜਿੱਥੋਂ ਤਕ ਮੇਰੀ ਨਜ਼ਰ ਗਈ ਹੈ, ਸਿਰਫ ਹਿੰਦੀ ਦੇ ਕੁਝ ਚਿੰਤਕਾਂ (ਜਿਵੇਂ ਰਾਮ ਵਿਲਾਸ ਸ਼ਰਮਾ ਅਤੇ ਭਗਵਾਨ ਸਿੰਘ) ਨੂੰ ਛੱਡ ਕੇ ਭਾਰੋਪੀ ਪਰਿਵਾਰ ਅਤੇ ਦ੍ਰਾਵਿੜ ਪਰਿਵਾਰ ਦੀ ਵਿਚਾਰ ਅਧੀਨ ਰਾਜਨੀਤੀ 'ਤੇ ਨਜ਼ਰ ਮਾਰਨ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ। ਇਕ ਤਰ੍ਹਾਂ ਨਾਲ ਭਾਰਤੀ ਚਿੰਤਕਾਂ ਨੇ ਭਾਸ਼ਾ ਪਰਿਵਾਰਾਂ ਦੀ ਇਸ ਬੌਧਿਕ ਰਾਜਨੀਤੀ ਨੂੰ ਸਪੁਰਦ ਕੀਤੇ ਗਏ ਗਿਆਨ ਦੀ ਤਰ੍ਹਾਂ ਜਜਬ ਕਰ ਲਿਆ ਹੈ।⁵⁶

ਦਰਅਸਲ ਇਹੀ ਕੱਚ-ਘਰੜ ਧਾਰਨਾਵਾਂ ਜਿਨ੍ਹਾਂ ਦਾ ਉੱਲੱਖ ਅਭਯ ਕੁਮਾਰ ਦੂਬੇ ਵੱਲੋਂ ਕੀਤਾ ਗਿਆ ਹੈ; ਸਾਮਰਾਜੀ ਦਾਬੇ ਅਧੀਨ ਇੰਨੀਆਂ ਸ਼ਕਤੀਸ਼ਾਲੀ ਬਣ ਗਈਆਂ ਕਿ ਇਹਨਾਂ ਨੂੰ ਅੰਤਿਮ ਸੱਚ ਮੰਨ ਕੇ ਹੀ ਪਰਚਾਰਿਆ ਜਾਣ ਲੱਗ ਪਿਆ। ਭਾਰਤ ਵਿਚ ਭਾਸ਼ਾ ਨੂੰ ਸਮਾਜ ਨਾਲ ਜੋੜ ਕੇ ਉਹਦਾ ਮਾਵਨਵਿਗਿਆਨੀ ਅਧਿਐਨ ਕਰਨ ਦੀ ਪਰੰਪਰਾ ਘੱਟੋ-ਘੱਟ ਆਧੁਨਿਕ ਭਾਸ਼ਾ-ਵਿਗਿਆਨ ਦੇ ਸੰਦਰਭ ਵਿਚ ਤਾਂ ਵਜੂਦ ਵਿਚ ਹੀ ਨਹੀਂ ਹੈ। ਜ਼ਿਆਦਾਤਰ ਬਿਬਲੀਕਲ ਆਧਾਰ ਰੱਖਦੀਆਂ ਧਾਰਨਾਵਾਂ ਨੂੰ ਸਥਿਰ ਮਾਪਕ (Constant) ਮੰਨ ਕੇ ਭਾਸ਼ਾ-ਬਣਤਰ ਦਾ ਅਧਿਐਨ ਕੀਤਾ ਜਾ ਰਿਹਾ ਹੈ। ਭਾਸ਼ਾ ਦੇ ਇਤਿਹਾਸਕ ਵਿਕਾਸ ਦੇ ਅਧਿਐਨ ਵੱਲ ਕੋਈ ਵੀ

ਪਿਆਨ ਨਹੀਂ ਦਿੱਤਾ ਜਾ ਰਿਹਾ। ਪੰਜਾਬੀ ਵਿਚ ਇਤਿਹਾਸਕ ਭਾਸ਼ਾ-ਵਿਗਿਆਨ ਨਾਲ ਸੰਬੰਧਿਤ ਸਿਰਫ ਇੱਕੋ-ਇਕ ਕਿਤਾਬ ਸਾਡੇ ਕੋਲ ਆਤਮ ਸਿੰਘ ਦੀ ਹੈ। ਉਹ ਇਕ ਥਾਂ ਲਿਖਦੇ ਹਨ ਕਿ “ਇਤਿਹਾਸ ਬੋਜੀਆਂ ਤੋਂ ਪਤਾ ਲੱਗਦਾ ਹੈ ਕਿ ਮਨੁੱਖ ਆਦਿ-ਕਾਲ ਤੋਂ ਕਈ ਭਾਸ਼ਾਵਾਂ ਬੋਲਦਾ ਚਲਿਆ ਆ ਰਿਹਾ ਹੈ। ਜੇਕਰ ਇਹ ਅਨੁਮਾਨ ਲਗਾਇਆ ਜਾਵੇ ਕਿ ਕਿਸੇ ਸਮੇਂ ਸਾਰੇ ਮਨੁੱਖ ਇੱਕੋ ਹੀ ਭਾਸ਼ਾ ਬੋਲਦੇ ਸਨ ਅਤੇ ਉਸ ਪਿੱਛੋਂ ਹੋਰ ਭਾਸ਼ਾਵਾਂ ਹੋਂਦ ਵਿਚ ਆਈਆਂ ਤਾਂ ਇਸ ਪੱਖ ਦੀ ਪੁਸ਼ਟੀ ਲਈ ਭਾਸ਼ਾ ਵਿਗਿਆਨ ਪਾਸ ਕੋਈ ਪੱਕਾ ਤੇ ਠੋਸ ਸਬੂਤ ਨਹੀਂ।”⁵⁷ ਸਾਡਾ ਇਤਿਹਾਸਿਕ ਭਾਸ਼ਾ-ਵਿਗਿਆਨ ਅਟਕਲਪੁੱਚੂ ਹੈ ਅਤੇ ਆਤਮ ਸਿੰਘ ਦੀ ਉਪਰੋਕਤ-ਟਿੱਪਣੀ ਇਸ ਗੱਲ ਨੂੰ ਸਾਬਤ ਕਰਦੀ ਹੈ ਤਾਂ ਵੀ ਪੰਜਾਬੀ ਦੇ ਭਾਸ਼ਾ-ਵਿਗਿਆਨ ਨੇ ਇਸ ਪਾਸੇ ਕੋਈ ਖਾਸ ਧਿਆਨ ਨਹੀਂ ਦਿੱਤਾ ਜਦਕਿ ਅਣਸਰਦੀ ਲੋੜ ਹੈ ਕਿ ਗੈਰ-ਵਿਗਿਆਨਕ ਮਿੱਥਾਂ ਨੂੰ ਆਪਣਾ ਸਥਿਰ-ਮਾਪਕ ਮੰਨ ਕੇ ਚੱਲਣ ਵਾਲੇ ਇਤਿਹਾਸਕ ਭਾਸ਼ਾ-ਵਿਗਿਆਨ ਦੀਆਂ ਵਲਗਣਾਂ ਤੋੜੀਆਂ ਜਾਣ ਅਤੇ ਮਾਨਵ-ਵਿਗਿਆਨਕ ਭਾਸ਼ਾ-ਵਿਗਿਆਨ ਵਰਗ ਵੱਡਾ ਅਨੁਸ਼ਾਸਨ ਮਜਬੂਤ ਕੀਤਾ ਜਾਵੇ।

ਫੱਛਮੀ ਫਿਲੋਜੀ ਨੂੰ ਹੁ-ਬ-ਹੁ ਆਪਣਾ ਲੈਣਾ ਕਿਸੇ ਵੀ ਹੀਲੇ ਤਰਕਸੰਗਤ ਨਹੀਂ ਹੈ, ਅਸੀਂ ਆਪਣੇ ਗਿਆਨ ਅਨੁਸ਼ਾਸਨਾਂ ਅੰਦਰ ਪੂਰਨ ਤੌਰ ਉੱਤੇ ਇਹਨਾਂ ਤੋਂ ਹੀ ਸੇਧ ਪ੍ਰਾਪਤ ਕਰਦੇ ਨਜ਼ਰ ਆਉਂਦੇ ਹਾਂ। ਇਤਿਹਾਸਕਾਰ ਰੋਮਿਲਾ ਬਾਪੁਰ ਇਕ ਜਗ੍ਹਾ ਇਹਦਾ ਜ਼ਿਕਰ ਕਰਦਿਆਂ ਲਿਖਦੇ ਹਨ ਕਿ ਇਹ ਭਾਸ਼ਾ-ਸ਼ਾਸਤਰੀ ਪਾਠ ਯੂਰਪੀ ਅਤੀਤ ਅਤੇ ਵਰਤਮਾਨ ਦੇ ਪੁਨਰ-ਨਿਰਮਾਣ ਨਾਲ ਮੇਲਵੇਂ ਅਤੇ ਇਹਦੇ ਸਾਧਨ ਸਨ। ਇਸ ਤਹਿਤ ਉਨ੍ਹਾਂਵੀਂ ਸਦੀ ਦੇ ਅਖੀਰ ਤਕ ਸਮਾਜਕ ਡਾਰਵਿਨਵਾਦ ਨੂੰ 'ਨਸਲ-ਵਿਗਿਆਨ' ਨਾਲ ਜੋੜ ਲਿਆ ਗਿਆ। ਇਤਿਹਾਸ ਨੂੰ ਨਸਲਾਂ ਦੇ ਭੇੜ ਦੇ ਤੌਰ 'ਤੇ ਦੇਖਿਆ ਜਾਣ ਲੱਗਾ। ਇਹ ਦ੍ਰਿਸ਼ਟੀਕੋਣ ਅੱਗੇ ਸਾਮਰਾਜਵਾਦ ਨੂੰ ਜਾਇਜ਼ ਠਹਿਰਾਉਣ ਦਾ ਆਧਾਰ ਬਣਿਆ, ਉੱਚੀਆਂ ਜਮਾਤਾਂ ਨੂੰ ਉੱਤਮ ਮੰਨਣਾ ਅਤੇ ਫਿਰ ਆਰੀਆਵਾਦ ਨਾਲ ਸਿਖਰਾਂ 'ਤੇ ਜਾਣਾ ਅਤੇ ਨਾਜ਼ੀ ਵਿਚਾਰਧਾਰਾ ਦੇ ਤੌਰ 'ਤੇ ਸਾਹਮਣੇ ਆਇਆ। ਵੀਹਵੀਂ ਸਦੀ ਦੇ ਅੱਧ ਤੱਕ ਨਸਲੀ ਮਤਾਂ ਦੇ ਕੁਤਰਕ ਸਪੱਸ਼ਟ ਹੋਣ ਲੱਗੇ ਅਤੇ ਇਹ ਮੱਤ ਜੀਵ-ਵਿਗਿਆਨੀਆਂ ਅਤੇ ਸਭਿਆਚਾਰ-ਇਤਿਹਾਸਕਾਰਾਂ ਵੱਲੋਂ ਖਾਰਜ ਕਰ ਦਿੱਤੇ ਗਏ। ਪਰ ਭਾਰਤ ਵਿਚ ਇਹ ਲਗਾਤਾਰ ਪ੍ਰਚਲਿਤ ਰਹੇ ਹਨ।⁵⁸ ਇਸ ਧਾਰਨਾ ਵਿਚ ਇੰਨਾ ਜੋੜਨਾ ਦਰਸਤ ਹੋਵੇਗਾ ਕਿ ਭਾਸ਼ਾ-ਵਿਗਿਆਨ ਵਿਚ ਇਹ ਅਜੇ ਵੀ ਪ੍ਰਚਲਿਤ ਹੈ ਅਤੇ ਇਸ ਮੱਤ ਦੇ ਵਿਰੋਧ ਦੇ ਬਾਵਜੂਦ ਇਹ ਭਾਰੂ ਮੱਤ ਹੈ। ਸਾਮਰਾਜਵਾਦ ਅਤੇ ਨਸਲਵਾਦ ਦੇ ਹਾਣੀ ਇਸ ਮੱਤ ਨੂੰ ਖਾਰਜ ਕਰਨ ਲਈ ਸੰਗਠਿਤ ਤੇ ਸੰਸਥਾਗਤ ਯਤਨ ਲੋੜੀਂਦਾ ਹੈ।

ਭਾਸ਼ਾ ਦੇ ਵਿਕਾਸ ਅਤੇ ਇਤਿਹਾਸ ਬਾਰੇ ਸੰਤਾਨ ਮੱਤ ਅਜੇ ਤਕ ਪ੍ਰਚਲਿਤ ਹੈ ਅਤੇ ਇਸ ਨੂੰ ਭਾਸ਼ਾ-ਵਿਗਿਆਨੀਆਂ ਤੇ ਇਤਿਹਾਸਕਾਰਾਂ ਦਾ ਸਮਰਥਨ ਪ੍ਰਾਪਤ ਹੈ। ਸਮੁੱਚੇ ਤੌਰ 'ਤੇ ਇਹ ਪਹੁੰਚ ਹਕੀਕਤ ਨੂੰ ਵਿਗਾੜ ਕੇ ਪੇਸ਼ ਕਰਦੀ ਹੈ। ਇਹ ਭਾਸ਼ਾ ਦੀ ਅਸਲ ਵਿਕਾਸ ਪ੍ਰਕਿਰਿਆ ਦਾ ਵਿਖਿਆਨ ਨਹੀਂ ਕਰਦੀ। ਸੌ ਭਾਸ਼ਾ ਦੀ ਇਤਿਹਾਸਕਾਰੀ ਦੀ ਇਸ ਪਹੁੰਚ ਅਤੇ ਇਸ ਨਾਲ ਸੰਬੰਧਿਤ ਬਾਕੀ ਸਾਰੇ ਮਤਾਂ ਦਾ ਵਿਗਿਆਨਿਕ ਪੁਨਰ-ਵਿਸ਼ੇਲਸ਼ਣ ਲੋੜੀਂਦਾ ਹੈ। ਕਿਉਂਕਿ ਭਾਸ਼ਾ ਇਕ ਸਮਾਜਕ ਵਰਤਾਰਾ ਹੈ ਅਤੇ ਨਾਲ ਦੀ ਨਾਲ ਇਕ ਸਮਾਜਕ ਉਤਪਾਦਨ ਵੀ ਹੈ, ਭਾਸ਼ਾ ਅਤੇ ਸਾਹਿਤ ਦਾ ਇਤਿਹਾਸ ਸਦਾ ਹੀ ਸਮਾਜ ਦੇ ਇਤਿਹਾਸ ਅਤੇ ਰੂਪਾਂਤਰਨ ਦੁਆਰਾ ਨਿਰਧਾਰਤ ਹੁੰਦਾ ਹੈ। ਸੰਤਾਨ ਮੱਤ ਵਿਚ ਇਸ ਤੱਥ ਬਾਬਤ ਚੇਤਨਾ ਦੀ ਮੁੜ੍ਹੋਂ ਹੀ ਘਾਟ ਹੈ। ਭਾਸ਼ਾ ਅਤੇ ਸਾਹਿਤ ਦੇ ਇਤਿਹਾਸ ਨਾਲ ਨਜ਼ਿਠਦਿਆਂ ਕਿਸੇ ਖਾਸ ਸਮੇਂ ਦੌਰਾਨ ਉਸ ਸਮਾਜ ਦੀ ਸਮਾਜਕ ਬਣਤਰ ਬਾਰੇ ਨਾ ਕਿ ਸਿਰਫ ਵਿਚਾਰ ਕਰਨਾ ਲਾਜਮੀ ਸ਼ਰਤ ਹੈ ਸਗੋਂ ਭਾਸ਼ਾ ਅਧਿਐਨ ਨੂੰ ਸਮਾਜਕ ਅਧਿਐਨ ਨਾਲ ਮੇਲਵੇਂ ਤੌਰ 'ਤੇ ਚਲਾਉਣਾ ਜ਼ਰੂਰੀ ਹੈ। ਇਸੇ ਕਰਕੇ ਸਾਨੂੰ ਭਾਸ਼ਾ ਦੀ ਇਤਿਹਾਸਕਾਰੀ ਲਈ ਇਕ ਵਿਗਿਆਨਕ ਸਿਧਾਂਤ ਲੋੜੀਂਦਾ ਹੈ ਅਤੇ ਫਿਲਹਾਲ ਇਹ ਮੰਨਣਾ ਸਾਡੇ ਲਈ ਲਾਜਮੀ ਹੈ ਕਿ ਜਿੰਨਾ ਸਮਾਂ ਭਾਰਤੀ ਭਾਸ਼ਾਵਾਂ ਅਤੇ ਸਮੁੱਚੇ ਤੌਰ 'ਤੇ ਭਾਰਤੀ ਇਤਿਹਾਸ ਨੂੰ ਨਵੇਂ ਜਾਵੀਏ ਨਾਲ ਨਹੀਂ ਵਾਚਿਆ ਜਾਂਦਾ, ਓਨਾ ਸਮਾਂ ਇਹ ਗੁੱਥੀ ਸੁਲਝਾਉਣਾ ਅਸੰਭਵ ਹੈ।

ਇਤਿਹਾਸਕ ਭਾਸ਼ਾ-ਵਿਗਿਆਨ ਜੈਵਿਕ ਅਧਾਰ 'ਤੇ ਭਾਸ਼ਾਵਾਂ ਦਾ ਵਰਗੀਕਰਨ ਕਰਦਾ ਹੋਇਆ ਸਾਡੇ ਸਾਹਮਣੇ ਤੰਨ ਮੁੱਖ ਨੁਕਤੇ ਪੇਸ਼ ਕਰਦਾ ਹੈ :

1. ਸੰਤਾਨ ਮੱਤ ਇਕ ਭਾਸ਼ਾ ਦਾ ਦੂਜੀਆਂ ਭਾਸ਼ਾਵਾਂ ਨੂੰ ਜਨਮ ਦੇਣਾ।
2. ਭਾਸ਼ਾਈ ਆਯਾਤ ਜਿਵੇਂ ਕਿ ਭਾਰਤੀ ਭਾਸ਼ਾਵਾਂ ਬਾਰੇ ਕਿਹਾ ਜਾਂਦਾ ਹੈ ਕਿ ਇਥੇ ਬੋਲੇ ਜਾਣ ਵਾਲੇ ਸਾਰੇ ਭਾਸ਼ਾ-ਪਰਿਵਾਰ ਬਾਹਰੋਂ ਆਏ ਹਨ ਅਤੇ ਇਸ ਖਿੱਤੇ ਨਾਲ ਸੰਬੰਧਿਤ ਨਹੀਂ।
3. ਸੁੱਧ ਪੁਰਾਤਨ ਰੂਪ ਅਜੋਕੀਆਂ ਭਾਸ਼ਾਵਾਂ ਦੇ ਉਹ ਰੂਪ ਜਿਹੜੇ ਉਪਰੋਕਤ ਦੋਵੇਂ ਸ਼ਰਤਾਂ ਪੂਰੀਆਂ ਕਰਦੇ ਹਨ,

- ਭਾਵ ਉਹ ਉਸ ਭਾਸ਼ਾ ਵਿਚੋਂ ਜਿਹੜੀ 'ਮਾਂ-ਭਾਸ਼ਾ' ਹੈ ਵਿਚੋਂ ਆਏ ਹੋਣ, ਬੱਸ ਉਹ ਸ਼ਬਦ ਹੀ ਕਿਸੇ ਭਾਸ਼ਾ ਦੇ ਸ਼ੁਧ-ਰੂਪ ਰੂਪ ਹੋ ਸਕਦੇ ਹਨ। ਬਾਕੀ ਸਾਰੇ ਰੂਪ ਇਧਰੋਂ-ਉਧਰੋਂ ਲੇਏ ਗਏ ਹਨ। ਸਿਰਫ ਸ਼ੁਧ ਰੂਪਾਂ ਦੇ ਆਧਾਰ 'ਤੇ ਹੀ ਉਸ ਭਾਸ਼ਾ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ।
- ਇਸ ਤਰ੍ਹਾਂ ਸਾਡੇ ਸਾਹਮਣੇ ਹੇਠ ਦਰਸਾਏ ਸਵਾਲ ਉੱਭਰਦੇ ਹਨ ਜੋ ਕਿ ਇਸ ਪਰਚੇ ਦਾ ਮੂਲ ਅਧਾਰ ਵੀ ਹਨ;
1. ਭਾਸ਼ਾਵਾਂ (ਖਾਸ ਕਰ ਹਿੰਦ-ਆਰੀਆ ਭਾਸ਼ਾਵਾਂ) ਦੀ ਉੱਤਪਤੀ ਦਾ ਸਵਾਲ।
 2. ਆਪਸੀ ਸੰਪਰਕ ਅਧੀਨ ਉਹਨਾਂ ਦੇ ਪਰਸਪਰ ਵਿਕਾਸ ਦਾ ਸਵਾਲ।
 3. ਭਾਸ਼ਾ-ਪਰਿਵਾਰ ਦੇ ਮੱਤ ਦੀ ਅਸਲੀਅਤ ਦੀ ਪਰਖ ਦਾ ਸਵਾਲ।

ਇਸ ਚਰਚਾ ਤੋਂ ਬਾਅਦ ਭਾਸ਼ਾ-ਪਰਿਵਾਰਾਂ ਦੀ ਨਿਰਮਾਣ ਪ੍ਰਕਿਰਿਆ ਸਬੰਧੀ ਪ੍ਰਚਲਿਤ ਮਤ ਬਾਰੇ ਇਹ ਸਪੱਸ਼ਟ ਹੋ ਚੁੱਕਾ ਹੈ ਕਿ ਇਹ ਮੱਤ ਦਰਸਾਲ ਬੇਬਲ ਦੀ ਮਿਨਾਰ ਦੀ ਮਿੱਥੇ ਤੋਂ ਆਪਣੀ ਬੁਨਿਆਦੀ ਸਮੱਗਰੀ ਪ੍ਰਾਪਤ ਕਰਦਾ ਹੈ ਅਤੇ ਇਹਨੇ ਭਾਸ਼ਾਈ ਇਤਿਹਾਸ ਦੇ ਵਿਖਿਆਨ ਨੂੰ ਇਸੇ ਮਿੱਥੇ ਉੱਤੇ ਸਮੇਂ-ਸਮੇਂ ਉਸਗੀਆਂ ਵੱਖ-ਵੱਖ ਧਾਰਨਾਵਾਂ ਨਾਲ ਅੱਗੇ ਤੋਂਰਿਆ। ਇਹ ਮੱਤ ਸਾਮਰਾਜੀ ਤਾਕਤਾਂ ਵੱਲੋਂ ਸੰਸਥਾਗਤ ਢੰਗ ਨਾਲ ਲਾਗੂ ਕੀਤਾ ਗਿਆ ਅਤੇ ਇਹੀ ਕਾਰਨ ਸੀ ਕਿ ਇਹ ਹੌਲੀ-ਹੌਲੀ ਅਜਿਹਾ ਗਲਬਾ ਹਾਸਲ ਕਰ ਗਿਆ ਕਿ ਇਸ ਮੱਤ ਨੂੰ ਚੁਣੌਤੀ ਦੇਣੀ ਅੱਖੀ ਹੋ ਗਈ ਅਤੇ ਇਹ ਭਾਸ਼ਾਈ ਉੱਤਪਤੀ ਅਤੇ ਵਿਕਾਸ ਦਾ ਇੱਕ-ਇਕ ਮੱਤ ਬਣਿਆ ਹੋਇਆ ਹੈ। ਇਸ ਮੱਤ ਵਿਚ ਭਾਸ਼ਾ ਅਤੇ ਭਾਸ਼ਾ-ਪਰਿਵਾਰਾਂ ਦੀ ਉੱਤਪਤੀ ਨੂੰ ਸਿਰਫ ਤੇ ਸਿਰਫ ਈਸ਼ਵਰ ਦੀ ਸਿਰਜਣਾ ਮੰਨ ਕੇ ਚੱਲਣਾ ਪਹਿਲੀ ਸ਼ਰਤ ਹੈ ਅਤੇ ਇਹਨੂੰ ਪਰਖਣ ਦੀ ਮਨਾਹੀ ਹੈ। ਆਧੁਨਿਕ ਭਾਸ਼ਾ-ਵਿਗਿਆਨ ਇਸ ਸਵਾਲ ਨੂੰ ਬਿਲਕੁਲ ਵੀ ਸੰਬੋਧਿਤ ਨਹੀਂ ਹੁੰਦਾ।⁵⁹ ਇਹ ਭਾਸ਼ਾਈ ਸਮਾਨਤਾ ਨੂੰ ਸਿਰਫ ਤੇ ਸਿਰਫ ਭਾਸ਼ਾ-ਪਰਿਵਾਰ ਨਾਲ ਜੋੜ ਕੇ ਦੇਖਣ ਦਾ ਵਿਚਾਰ ਥੋਪਦਾ ਹੈ। ਆਧੁਨਿਕ ਭਾਸ਼ਾ ਵਿਗਿਆਨ ਭਾਸ਼ਾ ਦਾ ਸੁਭਾਅ ਆਪਹੁਦਾ ਮੰਨਦਾ ਹੈ, ਪਰ ਪਰਿਵਰਤਨ ਨੂੰ ਨਿਯਮਿਤ ਅਤੇ ਇਕਸਾਰਤਾ ਦੇ ਸਿਧਾਂਤ ਦਾ ਧਾਰਨੀ ਕਹਿੰਦਾ ਹੈ। ਉਸ ਅਨੁਸਾਰ ਜੇਕਰ ਅਸੀਂ ਭਾਸ਼ਾਵਾਂ ਦੇ ਸ਼ਬਦਾਂ ਅਤੇ ਉਨ੍ਹਾਂ ਦੇ ਇੱਕੋ ਜਿਹੇ ਅਰਥਾਂ ਵਿਚ ਧੁਨੀ ਅਨੁਸਾਰਤਾ ਵੇਖੀਏ ਤਾਂ ਮਾਂਗਵੇਂ ਸ਼ਬਦਾਂ ਦੀ ਸੰਭਾਵਨਾ ਨੂੰ ਛੱਡ ਇਸ ਅਨੁਸਾਰਤਾ ਨੂੰ ਕੇਵਲ ਰੱਬ-ਸਬੱਬੀ ਜਾਂ ਇਤਾਕੀਆ ਸਮਾਨਤਾ ਦਾ ਕਾਰਨ ਨਹੀਂ ਮੰਨਾਂਗੇ ਅਤੇ ਇਸੇ ਲਈ ਅਸੀਂ ਇਹ ਸਿੱਟਾ ਕੱਢਾਂਗੇ ਕਿ ਸਬੰਧਤ ਭਾਸ਼ਾਵਾਂ ਇੱਕੋ ਮੂਲ-ਭਾਸ਼ਾ (parent language) ਤੋਂ ਵਿਕਸਿਤ ਹੋਈਆਂ ਹਨ। ਸੋ ਸਜਾਤੀ ਸ਼ਬਦਾਂ (cognates) ਦੇ ਧੁਨਾਤਮਿਕ ਰੂਪਾਂ ਅਤੇ ਅਰਥਾਂ ਵਿਚ ਅਨੁਸਾਰਤਾ ਦੀ ਇਕਸਾਰਤਾ (regularity of correspondence) ਇਤਿਹਾਸਕ ਭਾਸ਼ਾ-ਵਿਗਿਆਨ ਦਾ ਆਧਾਰ ਬੂਝ ਸਿਧਾਂਤ ਹੈ। ਇਹ ਧੁਨੀ-ਅਰਥ ਸਮਰੂਪਤਾ (sound-meaning correspondences) ਹੀ ਇਸਦੇ ਪੂਰਵ ਇਤਿਹਾਸਕ ਪੁਨਰ-ਨਿਰਮਤ ਰੂਪਾਂ ਦਾ ਸੂਰਧ ਹੈ, ਜਿਹੜੀ ਪੂਰਨ ਤੌਰ 'ਤੇ ਪਰਿਕਲਪਿਤ ਆਖ ਕੇ ਵੀ ਆਧੁਨਿਕ ਭਾਸ਼ਾਵਾਂ ਦੀ ਮਾਂ-ਭਾਸ਼ਾ ਦੇ ਤੌਰ 'ਤੇ ਥੋਪਿਆ ਜਾਂਦਾ ਹੈ।

ਅਭਯ ਦੁਬੈ ਅਨੁਸਾਰ ਯੂਰਪੀ ਵਿਦਵਾਨ ਉਲਡ ਟੈਸਟਾਮੈਂਟ ਦੇ 'ਜੈਨੋਸਿਸ' ਨਾਮ ਦੇ ਅਧਿਆਇ ਵਿਚ ਦਰਜ ਸਿਰਿਸਟੀ-ਰਚਨਾ, ਮਾਨਵੀ ਇਤਿਹਾਸ ਦੇ ਵਿਕਾਸ-ਕ੍ਰਮ ਤੋਂ ਅਗਵਾਈ ਲੈਂਦੇ ਹਨ।⁶⁰ ਸਾਡਾ ਵੀ ਇਹੀ ਮੰਣਣਾ ਇਸੇ ਮਿੱਥੇ ਨੂੰ ਪ੍ਰਮਾਣਿਤ ਕਰਨ ਦਾ ਯਤਨ ਕਰਦਿਆਂ ਉਹਨਾਂ ਭਾਸ਼ਾ-ਪਰਿਵਾਰ ਦਾ ਚਰਚਾ ਅਧੀਨ ਮੱਤ ਘੜਿਆ ਅਤੇ ਉਹਨਾਂ ਦਾ ਵਿਚਾਰਧਾਈ ਮੰਤਵ ਪੂਰਨ ਤੌਰ 'ਤੇ 'ਜੈਨੋਸਿਸ' ਵਿਚ ਲਿਖੇ ਹੋਏ ਹਰ ਇਕ ਸ਼ਬਦ ਨੂੰ ਸਹੀ ਸਾਬਿਤ ਕਰਨ ਦਾ ਹੀ ਸੀ, ਜਿਹਨੇ ਦਰਸਾਲ ਭਾਸ਼ਾਈ ਵਿਕਾਸ ਦੇ ਅਸਲ ਪਹਿਲੂਆਂ ਨੂੰ ਹੁਣ ਤਕ ਸਾਡੇ ਕੋਲੋ ਲਕੋਈ ਰੱਖਿਆ।

ਉਪਰੋਕਤ ਚਰਚਾ ਵਿਚ ਜੇਕਰ ਅਸੀਂ ਪ੍ਰਚਲਿਤ ਮੱਤ ਦੀ ਟੱਕਰ ਵਿਚ ਕੋਈ ਬਦਲਵਾਂ ਮੱਤ ਵਿਕਸਿਤ ਕਰਨਾ ਹੈ ਤਾਂ ਹਕੀਕੀ ਸਮਝ ਇਸ ਗੱਲ ਉੱਤੇ ਜੋਰ ਦਿੰਦੀ ਹੈ ਕਿ ਭਾਸ਼ਾ ਪਰਿਵਾਰ ਭਾਸ਼ਾਵਾਂ ਦੇ ਪਰਸਪਰ ਸਬੰਧਾਂ ਵਿਚੋਂ ਵਿਕਾਸ ਕਰਦੇ ਹਨ। ਜਦਕਿ ਪ੍ਰਚਲਿਤ ਧਾਰਨਾ ਇਸ ਦੇ ਉਲਟ ਹੈ ਅਤੇ ਮੰਨਦੀ ਹੈ ਕਿ ਭਾਸ਼ਾ-ਪਰਿਵਾਰ ਪਹਿਲਾਂ ਵਿਕਸਿਤ ਹੁੰਦੇ ਹਨ, ਆਪਣੇ ਮੂਲ-ਤੱਤ ਪਹਿਲਾਂ ਹਾਸਲ ਕਰ ਲੈਂਦੇ ਹਨ ਅਤੇ ਬਾਅਦ ਵਿਚ ਇਹ ਸੰਪਰਕ ਵਿਚ ਆਉਂਦੇ ਹਨ ਅਤੇ ਫਿਰ ਇੱਕ-ਦੂਜੇ ਤੋਂ ਕੁੱਝ ਨਹੀਂ ਗ੍ਰਹਿਣ ਕਰਦੇ।

ਬਦਲਵੇਂ ਮੱਤ ਵਿਚ ਕਈ ਭਾਸ਼ਾ-ਪਰਿਵਾਰ ਇਕ ਭਾਸ਼ਾ-ਬੇਤਰ ਵਿਚ ਆਪਸੀ ਸਹਿਯੋਗ ਦੇ ਲਖਾਇਕ ਹਨ। ਇਹ ਸਹਿਯੋਗ ਉਹਨਾਂ ਦੇ ਵਿਕਾਸ ਦੀ ਅਤੇ ਇਸ ਵਿਕਾਸ ਦੀ ਪ੍ਰਕਿਰਿਆ ਨੂੰ ਸਮਝਣ ਦੀ ਕੁੰਜੀ ਹੈ। ਇਸ ਸਹਿਯੋਗ ਨੂੰ ਮੰਨ ਲੈਣਾ ਸਮੁੱਚੇ ਤੌਰ 'ਤੇ ਭਾਸ਼ਾ-ਪਰਿਵਾਰ ਦੇ ਵਿਕਾਸ ਵਿਚ ਧਾਰਨਾਵਾਂ ਪ੍ਰਾਪਤ ਦੀ ਸੰਭਾਵਨਾ ਨੂੰ ਖਤਮ ਕਰ

ਦਿੰਦਾ ਹੈ ਅਤੇ ਭਾਸ਼ਾਵਾਂ ਦੇ ਵਿਕਾਸ ਨੂੰ ਇਕ ਲਗਾਤਾਰਤਾ ਤਹਿਤ ਪੇਸ਼ ਕਰਦਾ ਹੈ ਅਤੇ ਇਹੀ ਭਾਸ਼ਾਵਾਂ ਨੂੰ ਸਹੀ ਅਰਥਾਂ ਵਿਚ ਗਤੀਸੀਲ ਸਾਬਤ ਕਰਦਾ ਹੈ।

ਜਦਕਿ ਪ੍ਰਚਲਿਤ ਧਾਰਨਾ ਵਿਚ ਭਾਸ਼ਾ ਪਰਿਵਾਰਾਂ ਦੀ ਸਹਿਰੋਦ ਜਾਂ ਆਪਸੀ ਪਰਸਪਰ ਸਬੰਧਾਂ ਨੂੰ ਨਕਾਰਿਆ ਗਿਆ ਹੈ ਅਤੇ ਇਹਨਾਂ ਨੂੰ ਸੰਪਰਕ ਵਿਚ ਆਉਣ ਤੋਂ ਪਹਿਲਾਂ ਹੀ ਪੂਰੀ ਤਰ੍ਹਾਂ ਵਿਕਸਿਤ ਹੋਏ ਮੰਨਿਆ ਗਿਆ ਹੈ, ਜਿਸ ਨਾਲ ਆਪਸੀ ਸੰਪਰਕ ਤੋਂ ਬਾਅਦ ਆਏ ਰੂਪਾਂਤਰਨ ਨੂੰ ਵਿਕਾਸ ਮੰਨਣ ਦੀ ਥਾਂ ਵਿਗਾੜ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ ਅਤੇ ਪੁਰਾਣੇ (ਅਖੰਡੀ ਪੂਰਨ ਵਿਕਸਿਤ) ਰੂਪ ਨੂੰ ਸ਼ੁੱਧ ਰੂਪ ਸਮਝਿਆ ਜਾਂਦਾ ਹੈ। ਇਸੇ ਪੁਰਾਣੇ ਰੂਪ ਨੂੰ ਪਹਿਲੀ ਭਾਸ਼ਾ, ਦੇਵ ਭਾਸ਼ਾ, ਰੱਬ ਦੀ ਭਾਸ਼ਾ, ਆਦਿ-ਭਾਸ਼ਾ ਵਰਗੇ ਨਾਵਾਂ ਨਾਲ ਪ੍ਰਚਾਰਿਆ ਜਾਂਦਾ ਹੈ। ਸਾਡੇ ਅਨੁਸਾਰ ਇਹ ਦੋਵੇਂ ਵਿਖਿਆਨ ਵੱਖਰੀਆਂ ਵਿਚਾਰਧਾਰੀ ਲੀਹਾਂ ਹਨ। ਕਿਸੇ ਭਾਸ਼ਾ (ਸਮੇਤ ਪੰਜਾਬੀ) ਦੀ ਉੱਤਪਤੀ ਦਾ ਸਮਾਂ ਨਿਸ਼ਚਿਤ ਕਰਨਾ ਉਸੇ ਪ੍ਰਚਲਿਤ ਧਾਰਨਾ ਦਾ ਨਤੀਜਾ ਹੈ, ਜਿਸ ਅਨੁਸਾਰ ਪਹਿਲਾਂ ਕੋਈ ਸ਼ੁੱਧ ਭਾਸ਼ਾ ਸੀ ਤੇ ਫਿਰ ਰੂਪ ਵਿਗਾੜੇ (ਅਪੰਨ੍ਹੇ ਸ਼ਬਦ 'ਆਪਣੇ'-ਆਪ ਵਿਚ ਇਸ ਧਾਰਨਾ ਦਾ ਪ੍ਰਮਾਣ ਹੈ) ਅਤੇ ਅੰਤ ਆਧੁਨਕਿ ਭਾਸ਼ਾਈ ਰੂਪਾਂ ਦੀ ਉਤਪਤੀ ਹੋਈ। ਇਸ ਕਲਪਿਤ ਵਿਕਾਸ ਲੀਹ ਦਾ ਭਾਸ਼ਾਈ ਖੇਤਰ ਅਤੇ ਸਮਾਜ ਦੇ ਇਤਿਹਾਸਕ ਵਿਕਾਸ ਦੀ ਪ੍ਰਕਿਰਿਆ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਅਤੇ ਨਾ ਹੀ ਉਹ ਇਹਨੂੰ ਕੋਈ ਅਹਿਮੀਅਤ ਦਿੰਦੇ ਹਨ, ਜਦਕਿ ਭਾਸ਼ਾਵਾਂ ਆਪਸੀ ਸਹਿਰੋਦ ਵਿਚ ਹੇਠ ਦਿੱਤੇ ਚਿੱਤਰ ਅਨੁਸਾਰ ਵਿਕਾਸ ਕਰਦੀਆਂ ਹਨ।

ਪ੍ਰਚਲਿਤ ਭਾਸ਼ਾ-ਪਰਿਵਾਰ ਵਾਲੀ ਧਾਰਨਾ ਦਰਸਾਉਂਦੀ ਹੈ ਕਿ ਭਾਸ਼ਾਵਾਂ ਨੂੰ ਉਲੰਘ ਕੇ ਬਣਦੀ ਹੈ। ਭਾਸ਼ਾ-ਪਰਿਵਾਰ ਦੇ ਬਣਨ ਦਾ ਇਕ ਲੰਮੇਰਾ ਨਿਰਮਾਣ ਕਾਲ ਹੁੰਦਾ ਹੈ। ਪਰ ਪ੍ਰਚਲਿਤ ਧਾਰਨਾ ਅਨੁਸਾਰ ਪਹਿਲਾਂ ਪਰਿਵਾਰ (ਮਾਂ-ਭਾਸ਼ਾ) ਬਣਦੇ ਹਨ, ਫਿਰ ਭਾਸ਼ਾਵਾਂ ਬਣਦੀਆਂ ਹਨ। ਪਰ ਬਦਲਵੀ ਧਾਰਨਾ ਅਨੁਸਾਰ ਕਿਸੇ ਪਰਿਵਾਰ ਦੀਆਂ ਭਾਸ਼ਾਵਾਂ ਬੋਲਣ ਵਾਲੇ ਸਮੂਹ ਸਮਾਜਕ ਵਿਕਾਸ ਦੇ ਇਕ ਪੜਾਅ 'ਤੇ ਪ੍ਰਹੰਚ ਕੌਮੀਅਤਾਂ ਦੇ ਰੂਪ ਵਿਚ ਸੰਗਠਿਤ ਹੁੰਦੇ ਹਨ। ਸਮਾਜਕ ਵਿਕਾਸ ਦੇ ਨਾਲ-ਨਾਲ ਹੀ ਭਾਸ਼ਾਵਾਂ ਦਾ ਫੈਲਾਅ ਅਤੇ ਵਿਕਾਸ ਜਾਰੀ ਰਹਿੰਦਾ ਹੈ ਅਤੇ ਵੱਖ-ਵੱਖ ਸਮਾਜਕ-ਸਮੂਹਾਂ ਵਿਚਕਾਰ, ਸੰਪਰਕ ਭਾਸ਼ਾਵਾਂ ਵਿਕਸਿਤ ਹੁੰਦੀਆਂ ਹਨ, ਕੌਮੀਅਤਾਂ ਦੇ ਸਮਾਜਕ ਪੜਾਅ 'ਤੇ ਇਹ ਸੰਪਰਕ ਭਾਸ਼ਾਵਾਂ ਇਸ ਪੱਧਰ ਤਕ ਵਿਕਸਿਤ ਹੋਈਆਂ ਕਿ ਇਹੀ ਸੰਪਰਕ-ਭਾਸ਼ਾਵਾਂ ਹੀ ਭਾਸ਼ਾ-ਸਮੂਹਾਂ (ਪਰਿਵਾਰਾਂ) ਦੀ ਬੁਨਿਆਦ ਬਣਦੀਆਂ ਹਨ।

ਮਾਨਵ ਕਬੀਲੇ, ਹਜ਼ਾਰਾਂ ਸਾਲਾਂ ਤਕ ਘੁੰਮੰਤਰੂ ਜੀਵਨ ਬਿਤਾਉਂਦੇ ਰਹੇ ਹਨ; ਸਮਾਜਕ ਵਿਕਾਸ ਕਰਮ ਵਿਚ ਖੇਤੀ-ਸਭਿਆਤਾ ਦੀ ਮੰਜ਼ਿਲ ਕਾਫੀ ਦੇਰ ਨਾਲ ਆਉਂਦੀ ਹੈ। ਖੇਤੀ ਦੇ ਪ੍ਰਚਲਣ ਤੋਂ ਬਾਅਦ ਮਨੁੱਖੀ ਸਮਾਜ ਕਿਸੇ ਭੂ-ਖੇਤਰ ਵਿਚ ਪਕੇਰੇ ਤੌਰ 'ਤੇ ਰਹਿਣ ਦੇ ਕਾਬਲ ਬਣਦੇ ਹਨ। ਆਰੀਆ ਅਤੇ ਮੂਲ ਨਿਵਾਸੀ ਬਹਿਸ ਵੀ ਇਸੇ ਨੁਕਤੇ ਦੀ ਸਮਝ ਨਾਲ ਹੀ ਸਮਝੀ ਜਾ ਸਕਦੀ ਹੈ। ਕੋਈ ਵੀ ਮਾਨਵ ਸਮੂਹ ਧਰਤ ਦੇ ਕਿਸੇ ਵੀ ਟੁਕੜੇ ਦਾ ਮੂਲ-ਨਿਵਾਸੀ ਕਦੀ ਵੀ ਨਹੀਂ ਰਿਹਾ। ਜਿਹੜੇ ਮਾਨਵ-ਸਮੂਹ ਖੇਤੀ ਨੂੰ ਵਿਕਸਿਤ ਕਰਦੇ ਗਏ ਉਹ ਉਸ ਖੇਤਰ ਦੇ 'ਵਸੰਦੇ' ਬਣਦੇ ਗਏ। ਖੇਤੀ ਸਭਿਆਤਾ ਦਾ ਆਰੰਭ ਹੋਣ ਤੋਂ ਪਹਿਲਾਂ ਆਪਣੇ ਘੁੰਮੰਤਰੂ ਜੀਵਨ ਕਾਰਨ ਵੱਖ-ਵੱਖ ਗਣ-ਸਮਾਜ ਇਕ-ਦੂਸਰੇ ਦੇ ਸੰਪਰਕ ਵਿਚ ਆਉਂਦੇ ਰਹੇ ਹਨ। ਭਾਸ਼ਾ-ਪਰਿਵਾਰਾਂ ਦੇ ਮੂਲ ਤੱਤਾਂ ਦਾ ਨਿਰਮਾਣ ਗਣ-ਵਿਵਸਥਾ ਦੀ ਇਸ ਪਹਿਲੀ ਮੰਜ਼ਿਲ ਵਿਚ ਹੁੰਦਾ ਹੈ, ਜਦੋਂ ਕਬੀਲੇ ਘੁੰਮੰਤਰੂ ਜੀਵਨ ਬਿਤਾਉਂਦੇ ਸਨ। ਸੋ ਇਸ ਤਰ੍ਹਾਂ ਇਹ ਮੂਲ ਤੱਤ ਕਿਸੇ ਵੀ ਇਕ ਕਬੀਲੇ ਦੇ ਨਹੀਂ ਹੁੰਦੇ, ਅਨੇਕ ਕਬੀਲਿਆਂ ਦੇ ਹੁੰਦੇ ਹਨ, ਉਹਨਾਂ ਨੂੰ ਇਹ ਕਬੀਲੇ ਅਨੇਕ ਸੇਤੌਤਾਂ ਤੋਂ ਪ੍ਰਾਪਤ ਕਰਦੇ ਹਨ। ਰਾਮ ਵਿਲਾਸ ਸ਼ਰਮਾ ਅਨੁਸਾਰ :

... ਭਾਸ਼ਾ ਵਿਗਿਆਨੀ ਗਣਸਮਾਜਾਂ ਦੇ ਘੁੰਮੰਤਰੂ ਜੀਵਨ, ਉਹਨਾਂ ਦੀ ਭਾਸ਼ਾਈ ਵਿਭਿੰਨਤਾ, ਉਹਨਾਂ ਦੇ ਆਪਸੀ ਸੰਪਰਕ ਨੂੰ ਭਾਸ਼ਾਈ ਵਿਖਿਆਨ ਤੋਂ ਦੂਰ ਰੱਖਦੇ ਹਨ। ਇਸ ਦੀ ਬਜਾਏ ਉਹ ਇਹ ਮੰਨਦੇ ਹਨ ਕਿ ਇਕ ਆਦਿਮ ਮਾਨਵ ਸਮੂਹ ਕੋਈ ਪੂਰਵ-ਵਿਕਸਿਤ ਭਾਸ਼ਾ ਬੋਲਦਾ ਸੀ। ਇਹ ਮਾਨਵ ਸਮੂਹ ਅਨੇਕ ਸ਼ਾਖਾਵਾਂ 'ਚ ਵੰਡਿਆ ਗਿਆ। ਆਦਿ ਮਾਨਵ ਸਮਾਜ ਦੀ ਜਣਨੀ-ਭਾਸ਼ਾ ਤੋਂ ਇਹਨਾਂ ਸ਼ਾਖਾ-ਸਮੂਹਾਂ ਦੀਆਂ ਧੀ-ਭਾਸ਼ਾਵਾਂ ਦੀ ਉੱਤਪਤੀ ਹੋਈ। ਉਹ ਮੰਨਦੇ ਹਨ ਕਿ



ਚਿੱਤਰ - 8

ਭਾਸ਼ਾ ਪਰਿਵਾਰ ਦਾ ਨਿਰਮਾਣ ਵਿਭਿੰਨ ਭਾਸ਼ਾਵਾਂ ਦੇ ਮਿਲਣ ਨਾਲ ਨਹੀਂ ਹੁੰਦਾ; ਉਹਨਾਂ ਦਾ ਨਿਰਮਾਣ ਕਿਸੇ ਜਣਨੀਭਾਸ਼ਾ ਦੇ ਅਨੇਕਾਂ ਸ਼ਾਬਾਵਾਂ ਵਿਚ ਵੰਡੇ ਜਾਣ ਉਪਰੰਤ ਹੁੰਦਾ ਹੈ। ਇਤਿਹਾਸਕ ਭਾਸ਼ਾ-ਵਿਗਿਆਨ ਦੇ ਗਤੀਰੋਧ ਦਾ ਪ੍ਰਮੁੱਖ ਕਾਰਨ ਹੈ ਕਿਸੇ ਜਣਨੀ ਭਾਸ਼ਾ ਤੋਂ ਧੀ ਭਾਸ਼ਾਵਾਂ ਦੀ ਉੱਤਪਤੀ ਦਾ ਸਿਧਾਂਤ। ਤੁਸੀਂ ਭਾਸ਼ਾਈ ਖੇਤਰ ਦੀ ਗੱਲ ਕਰਦੇ ਰਹੋ, ਪਰ ਜਣਨੀ ਭਾਸ਼ਾ ਖੁਦ ਬਣੀ ਹੋਈ ਹੈ। ਉਹ ਜਿਸ ਖੇਤਰ ਵਿਚ ਉਤਪਨੀ ਹੁੰਦੀ ਹੈ, ਉਸ ਵਿਚ ਜਾਂ ਉਹਦੇ ਆਸ-ਪਾਸ ਕੋਈ ਦੂਸਰੀ ਜਣਨੀ ਭਾਸ਼ਾ ਨਹੀਂ ਹੁੰਦੀ। ਆਪਣੇ ਨਿਰਮਾਣ ਕਾਲ ਵਿਚ ਭਾਸ਼ਾ ਪਰਿਵਾਰ ਇੱਕ-ਦੂਜੇ ਦੇ ਸੰਪਰਕ 'ਚ ਆਏ ਹੋਣਗੇ, ਇਸ ਗੱਲ ਦੀ ਛਾਣ-ਬੀਣ ਦੀ ਲੋੜ ਹੀ ਨਹੀਂ ਰਹਿ ਜਾਂਦੀ। ਉਹਨਾਂ ਗਣ-ਸਮਾਜਾਂ ਦੀ ਭਾਸ਼ਾ ਵਿਚ ਕਿਸ ਤਰ੍ਹਾਂ ਦੀ ਵਿਭਿੰਨਤਾ ਸੀ, ਜਿਸ ਦੇ ਇੱਕਤਰ ਹੋਣ ਨਾਲ ਭਾਸ਼ਾ-ਪਰਿਵਾਰ ਬਣਿਆ, ਉਹਦੀ ਛਾਣ-ਬੀਨ ਗੈਰ-ਜ਼ਰੂਰੀ ਹੋ ਜਾਂਦੀ ਹੈ। ਗਣਸਮਾਜਾਂ ਦੇ ਹੌਲੀ-ਹੌਲੀ ਹੁੰਦੇ ਭਾਸ਼ਾਈ ਵਿਕਾਸ ਦੀ ਪ੍ਰਕਿਰਿਆ ਦੀ ਥਾਂ ਜਣਨੀ ਭਾਸ਼ਾ ਅਤੇ ਉਹਦੀਆਂ ਧੀ-ਭਾਸ਼ਾਵਾਂ ਦੀ ਉੱਤਪਤੀ ਦਾ ਸਿਧਾਂਤ ਸਥਾਪਿਤ ਕਰ ਦਿੱਤਾ ਜਾਂਦਾ ਹੈ।⁶¹

ਭਾਰਤ ਨੂੰ ਸਭਿਆਤਾ ਅਤੇ ਭਾਸ਼ਾ ਦੋਵਾਂ ਦਾ ਆਯਾਤ ਕੇਂਦਰ ਹੀ ਮੰਨਿਆ ਜਾਂਦਾ ਰਿਹਾ ਹੈ, ਅਸੀਂ ਆਪਣੇ ਖੋਜ-ਪ੍ਰਸਤਾਵ ਵਿਚ ਵੀ ਲਿਖਿਆ ਸੀ ਕਿ ਭਾਸ਼ਾਈ ਨਿਰਯਾਤ (ਦੂਜੀ ਥਾਂ 'ਤੇ ਹੋਇਆ ਆਯਾਤ) ਮੱਤ ਖਾਹ-ਮ-ਖਾਹ ਹੀ ਹਰ ਥਾਂ 'ਤੇ ਲਾਗੂ ਕਰ ਦਿੱਤਾ ਜਾਂਦਾ ਹੈ, ਜੋ ਠੀਕ ਨਹੀਂ, ਇਹ ਭਾਸ਼ਾਵਾਂ ਦੇ ਸੰਤਾਨ-ਮੱਤ ਨੂੰ ਲਾਗੂ ਕਰਨਾ ਹੀ ਹੈ। ਜੇਕਰ ਭਾਰਤ ਸਿਰਫ ਆਯਾਤ ਕੇਂਦਰ ਹੈ ਤਾਂ ਇਥੇ ਬਾਹਰੋਂ ਆਏ ਲੋਕਾਂ ਅਤੇ ਨਾਲ ਹੀ ਉਹਨਾਂ ਦੀ ਭਾਸ਼ਾ ਦਾ ਆਯਾਤ ਹੋਇਆ ਪਰ ਕੀ ਇਹ ਕਦੀ ਨਹੀਂ ਹੋਇਆ ਹੋਵੇਗਾ ਕਿ ਇਥੋਂ ਕੋਈ ਬਾਹਰ ਗਿਆ ਹੋਵੇ? ਜਾਂ ਇਥੋਂ ਕੋਈ ਭਾਸ਼ਾ ਜਾਂ ਭਾਸ਼ਾਈ-ਤੱਤ ਬਾਹਰ ਗਏ ਹੋਣ। ਭਾਰਤ ਵਿਚ ਪ੍ਰਚਲਿਤ ਤੁੜੀਵਾਦੀ ਧਾਰਨਾਵਾਂ ਅਤੇ ਪ੍ਰਚਲਿਤ ਇਤਿਹਾਸਕ ਭਾਸ਼ਾ-ਵਿਗਿਆਨ ਦੀਆਂ ਸਥਾਪਨਾਵਾਂ ਵਿਚ ਕੋਈ ਭਿੰਨਤਾ ਨਹੀਂ ਹੈ, ਦੋਵੇਂ ਆਦਿ ਆਗੂਆ ਭਾਸ਼ਾ, ਭਾਵ ਵੈਦਿਕ ਵਿਚ ਭਾਰਤੀ-ਆਗੂਆਂ ਭਾਸ਼ਾਵਾਂ ਦੀ ਉੱਤਪਤੀ ਮੰਨਦੇ ਹਨ। ਇਸੇ ਦੇ ਮੁਕਾਬਲੇ ਹੀ ਭਾਸ਼ਾਈ ਵਿਕਾਸ ਦੇ ਵਿਗਿਆਨਕ ਮਾਡਲ ਦੀ ਬੁਨਿਆਦੀ ਸਿਧਾਂਤਕ ਸਮਝ ਸਾਡੀ ਅਗਵਾਈ ਕਰ ਸਕਦੀ ਹੈ ਜੋ ਕਿ ਭਾਸ਼ਾ-ਪਰਿਵਾਰਾਂ ਦੇ ਪ੍ਰਚਲਿਤ ਮੱਤ ਨੂੰ ਗੈਰ-ਵਿਗਿਆਨਕ ਅਤੇ ਸਾਮਰਾਜੀ ਲੀਹਾਂ 'ਤੇ ਉੱਤਰਿਆ ਸਾਬਤ ਕਰਦੀ ਹੈ। ਬਦਲਵੇਂ ਮੱਤ ਦੇ ਪ੍ਰਮੁੱਖ ਬੁਨਿਆਦੀ ਸਿਧਾਂਤਕ ਨੁਕਤੇ ਹਨ; ਕਿ ਪੁਰਾਤਨ ਭਾਰਤੀ ਭਾਸ਼ਾ ਇਕ ਨਹੀਂ ਸਗੋਂ ਕਈ ਸਨ। ਵੈਦਿਕ ਨੂੰ ਇੱਕੋ-ਇਕ ਪੁਰਾਤਨ ਆਗੂਆ ਭਾਸ਼ਾ ਮੰਨਣ ਦਾ ਮਕਸਦ ਕਿਸੇ ਪੁਰਵ-ਨਿਰਮਿਤ ਮੁਕੰਮਲ ਭਾਸ਼ਾ ਨੂੰ ਸਭ ਭਾਸ਼ਾਵਾਂ ਦੀ ਜਣਨੀ ਸਿੱਧ ਕਰਨਾ ਹੈ। ਸਵਾਲ ਉੱਠਦਾ ਹੈ ਕਿ 'ਕੀ ਰਿਗਵੇਦ ਵਰਗਾ ਦਾਰਸ਼ਨਿਕ ਟੈਕਸਟ ਸਿੱਧਾ ਹੀ ਲਿਖਣਾ ਸੰਭਵ ਹੈ? ਕੀ ਇਸ ਤੋਂ ਪਹਿਲਾਂ ਕਿਸੇ ਵੀ ਹੋਰ ਟੈਕਸਟ ਦੀ ਹੋਂਦ ਨੂੰ ਨਕਾਰਿਆ ਜਾ ਸਕਦਾ ਹੈ?' ਰਿਗਵੇਦ ਬਿਨਾਂ-ਸੱਕ ਹੁਣ ਤਕ ਉਪਲੱਬਧ ਸਭ ਤੋਂ ਪੁਰਾਣੀ ਟੈਕਸਟ ਹੋ ਸਕਦੀ ਹੈ ਪਰ ਜਿਸ ਧਰਤੀ 'ਤੇ ਵੇਦ ਰਚੇ ਗਏ, ਉਹ ਧਰਤੀ 'ਤੇ ਇਹਨਾਂ ਤੋਂ ਪਹਿਲਾਂ ਕਿਸੇ ਟੈਕਸਟ ਦੀ ਹੋਂਦ ਹੀ ਨਾ ਰਹੀ ਹੋਵੇ, ਇਸ ਸੰਭਵ ਹੋ ਗੀ ਨਹੀਂ ਸਕਦਾ। ਇਥੋਂ ਦੇ ਲੋਕ ਆਪਣੇ ਸਾਹਿਤ ਵਿਚ ਵਿਕਾਸ ਕਰਕੇ ਰਿਗਵੇਦ ਤਕ ਪਹੁੰਚੇ ਹੋਣਗੇ। ਸੋ ਇਸੇ ਹੀ ਤੱਥ ਨੂੰ ਪਰਾਚੀਨ ਭਾਰਤੀ ਭਾਸ਼ਾਵਾਂ ਨਾਲ ਵੀ ਜੋੜ ਕੇ ਦੇਖਣਾ ਲਾਜ਼ਮੀ ਹੈ।

ਸੋ ਇਸ ਤੋਂ ਅੱਗੇ ਦਾ ਸਾਡਾ ਖੋਜ-ਕਾਰਜ ਇਸੇ ਹੀ ਸਿਧਾਂਤਕ ਸਮਝ ਤੋਂ ਅਗਵਾਈ ਲਵੇਗਾ। ਇਸ ਮੌਕੇ ਸਾਡਾ ਇਹ ਪਰਚਾ ਭਾਸ਼ਾ-ਵਿਗਿਆਨ ਵਿਚ ਭਾਸ਼ਾ-ਪਰਿਵਾਰ ਦੇ ਪ੍ਰਚਲਿਤ ਮੱਤ ਦਾ ਖੰਡਨ ਕਰਦਾ ਹੈ।

ਹਵਾਲੇ

- Through such comparison we can relate other languages, assume that they developed from an earlier language, and classify them as belonging to a specific language family. - Lehmann, Winfred Philipp, **Historical Linguistics: An Introduction**, Holt, Rinehart and Winston, Oxford and IBH, 1962.
- As with human biological families, a language family is a phylogenetic unit: a classification of languages into a language family implies that they descend from a common parent language, known as a proto-language. - Pereltsvaig, Asya, **Languages of the World: An Introduction**, Cambridge University Press, 2012, P-8.

3. "Browse by Language Family," **Ethnologue**, <https://www.ethnologue.com/browse/families>. Accessed 4 Jan. 2023.
4. "About Languoids," **Glottolog**, <https://glottolog.org/glottolog/glottologinformation>. Accessed 6 Jan. 2023.
5. Ibid.
6. "Language Isolate," **Ethnologue**, <https://www.ethnologue.com/subgroups/language-isolate>. Accessed 6 Jan. 2023.
7. Ibid, Glottolog.
8. Basque, Language, **History, Grammar & Dialects**, Britannica. <https://www.britannica.com/topic/Basque-language>. Accessed 1 June 2023.
9. Documentation and Description of Nihali, a Critically Endangered Language Isolate of India | Endangered Languages Archive, <https://www.elararchive.org/dk0168/>. Accessed 1 June 2023.
10. ਆਤਮ ਸਿੰਘ, ਇਤਿਹਾਸਕ ਭਾਸ਼ਾ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, 1996, ਪੰਨਾ 11.
11. "Indo-European," **Ethnologue**, <https://www.ethnologue.com/subgroups/indo-european>. Accessed 6 Jan. 2023.
12. "Indo-European." **Glottolog**, <https://glottolog.org/resource/languoid/id/indo1319>. Accessed 6 Jan. 2023.
13. The Sanscrit language, whatever be its antiquity, is of a wonderful structure; more perfect than the Greek, more copious than the Latin, and more exquisitely refined than either, yet bearing to both of them a stronger affinity, both in the roots of verbs and the forms of grammar, than could possibly have been produced by accident; so strong indeed, that no philologer could examine them all three, without believing them to have sprung from some common source, which, perhaps, no longer exists; there is a similar reason, though not quite so forcible, for supposing that both the Gothic and the Celtic, though blended with a very different idiom, had the same origin with the Sanscrit; and the old Persian might be added to the same family. - Jones, William **Discourses Delivered Before the Asiatic Society: And Miscellaneous Papers**, Edited by James Elmes, vol. I, 1824, p. 28.
14. हमारे लिए केंद्रीय महत्व की बात यह है कि इस विचाखारा के इतिहास का यह बुनियादी प्रकरण भारत की ज़मीन पर घटा था। इसके आधार पर होने वाली विमर्श-निर्मिति और उसकी व्यावहारिक निष्पत्तियां आज तक भारतीय राजनीति में सोचने-विचारने के तौर-तरीकों को प्रभावित कर रही हैं। अभय कुमार दुबे "भाषा परिवार और सभ्यता का नस्ली सिद्धांत", **प्रतिमान** vol. 15, June 2020, p. 86.
15. Bomhard, Allan R., **Toward Proto-Nostratic: A New Approach to the Comparison of Proto-Indo-European and Proto-Afroasiatic**, John Benjamins Publishing Company, 1984.
16. Lynch, Jack, "Indo-European Language Family Tree." **Jacklynch**, <https://www.jacklynch.net/language.html>. Accessed 9 Jan. 2023.
17. Khurana, Varinder, **Materialism, Doctrine and the Origin of Language**, Motilal Banarsi Das International, 2023, p. 98.
18. The first author of speech was God himself, that instructed Adam how to name such

- creatures as He presented to his sight. - Hobbes, Thomas, **The Moral and Political Works of Thomas Hobbes of Malmesbury**, Edited by Richard Blackburne, The Bavarian State Library, 1750, p. 107.
19. God, having designed man for a sociable creature, made him not only with an inclination, and under a necessity to have fellowship with those of his own kind, but furnished him also with language, which was to be the great instrument and common tie of society. - Locke, John. *The Works of John Locke*. Griffin & Company, 1823, p. 158.
 20. Khurana, Varinder, **Materialism, Doctrine and the Origin of Language**, Motilal Banarsidas International, 2023, p. 99.
 21. Trautmann, Thomas, **Aryans and British India**, University of California Press, 1997, p. 9.
 22. **Ibid**, ਪੰਨਾ 10.
 23. Isidorus, **The Etymologies of Isidore of Seville**, Edited by Stephen A. Barney, Cambridge University Press, 2010, p. 192.
 24. ਡੇਂਡੋ, Sutrop, Urmas. "Estonian Traces in the Tree of Life Concept and in the Language Family Tree Theory." **Eesti Ja Soome-Ugri Keeleteaduse Ajakiri**, Journal of Estonian and Finno-Ugric Linguistics, vol. 3, no. 1, June 2012, pp. 297–326.
 25. Hickes, G, **Institutiones Grammaticae Anglo-Saxonicae Et Moeso-Gothicae**, 1689. Scolar Press, 1971.
 26. Auroux, Sylvain. "Representation and the Place of Linguistic Change before Comparative Grammar," **Studies in the History of the Language Sciences**, edited by Tullio De Mauro and Lia Formigari, vol. 49, John Benjamins Publishing Company, 1990, p. 229.
 27. ਇਸ ਬਿਖ ਵਿਚ ਕੁਝ ਭਾਸ਼ਾਵਾਂ ਤੋਂ ਪਹਿਲਾਂ। ਉਸ ਭਾਸ਼ਾ ਦੇ ਨਾਮ ਦੇ ਪਹਿਲੇ ਸਵਰ ਅੱਖਰ ਕਰਕੇ ਲਿਖਿਆ ਹੈ ਅਤੇ ਇਥੇ ਇਹ ਨਰ ਅਤੇ ਮਾਦਾ ਦੇ ਭੇਦ ਤੋਂ ਬਿਨ੍ਹਾਂ ਹੈ।
 28. **Ibid**.
 29. Trautmann, Thomas, **Ibid**, p. 13.
 30. Max Müller, **Friedrich**, The Languages of the Seat of War in the East: With a Survey of the Three Families of Language, Semitic, Arian and Turanian. Edited by August Petermann, Williams and Norgate, 1855, pp. 27-28.
 31. "Arya being the most ancient name by which the ancestors of family called themselves, **Ibid**.
 32. Cannon, Garland, "Review of Aryans and British India," **Anthropological Linguistics**, edited by Thomas R. Trautmann, vol. 40, no. 2, 1998, pp. 348–51.
 33. Schleicher, August. "O Jazyku Litevském, Zvláště Ohledem Na Slovanský," **Casopis Českého Musea**, vol. 27, Czech Academy of Sciences, 1853, p. 331.
 34. Schleicher, August. "Die Ersten Spaltungen Des Indogermanischen Urvolkes," **Allgemeine Monatsschrift Für Wissenschaft Und Literatur**, Schwetschke, 1850, p. 787.
 35. Schleicher, August. **Die Darwinsche Theorie Und Die Sprachwissenschaft**, Böhlau, 1863, p. 31.

36. Metcalf, George J. "The Indo-European Hypothesis in the Sixteenth and Seventeenth Centuries," **Studies in the History of Linguistics: Traditions and Paradigms**, edited by Dell Hymes, Indiana University Press, 1974, pp. 233–57.
37. Crawfurd, John. "On the Aryan or Indo-Germanic Theory," **Transactions of the Ethnological Society of London**, vol. 1, 1861, p. 268-69.
38. Bekkum, Wouter Jacques. "The 'Risala' of Yehuda Ibn Quraysh and Its Place in Hebrew Linguistics," **Historiographia Linguistica**, vol. 8, no. 2–3, Jan. 1981, pp. 307–27.
39. Thapar, Romila, **The Aryan: Recasting Constructs Three Essays Collective**, 2008.
40. Godfrey, John J. "Sir William Jones and Père Coeurdoux: A Philological Footnote." **Journal of the American Oriental Society**, vol. 87, no. 1, Jan. 1967, p. 57.
41. भगवान सिंह, आर्य—द्रविड़ भाषाओं कीम मुलभूत एकता, Lippi Prakashan, 1973, p. 45.
42. Halhed, Nathaniel Brassey, **A Grammar of the Bengal Language**, Endorse Press, 1778.
43. Goldstücker, Theodor, **Panini: His Place in Sanskrit Literature: An Investigation of Some Literary and Chronological Questions Which May Be Settled by a Study of His Work**, N. Trübner, 1861.
44. /??s/- Irish and Scottish.
45. It is reasonably to be objected to the words selected by the advocates of the Aryan theory, that they consist often of a single synonyme out of the many which exist in Sanskrit. Thus, heli is one word out of a score, for the sun, and from this is supposed to come the Latin sol and the Gothic suil, the German, the English, and the Erse having no term in the least resembling it. The far more frequent words for the sun in Sanskrit, surya and rawi, are unnoticed. For the moon they give the word masa, which signifies also a month, and from this is supposed to come the Latin mensis, and the Erse mios, the far more frequent Sanskrit words, chandra and soma, being taken no notice of, The Erse word in this case usually pronounced mis, I have no doubt comes direct from the Latin mensis, but I have just as little doubt that the latter does not come from the Sanskrit masa. Crawfurd, John. Ibid p. 282.
46. Rayall, Gurbachan Singh, **English and Sanskrit, a Common Heritage of Words: With Special Reference to Punjabi**, 1. ed, Publications Bureau, Punjabi University, 1996, p. 89.
47. **Ibid**, p. 157.
48. Vaidyanathan, S, **Indo-Aryan Loanwords in Old Tamil**, Rajan Publishers, 1971, p.26.
49. **Ibid**, p.99.
50. **Ibid**, p.26.
51. जहां तर्क-कौशल का प्रश्न है हम न्याय-विचारणा के क्रम में पलने वाली पक्ष और विपक्ष की दलीलों के उदाहरण से यह समझ सकते हैं कि झूठ को भी सच साबित किया जा सकता है और प्रायः किया जाता है। यही नहीं पूरे कौशल से प्रस्तुत किया गया झूठ सत्य से अधिक सच्चा मालूम होता है जब कि सच्चाई उसके सामने एक हास्यास्पद चीज बनकर रह जाती है। सिंह भगवान, **Ibid**, pp. 17-18.

52. अजौके उँउर-पूर्देस्त अडे उतरार्धड दा खेतर।
53. Chatterji, Suniti Kumar, **Indo-Aryan & Hindi**, Gujarat Vernacular Society, 1942. P.159.
54. इस प्रकार की भाषा सभी भाषाओं का समन्वित करके सामाजिक करार से तैयार नहीं की जाती, अपितु जो भौगोलिक क्षेत्र राजनैतिक, आर्थिक अथवा धार्मिक दृष्टि से अधिक महत्वपूर्ण होता है उसकी बोली ही शेष की अपेक्षा अधिक प्रधानता पा जाती है। वह अपने प्रभावक्षेत्र की बोलियों को प्रभावित करती और उनसे प्रभवित होती हुई बुद्धिजीवियों के हाथों संवारी जाती है। अपने अलिक रूप से भी काफी ऊपर उठ कर एक सार्वदेशिग प्रकृति अपना लेती है। इस क्रम में वह शेष भाषाओं का शोषण करती उनकी विशेषताओं को आत्मसात करती हुई, अपने को समृद्ध करती है। असैर उन में अपनी शब्दावली का बहुत बड़ा अंश बोती हुई अन्य आंचलिक बोलियों की भेद बहुत से जनों से बने जन-समाज में, अनेक रीतियों और विश्वासों वाले भू-भाग में एक सर्वनिष्ठ संस्कृति और भाषा का विकास होता है। इस पूरे क्रम को उलट देने के कारण ही पंडितों ने अपनी व्याख्याओं को और साथ ही अपने निष्कर्षों को दूषित कर रखा है। सिंह भगवान, Ibid, P. 20.
55. अभय कुमार दुबे "भाषा परिवार और सम्भवता का नस्ली सिद्धान्त," प्रतिमान, vol.15, June, 2020, P. 90.
56. Ibid, p.88.
57. आउम सिंघ, इतिहासक भाषा विगिआन, पब्लीकेशन बिउरो, पंजाबी यूनीवर्सिटी, 1996. P.1.
58. Thapar, Romila. ???, P.11.
59. Khurana, Varinder, **Materialism, Doctrine and the Origin of Language**, Motilal Banarsi Das International, 2023.
60. अभय कुमार दुबे, Ibid, p. 86.
61. भाषा विज्ञानी गणसमाजों के घुमन्तू जीवन, उनकी भाषाई विविधता, उनके आपसी संपर्क को भाषाई विवेचन से बाहर रखते हैं। इसके बदले वे मानते हैं कि एक आदिम मानवसमुदाय कोई स्वतंत्र विकसित भाषा बोलता था वह मानवसमुदाय अनेक शाखाओं में विभाजित हुआय आदिम मानवसमुदाय की जननीभाषा से इन शाखा समुदायों की पुत्री – भाषाओं की उत्पत्ति हुई। वे मानते हैं कि भाषा परिवार का निर्माण विभिन्न गणभाषाओं के मिलने से नहीं होताय उसका निर्माण होता है किसी आदिम जननीभाषा के शाखाओं में विभा- जित हो जाने से। ऐतिहासिक भाषाविज्ञान के गतिरोध का यह प्रबल कारण है, किसी आदि जननी भाषा से पुत्री – भाषाओं की उत्पत्ति का सिद्धान्त। आप भाषाई क्षेत्र की बात करते रहिए किन्तु जननीभाषा स्वयंभू हैय वह जिस क्षेत्र में अवतरित होती है, उसमें या उसके आसपास कोई दूसरी जननीभाषा नहीं होती। अपने निर्माण काल में भाषा परिवार एक दूसरे के संपर्क में आये होंगे, इस बात की छानबीन की आवश्यकता ही नहीं रह जाती। उन गणसमाजों की भाषाओं में कैसी विविधता थी जिनके एकत्र होने से भाषा परिवार बना, इसकी छानबीन अनावश्यक ठहरती है। गणसमाजों के सुरीर्ध भाषाई विकास की प्रक्रिया के स्थान पर जननीभाषा और उसकी पुत्री भाषाओं की उत्पत्ति का सिद्धान्त स्थापित कर दिया जाता है। शर्मा रामविलास, **भारत के प्राचीन भाषा परिवर और हिन्दी**, राजकमल प्रकाशन 1980, p. 11.

